

# ਡਾਇਰੀ ਦੇ ਪੰਨੇ



ਸਿੱਖ ਇਤਿਹਾਸ ਰੀਸਰਚ ਬੋਰਡ  
(ਸ਼੍ਰੋਮਣੀ ਗੁ: ਪ੍ਰ: ਕਮੇਟੀ),  
ਸ੍ਰੀ ਅੰਮ੍ਰਿਤਸਰ ।



## ਤਤਕਰਾ

ਪੇਸ਼ਕਾਰੀ	ਡਾ: ਹਰਜਿੰਦਰ ਸਿੰਘ ਦਿਲਗੀਰ	੨
ਖੂਨੀ ਇਤਿਹਾਸ ਦੇ ਖੂਨੀ ਪੱਤਰੇ		੬
ਦੋ ਸ਼ਬਦ		੧੮
ਧਰਮ ਯੁੱਧ ਮੌਰਚੇ ਦੀ ਡਾਇਰੀ		੨੨
ਡਾਇਰੀ ਦੇ ਪੰਨੇ—੧ ਤੋਂ ੩੦ ਜੂਨ ਤਕ		੨੫
ਸਾਕਾ—ਗਿ: ਸਾਹਿਬ ਸਿੰਘ ਜੀ ਦੀ ਜ਼ਬਾਨੀ		੧੨੧
ਸਾਕਾ—ਗਿ: ਪ੍ਰੀਤਮ ਸਿੰਘ ਜੀ ਦੀ ਜ਼ਬਾਨੀ		੧੨੮
ਸਾਕਾ—ਸੰਤ ਲੋਂਗੋਵਾਲ ਜੀ ਦੀ ਜ਼ਬਾਨੀ		੧੩੩
ਸਾਕਾ—ਸਰਦਾਰ ਟੈਹੜਾ ਜੀ ਦੀ ਜ਼ਬਾਨੀ		੧੪੪
ਫੌਜ ਵੱਲੋਂ ਨਾਦਰਸ਼ਾਹੀ ਲੁਟ		੧੪੮
ਅੰਤਿਕਾ		੧੫੬

ਉਨ੍ਹਾਂ ਸਮੂਹ ਸ਼ਹੀਦਾਂ ਨੂੰ  
ਜੋ

ਛੋਜੀ ਹਮਲੇ ਦਾ ਸੂਰਬੀਰਤਾ ਨਾਲ ਮੁਕਾਬਲਾ ਕਰਦੇ  
ਅਤੇ

ਵਹਿਸ਼ੀਆਨਾ ਛੋਜੀ ਜੂਲਮ ਤੇ ਤਸ਼ਦਦ ਸਹਾਰਦੇ ਹੋਏ  
ਅਦੁੱਤੀ ਬਹੀਦੀਆਂ ਪ੍ਰਾਪਤ ਕਰ ਗਏ



੧੭ ਸਤਿਗੁਰ ਪ੍ਰਸਾਦਿ ॥



(ਸ੍ਰੀ ਦਰਬਾਰ ਸਾਹਿਬ 'ਤੇ ਛੌਜੀ ਹਮਲੇ ਬਾਰੇ)

# ਡਾਇਰੀ ਦੇ ਪੰਨੇ

(ਜੋ ਇਤਿਹਾਸ ਬਣ ਗਏ)



ਹਰਬੀਰ ਸਿੰਘ ਭੰਵਰ

ਸਿੱਖ ਇਤਿਹਾਸ ਰੀਸਰਚ ਬੋਰਡ  
(ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,)  
ਸ੍ਰੀ ਅੰਮ੍ਰਿਤਸਰ |

ੴ ਵਾਹਿਗੁਰੂ ਜੀ ਕੀ ਫਤਹਿ ॥

## ਧਰਮ ਪ੍ਰਚਾਰ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ

### ਸਰਦਾਰ ਹਰਬੀਰ ਸਿੰਘ ਭੰਵਰ

ਨੂੰ ਖੋਜ ਅਧਾਰਿਤ ਪੱਤਰਕਾਰੀ ਰਾਗੀਂ ਸਿੱਖ ਮਾਨਸਿਕਤਾ ਦੀ ਪੀੜ੍ਹ ਨੂੰ ਜਗਤ  
ਤਕ ਦਰਸਾਉਣ ਲਈ ਸ਼੍ਰੀ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਸਮੇਂ  
'ਡਾਇਰੀ ਦੇ ਪੰਨੇ' ਲਿਖ ਕੇ ਸੱਚ ਨੂੰ ਲੋਕਾਂ ਤਕ ਪਹੁੰਚਾਉਣ ਲਈ ਮਿਤੀ  
26 ਸਤੰਬਰ, 1992 ਦਿਨ ਸ਼ਨੀਵਾਰ ਨੂੰ ਅੰਮ੍ਰਿਤਸਰ ਵਿਖੇ ਉਨ੍ਹਾਂ ਦਾ ਸਨਮਾਨ  
ਕਰ ਕੇ ਅਤੇ ਪੁਰਸਕਾਰ ਦੇ ਕੇ ਪ੍ਰਸੰਨਤਾ ਪ੍ਰਾਪਤ ਕਰ ਰਹੀ ਹੈ।

ਗੁਰੂ ਪੰਥ ਦਾ ਦਸਤਾ

ਗੁਰਚਰਨ ਸਿੰਘ ਟੌੜੜਾ

(ਗੁਰਚਰਨ ਸਿੰਘ ਟੌੜੜਾ)

ਪ੍ਰਣਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ਼੍ਰੀ ਅੰਮ੍ਰਿਤਸਰ

੧੧ ਅੱਸੂ ਸੰਮਤ ਨਾਨਕ ਸਾਹੀ ੫੨੩

ਸੰਮਤ ਬਿਕਰਮੀ ੨੦੪੯

## ਪ੍ਰਕਾਸ਼ਕ ਵੱਲੋਂ

੧੯੬੪ ਵਿਖੇ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਇਆ ਭਾਰਤੀ ਫੌਜ ਦਾ ਹਮਲਾ ਸਿੱਖ ਕੌਮੀ ਮਾਨਸਿਕਤਾ ਦੀ ਅਜਿਹਾ ਨਾਸੂਰ ਹੈ ਜਿਸ ਦੀ ਚੀਜ਼ ਪੀਹੜੀਆਂ ਤੀਕ ਮਹਿਸੂਸ ਕੀਤੀ ਜਾਂਦੀ ਰਹੇਗੀ। ਅਜਿਹੀ ਪੀੜ੍ਹੀ ਨੂੰ ਬੜੀ ਖੁਬਸੂਰਤੀ ਨਾਲ ਕਲਮਬੱਧ ਕੀਤਾ ਹੈ ਸ. ਹਰਬੀਰ ਸਿੰਘ ਭੰਬਰ ਨੇ ਜਿਸਨੂੰ ਪਾਠਕਾਂ ਵੱਲੋਂ ਸਲਾਹੇ ਜਾਣ ਕਾਰਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇਸ ਨੂੰ ਛਾਪਣ ਦਾ ਫੈਸਲਾ ਕੀਤਾ ਹੈ।

ਆਸ ਹੈ ਇਸਨੂੰ ਸਿੱਖ ਇਤਿਹਾਸ ਦੇ ਕੀਮਤੀ ਖਜਾਨੇ ਵਜੋਂ ਕਬੂਲਿਆ ਅਤੇ ਸਾਂਭਿਆ ਜਾਵੇਗਾ।

ਸੱਕਤਰ

ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁ: ਪ੍ਰ: ਕਮੇਟੀ,  
ਸ੍ਰੀ ਅੰਮ੍ਰਿਤਸਰ।

## ਪੇਸ਼ਕਾਰੀ

ਜੂਨ ੧੯੬੪ ਦਾ ਪਹਿਲ ਹਫਤਾ ਸਿੱਖ ਤਵਾਰੀਖ 'ਚ ਇਕ ਖਾਸ ਜਗ੍ਹਾ ਰੱਖਦਾ ਹੈ। ਇਸ ਹਫਤੇ ਦੀਆਂ ਘਟਨਾਵਾਂ ਨੇ ਸਿੱਖ ਕੌਮ ਨੂੰ ਇਕ ਹੈਰਤ ਅੰਗੇਜ਼ ਮੌਜ਼ ਦਿੱਤਾ ਸੀ। ਇਸ ਦੌਰਾਨ ਜੋ ਕੁਝ ਹੋਇਆ, ਜੋ ਕੁਝ ਆਖਿਆ ਗਿਆ ਤੇ ਜੋ ਕੁਝ ਇਸ ਸਰਜਮੀਂ ਤੇ ਰਹਿਣ ਵਾਲੇ ਮਾਸੂਮ ਲੋਕਾਂ (ਅਤੇ ਇਸ ਹਾਲਤ ਨੂੰ ਪੈਦਾ ਕਰਨ ਦੇ ਜ਼ਿੰਮੇਦਾਰਾਂ ਨੇ ਵੀ) ਹੰਡਾਇਆ ਉਹ ਲੂੰ ਕੰਢੇ ਖੜ੍ਹੇ ਕਰਨ ਵਾਲਾ ਹੈ। ਇਕ ਸੰਜੀਦਾ ਇਨਸਾਨ ਨੂੰ ਇਸ ਹਫਤੇ ਦੀਆਂ ਘਟਨਾਵਾਂ ਨੂੰ ਸੁਣ-ਪੜ੍ਹ ਕੇ ਕਾਂਬਾ ਛਿੜਨਾ ਮਾਮੂਲੀ ਗੱਲ ਹੈ ਅਤੇ ਕੋਈ ਵੱਡੀ ਗੱਲ ਨਹੀਂ ਕਿ ਆਉਣ ਵਾਲੇ ਸਮਿਆਂ ਵਿਚ ਬਹੁਤ ਸਾਰੇ ਇਨਸਾਨ ਇਸ ਗੱਲ ਨੂੰ ਮੰਨਣ ਤੋਂ ਵੀ ਇਨਕਾਰ ਕਰ ਦੇਣ।

ਇਸ ਸਾਰਾ ਕੁਝ ਦੀ ਵਜ਼ਹ ਕੀ ਸੀ? ਇਸ ਦੇ ਜ਼ਿੰਮੇਦਾਰ ਕੌਣ ਸਨ? ਕੀ ਇਸ ਨੂੰ ਟਾਲਿਆ ਜਾ ਸਕਦਾ ਸੀ? ਇਸ ਦੇ ਨਤੀਜੇ ਕੀ ਨਿਕਲੇ? ਇਹ ਸਵਾਲ ਇਕ ਵੱਖਰੀ ਤਵਾਰੀਖ ਤੇ ਅਲਗ ਮੁਤਾਲੀਆ ਹਨ ਪਰ ਇਸ ਹਫਤੇ ਵਿਚ ਜੋ ਕਹਿਰ ਟੁੱਟਾ, ਜੋ ਭਾਣਾ ਵਰਤਿਆ, ਜੋ ਘਟਨਾਵਾਂ ਘਟੀਆਂ ਉਸ ਨੇ ਹਰ ਨੁਕਰ ਵਿਚ ਬੈਠੇ ਹਰ ਇਕ ਸਿੱਖ ਨੂੰ ਝੰਜੋੜ ਕੇ ਰੱਖ ਦਿੱਤਾ।

ਕਿਸੇ ਦੇ ਖਾਬ ਵਿਚ ਨਹੀਂ ਸੀ ਕਿ ਇੰਦਰਾ ਗਾਂਪੀ ਇਹ ਹਰਕਤ ਕਰੇਗੀ। ਕਿਸੇ ਨੂੰ ਖਦਸ਼ਾ ਵੀ ਨਹੀਂ ਸੀ ਕਿ ਭਾਰਤੀ ਫੌਜ ਦਾ ਇਹ ਵਤੀਰਾ ਹੋਵੇਗਾ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਅਕਸਰੀਅਤ ਦੇ ਧਰਮ ਵਾਲੇ ਲੋਕ ਇਨ੍ਹਾਂ ਘਟਨਾਵਾਂ 'ਤੇ ਇਹੋ ਜਿਹਾ ਜਵਾਬੇ-ਅਮਲ ਦੇਣਗੇ। ਮੁਲਕ ਦੇ ਮੀਡੀਏ ਦੇ ਰੋਲ ਦਾ ਵੀ ਸਿੱਖ ਕੌਮ ਨੂੰ ਬੁਰੀ ਤਰ੍ਹਾਂ ਸਦਮਾ ਪਹੁੰਚਿਆ। ਕਈ ਵਾਰ ਦਿਲ ਨਹੀਂ ਮੰਨਦਾ ਕਿ ਸਿੱਖ ਪੰਥ ਨਾਲ ਸਿਆਸੀ ਆਗੂਆਂ, ਭਾਰੀ ਫੌਜ, ਭਾਰਤੀ ਮੀਡੀਆ ਤੇ ਬਹੁਤੇ ਪੰਜਾਬੀ ਤੇ ਭਾਰਤੀ ਹਿੰਦੂਆਂ ਨੇ ਅਜਿਹਾ ਕੁਝ ਕੀਤਾ ਹੋਵੇਗਾ! ਪਰ ਹਕੀਕਤ ਤਾਂ ਹਕੀਕਤ ਹੀ ਹੈ।

ਤਵਾਰੀਖ ਦੀ ਇਸ ਸਭ ਤੋਂ ਅਹਿਮ ਘਟਨਾ ਨੇ ਦੁਨੀਆਂ ਭਰ ਵਿਚ ਤਰਬੱਲੀ ਮਚਾ ਦਿੱਤੀ। ਸਾਰੇ ਪਾਸੇ ਹਾਹਾਕਾਰ ਹੋਈ। ਗੈਰ-ਸਿੱਖਾਂ ਤੇ ਗੈਰ-ਭਾਰਤੀਆਂ ਨੇ ਇਸ ਖੂਨੀ ਹਫਤੇ ਨੂੰ ਵੱਖ ਵੱਖ ਪਹਿਲੂਆਂ ਤੋਂ ਵੇਖ ਕੇ ਵੱਖ ਵੱਖ ਤਰੀਕੇ ਨਾਲ ਬਿਆਨ ਕੀਤਾ। ਇਸ ਸਬੰਧੀ ਪਰਦੇਸੀ ਅਖਬਾਰਾਂ ਨੇ ਤਕਰੀਬਨ ਸਹੀ ਰਿਪੋਰਟਿੰਗ ਕੀਤੀ। ਹਾਂ ਜਿਥੇ ਕਿਸੇ ਪਰਦੇਸੀ ਅਖਬਾਰ ਜਾਂ ਨਿਊਜ਼ ਐਜੰਸੀ ਦਾ ਨੁਮਾਈੰਦਾ ਜਾਂ ਨਾਮਾਨਿਗਾਰ ਫਿਰਕੂ ਹਿੰਦੂ ਸੀ ਉਸ ਅਖਬਾਰ ਜਾਂ ਨਿਊਜ਼ ਮੀਡੀਏ ਰਾਹੀਂ ਗਲਤ ਤਸਵੀਰ ਵੀ ਲੋਕਾਂ ਤਕ ਪਹੁੰਚੀ। ਇਹੋ ਜਿਹੇ ਫਿਰਕੂ ਰਿਪੋਰਟਰ ਇਕ ਨਹੀਂ ਕਈ ਸਨ।

ਹੈਰਾਨੀ ਤੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਿਚ ਕਿਸੇ ਵੀ ਲੇਖਕ ਦਾ ਹੀਆਨਾ ਪਿਆ ਕਿ ਉਹ ਇਸ ਤਵਾਰੀਖ ਨੂੰ ਸਹੀ ਤਰੀਕੇ ਨਾਲ ਬਿਆਨ ਕਰ ਸਕੇ। ਹਿੰਮਤ ਤੇ ਜੁਰਅਤ ਹੀ ਨਹੀਂ, ਕਿਸੇ ਲੇਖਕ ਦੀ ਕੂਹ ਨੇ ਵੀ ਉਸ ਨੂੰ ਨਾ ਟੁੰਬਿਆ। ਬੁਜ਼ਦਿਲੀ, ਬੇਦਿਲੀ, ਡਰ, ਨਿੱਕੀਆਂ ਨਿੱਕੀਆਂ ਖੁਦਗਰਜ਼ੀਆਂ ਨੇ ਕਲਮਜ਼ਾਰਾਂ ਦੇ ਹੱਥ ਫੜ ਲਏ। ਇਨ੍ਹਾਂ ਦੇ ਹੱਥਾਂ ਨੂੰ ਜਿਵੇਂ ਲਕਵਾ ਮਾਰ ਗਿਆ ਹੋਵੇ। ਸਿਰਫ਼ ਪਰਦੇਸੀਆਂ ਤੋਂ ਭਾਰਤੀ ਬਣੇ ਮਾਰਕ ਟੱਲੀ ਨੇ “ਇੰਦਰਾ ਗਾਂਧੀ ਦੀ ਆਖਰੀ ਲੜਾਈ” ਕਿਤਾਬ ਲਿਖੀ। ਇਸ ਕਿਤਾਬ ਦੀ ਸੁਰ ਵੀ ਐਂਟੀ-ਸਿੱਖ ਸੀ। ਮਸਲਾ ਸੀ “ਕੌਣ ਜੁਰਅਤ ਕਰੇ?” ਅਖੀਰ ਐਨਿਆਂ ਚੌਂ ਇਕ ਸੂਰਮਾ ਉੱਠਿਆ। ਉਸ ਨੇ ਇਹ ਸਾਰਾ ਕੁਝ ਆਪਣੀ ਛਾਤੀ ਤੇ ਹੰਡਾਇਆ ਸੀ। ਉਹ ਇਸ ਸਾਰੇ ਖੂਨੀ ਹੜਤੇ ਦਾ ਚਸ਼ਮਦੀਦ ਰਵਾਹ ਸੀ। ਉਸ ਨੇ ਇਕ ਇਕ ਹਾਦਸਾ ਆਪਣੀਆਂ ਮਜਬੂਰ ਅੱਖਾਂ ਨਾਲ ਵੇਖਿਆ ਸੀ। ਉਸ ਨੂੰ ਵੇਖਣ ਤੇ ਸੁਣਨ ਦੀ ਇਜਾਜ਼ਤ ਸੀ, ਰਿਪੋਰਟ ਕਰਨ, ਬਿਆਨ ਕਰਨ, ਪੇਸ਼ ਕਰਨ ਜਾਂ ਦਸਣ ਦੀ ਇਜਾਜ਼ਤ ਨਹੀਂ ਸੀ।

ਅਖੀਰ ਉਸ ਦੇ ਅੰਦਰ ਬੈਠੇ ਇਨਸਾਨੀ ਨੂਰ ਨੇ ਉਸ ਨੂੰ ਟੁੰਬਿਆ ਅਤੇ ਉਸ ਦੀ ਦਲੇਰੀ ਤੇ ਸੱਚ ਆਖਣ ਦੀ ਜੁਰਅਤ ਨੇ ਤਵਾਰੀਖ ਦੇ ਵਰਕਿਆਂ ਨੂੰ ਸੱਚੋ-ਸੱਚ ਨਾਲ ਸਰੋਬਰ ਕੀਤਾ। ਅੱਜ ਉਹ ਸੱਚ “ਡਾਇਰੀ ਦੇ ਪੰਨੇ” ਦੇ ਰੂਪ ਵਿਚ ਤੁਹਾਡੇ ਹੱਥਾਂ ਵਿਚ ਹੈ। ਮੈਂ ਇਸ ਦੇ ਲੇਖਕ ਸ. ਹਰਬੀਰ ਸਿੰਘ ਭੰਵਰ ਨੂੰ ਪਹਿਲੋਂ ਤਾਂ ਸਿਰਫ਼ ਜਾਣਦਾ ਸਾਂ ਪਰ ਚਾਰ ਕੁ ਮਹੀਨੇ ਨੇੜਿਓਂ ਹੋ ਕੇ ਤੱਕਣ ਦਾ ਮੌਕਾ ਵੀ ਮਿਲਿਆ। ਉਨ੍ਹਾਂ ਦੇ ਅੰਦਰ ਇਕ ਦਲੇਰ ਇਨਸਾਨ ਬੈਠਾ ਹੈ। ਉਨ੍ਹਾਂ ਕੋਲ ਪੰਜਾਬ ਦੀ ਸਿਆਸਤ ਦੀ ਛੂੰਘੀ ਵਾਕਫੀ ਹੈ। ਉਨ੍ਹਾਂ ਦੀ ਕਲਮ ਵਿਚ ਜਾਨ ਵੀ ਹੈ। ਅਜਿਹਾ ਇਨਸਾਨ ਹੀ ਤਵਾਰੀਖ ਦੇ ਇਨ੍ਹਾਂ ਵਰਕਿਆਂ ਦੀ ਸਮੱਗਰੀ ਨਾਲ ਇਨਸਾਫ਼ ਕਰ ਸਕਦਾ ਸੀ।

ਸਿੱਖ ਇਤਿਹਾਸ ਗੀਸਰਚ ਬੋਰਡ ਦਾ ਇਹ ਨਿਸ਼ਾਨਾ ਹੈ ਕਿ ਵੱਖ ਵੱਖ ਸਮਿਆਂ ਦੀ ਸੱਚੀ ਤਵਾਰੀਖ ਨੂੰ ਵਿਦਵਾਨਾਂ, ਖੋਜੀਆਂ ਅਤੇ ਆਮ ਪਾਠਕਾਂ ਤਕ ਪਹੁੰਚਾਇਆ ਜਾਵੇ। ਇਸ ਤੋਂ ਇਲਾਵਾ ਦੁਰਲਭ ਕਿਤਾਬਾਂ ਨੂੰ ਦੁਬਾਰਾ ਛਾਪਣਾ ਵੀ ਇਸ ਬੋਰਡ ਦੇ ਨਿਸ਼ਾਨਿਆਂ ਵਿਚ ਸ਼ਾਮਿਲ ਹੈ। ਸ. ਹਰਬੀਰ ਸਿੰਘ ਭੰਵਰ ਦੀ ਇਹ ਕਿਤਾਬ “ਡਾਇਰੀ ਦੇ ਪੰਨੇ” ਸਿੱਖ ਤਵਾਰੀਖ ਦਾ ਯਕੀਨਨ ਇਕ ਅਹਿਮ ਸੋਮਾ ਹੈ। ਅਸੀਂ ਖਾਲਸਾ ਜੀ ਦੀ ਤੀਜੀ ਸ਼ਤਾਬਦੀ ਦੇ ਮੌਕੇ ਤੇ ਇਸ ਕਿਤਾਬ ਦੀ ਚੌਬੀ ਐਡੀਸ਼ਨ ਨੂੰ ਛਾਪ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਅਸੀਂ ਇਸ ਕਿਤਾਬ ਦੇ ਲੇਖਕ ਨੂੰ ਮੁਬਾਰਕਬਾਦ ਦੇਂਦੇ ਹਾਂ ਕਿ ਉਨ੍ਹਾਂ ਨੇ ਇਸ ਕਿਰਤ ਨਾਲ ਤਵਾਰੀਖ ਦੀ ਸੁਰੱਜੀ ਸੇਵਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਇਹ ਕਿਤਾਬ ਸਾਡੇ ਪਾਠਕਾਂ ਲਈ ਬੜੀ ਲਾਹੌਰੰਦੀ ਹੋਵੇਗੀ।

## ਮੂਨੀ ਇਤਿਹਾਸ ਦੇ ਮੂਨੀ ਪਤਰੇ

ਹਰਬੀਰ ਸਿੰਘ ਭੰਵਰ ਵੱਲੋਂ ਲਿਖੀ ਗਈ ਡਾਇਰੀ ਇਕ “ਮੂਨੀ ਇਤਿਹਾਸ” ਦੀ ਕਹਾਣੀ ਹੈ, ਜਿਸ ਦੇ ਹਰ ਅੱਖਰ ਚੌਂ ਸ਼ਹੀਦਾਂ ਦਾ ਖੂਨ ਚਿਉਂਦਾ ਹੈ। ਬਲਿਊ ਸਟਾਰ ਓਪਰੇਸ਼ਨ ਸਮੇਂ ਸਿੱਖ ਕੌਮ ਨਾਲ, ਪੰਜਾਬ ਤੇ ਅੰਮ੍ਰਿਤਸਰ ਵਾਸੀਆਂ ਨਾਲ ਕੀ ਬੀਤੀ, ਇਹ ਸਾਰੀ ਕਹਾਣੀ ਤਾਂ ਕੋਈ ਹੋਰ ਲਿਖੇਗਾ ਪਰ ਇਕ ਪੱਤਰਕਾਰ ਦੇ ਤੌਰ 'ਤੇ ਉਹਨਾਂ ਨੇ ਜੋ ਜੂਨ, ੧੯੬੪ ਵਿਚ “ਅਤਿਵਾਦੀਆਂ” ਨੂੰ ਦਰਬਾਰ ਸਾਹਿਬ ਵਿੱਚੋਂ ਕੱਢਣ ਬਾਰੇ ਵੇਖਿਆ ਤੇ ਸੁਣਿਆ ਉਸ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਕਥਾ ਆਪਣੀ ਡਾਇਰੀ ਵਿਚ ਨੋਟ ਕੀਤੀ ਹੈ।

ਬਾਅਦ ਵਿਚ ਜਦੋਂ ਪੱਤਰਕਾਰ ਭੰਵਰ ਨੂੰ ਖਿਆਲ ਆਇਆ ਕਿ ਇਹ ਨੋਤ੍ਰਿਓਂ ਤੱਕੀ ਕਹਾਣੀ ਸੰਸਾਰ ਭਰ ਦੇ ਸਿੱਖਾਂ ਨੂੰ ਕਿਵੇਂ ਦੱਸੀ ਜਾ ਸਕਦੀ ਹੈ, ਤਦ ਉਨ੍ਹਾਂ ਨੇ ਜੋ ਕੁਝ ਨਹੀਂ ਵੇਖਿਆ ਸੀ, ਉਸ ਬਾਰੇ ਸਿੰਘ ਸਾਹਿਬਾਨ ਤੇ ਦੂਜੇ ਦੋਸਤਾਂ ਮਿੱਤਰਾਂ ਤੋਂ ਪੁੱਛ ਕੇ ਹਾਲਾਤ ਨੋਟ ਕੀਤੇ।

ਮੇਰੇ ਇਕ ਸੁਪਰੀਮ ਕੋਰਟ ਦੇ ਐਡਵੋਕੇਟ ਸਾਬੀ ਨੇ ਅੰਮ੍ਰਿਤਸਰ ਵਿਚ ਬੀਤੇ ਘੱਲ੍ਹੂਘਾਰੇ ਦਾ ਜ਼ਿਕਰ ਕਰਦਿਆਂ ਇਕ ਦਰਦਨਾਕ ਚਿੱਠੀ ਲਿਖੀ, ਜਿਸ ਵਿਚ ਇਹ ਪੇਸ਼ੀਨਗੇਈ ਵੀ ਕੀਤੀ ਕਿ ਸਿੱਖਾਂ ਦੇ ਮੱਕੇ-ਮਦੀਨੇ ਨਾਲ ਕੀ ਬੀਤੀ ਤੇ ਕਿਉਂ ਬੀਤੀ, ਦਾ ਪੂਰਾ ਪੂਰਾ ਨਿਰਣਾ ੧੯੬੪ ਵਿਚ ਨਹੀਂ ਹੋ ਸਕਦਾ, ਸਹੀ ਹਿਸਟਰੀ ੨੦੬੪ ਵਿਚ ਲਿਖੀ ਜਾਵੇਗੀ ਜਦੋਂ ਮੌਜੂਦਾ ਪਾਤਰਾਂ ਵਿੱਚੋਂ ਕੋਈ ਵੀ ਕਿਸੇ ਤੇ ਗੈਰਵਾਜਬ ਅਸਰ ਪਾਉਣ ਲਈ ਮੌਜੂਦ ਨਹੀਂ ਹੋਵੇਗਾ। ਆਉਣ ਵਾਲੇ ਇਤਿਹਾਸਕਾਰ ਬਲਿਊ ਸਟਾਰ ਓਪਰੇਸ਼ਨ ਦੀ ਉਸ ਕਹਾਣੀ 'ਤੇ ਰੌਸ਼ਨੀ ਪਾਉਣਗੇ, ਜਿਹੜੀ ਕਹਾਣੀ ਕਿਤਾਬਾਂ ਵਿਚ ਨਹੀਂ ਲਿਖੀ ਹੋਈ, ਕੁਝ ਮਰਨ ਵਾਲਿਆਂ ਦੇ ਮਨਾਂ ਤੇ ਉਕਰੀ ਹੋਈ ਸੀ।

ਇਤਿਹਾਸ ਦੇ ਵਿਦਿਆਰਥੀ ਦੇ ਤੌਰ 'ਤੇ ਭੰਵਰ ਸਾਹਿਬ ਦੀ ਡਾਇਰੀ ਪੜ੍ਹਨ ਪਿੱਛੋਂ ਮੈਂ ਮਨੁੱਖਤਾ ਦੀ ਸਭਿਆਤਾ ਬਾਰੇ ਜਾਨਣ ਲਈ ਖੁਦ ਵੀ ਯਤਨ ਕੀਤੇ ਤੇ ਕੁਝ ਦੋਸਤਾਂ ਮਿੱਤਰਾਂ ਨੂੰ ਵੀ ਲਿਖਿਆ ਕੀ ਮੈਨੂੰ ਛੇਤੀ ਤੋਂ ਛੇਤੀ ਦੱਸਿਆ ਜਾਵੇ ਕਿਧਰੇ ਕਿਸੇ “ਸੈਕੂਲਰ ਦੇਸ਼” ਦੀ ਫੌਜ ਹਲਕ ਗਈ ਹੋਵੇ ਤੇ ਉਨ੍ਹਾਂ ਨੇ ਕਿਸੇ ਕੌਮ ਦੇ ਮੱਕੇ ਮਦੀਨੇ ਨੂੰ ਮੰਨਣ ਵਾਲਿਆਂ ਨਾਲ ਇਸ ਤਰ੍ਹਾਂ ਕੀਤਾ ਹੋਵੇ, ਜਿਸ ਤਰ੍ਹਾਂ ਬਲਿਊ ਸਟਾਰ ਓਪਰੇਸ਼ਨ ਵੇਲੇ ਸਿੱਖਾਂ ਨਾਲ ਹੋਇਆ ਹੈ। ਪਰ ਸਾਰਿਆਂ ਨੇ ਖਿਮਾਂ ਦੇ ਜਾਚਕ ਹੁੰਦਿਆਂ ਹੋਇਆ ਲਿਖਿਆ ਕਿ ਅੱਜ ਤੱਕ ਦੁਨੀਆਂ ਭਰ ਦੇ ਦੇਸ਼ਾਂ ਦੀ ਫੌਜ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਲਈ ਵਰਤੀ ਜਾਂਦੀ ਰਹੀ ਹੈ, ਕਿਧਰੇ ਇਸ ਕਿਸਮ ਦੀ ਮਿਸਾਲ ਨਹੀਂ ਮਿਲਦੀ ਕਿ ਕਿਸੇ ਫੌਜ ਨੇ ਆਪਣੇ ਹੀ ਦੇਸ਼ ਦੇ ਲੋਕਾਂ

ਉਤੇ, ਖਾਸ ਕਰ ਉਨ੍ਹਾਂ ਲੋਕਾਂ ਉਤੇ ਅਜਿਹਾ ਜੁਲਮ ਢਾਇਆ ਹੋਵੇ, ਜਿਨ੍ਹਾਂ ਨੇ ਉਸ ਦੇਸ਼ ਦਾ ਧਰਮ ਬਚਾਉਣ ਲਈ ਅਤੇ ਉਸ ਨੂੰ ਆਜ਼ਾਦ ਕਰਾਉਣ ਲਈ ਆਪਣੇ ਆਪ ਦਾ ਬਲੀਦਾਨ ਦਿੱਤਾ ਹੋਵੇ ।

ਚੰਗੇਜ਼ ਖਾਂ ਦਾ ਨਾਮ ਇਕ ਜ਼ਾਲਮ ਹਮਲਾਵਰ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਐੰਗੰਗੜੇਬ, ਅਹਿਮਦ ਸ਼ਾਹ ਅਬਦਾਲੀ ਤੇ ਹੋਰਾਂ ਬਾਰੇ ਲੋਕ ਤਲਖੀ ਨਾਲ ਗੱਲਾਂ ਕਰਦੇ ਹਨ । ਜਿਨ੍ਹਾਂ ਲੋਕਾਂ ਨੇ ਸੋਮ ਨਾਥ ਦਾ ਮੰਦਰ ਬਾਰ ਬਾਰ ਲੁਟਿਆ ਉਨ੍ਹਾਂ ਨੇ ਵੀ ਕਿਸੇ ਪੁਜਾਰੀ ਜਾਂ ਸ਼ਰਧਾਲੂ ਦੇ ਛੁਰਾ ਨਾ ਮਾਰਿਆ, ਪਰ ਅੰਮ੍ਰਿਤਸਰ ਵਿਚ ਅਜਿਹਾ ਕਿਉਂ ਹੋਇਆ ? ਇਸ਼ਨਾਨ ਕਰਨ ਗਏ ਲੋਕਾਂ ਨੂੰ ਗੋਲੀਆਂ ਨਾਲ ਕਿਉਂ ਭੁਨਿਆਂ ਗਿਆ ਤੇ ਜੋ ਬਚ ਰਹੇ ਉਨ੍ਹਾਂ ਨੂੰ ਸੰਗਲਾਂ 'ਚ ਨੂੰ ਜ਼ਕ ਕੇ 'ਵੇਜਿੰਗ ਆਫ ਵਾਰ' ਦੀ ਧੋਂਸ ਥੱਲੇ ਜੇਲ੍ਹ ਵਿਚ ਕਿਉਂ ਸੁਟਿਆ ਗਿਆ, ਕੀ ਸਿੱਖਾਂ ਬਾਰੇ ਚੜ੍ਹਿਆ ਹੋਇਆ ਗੁੱਸਾ ਏਨੀ ਕਾਰਵਾਈ ਕਰਨ ਪਿੱਛੋਂ ਲੱਖ ਗਿਆ ?

ਕਿਸੇ ਭੰਵਰ ਨੇ ਨਵੰਬਰ ੧੯੬੪ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਮਨੁੱਖੀ ਪਾਗਲਪਨ ਦੇ ਉਠੇ ਤੁਫਾਨ ਦੀ ਡਾਇਰੀ ਵੀ ਲਿਖੀ ਹੋਵੇਗੀ । ਇਹ ਸਾਰੀਆਂ ਡਾਇਰੀਆਂ ਕਿਸੇ ਦਿਨ ਇਕੱਠੀਆਂ ਹੋ ਜਾਣੀਆਂ ਹਨ ਤੇ ਨਾਲ ਹੀ ਸੁਪਰੀਮ ਕੋਰਟ ਦੇ ਰਿਟਾਇਰਡ ਚੀਫ ਜਸਟਿਸ ਸ੍ਰੀ ਐਮ. ਐਮ. ਸੀਕਰੀ ਸਾਹਿਬ ਤੇ ਬੰਬਈ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਸ੍ਰੀ ਤਾਰਕੁੰਡੇ ਦੇ ਫੈਸਲੇ ਲਿਆਉਣੇ ਪੈਣਗੇ । ਇਸੇ ਤਰ੍ਹਾਂ ਸਿਵਲ ਲਿਬਰੀਜ਼ ਲਈ ਜੂਝ ਰਹੇ ਸੱਚੇ ਮਨੁੱਖਾਂ ਵੱਲੋਂ “ਦੋਸ਼ੀ ਕੌਣ ਹੈ” ਦੇ ਫਤਵੇ ਇਸ ਦੇ ਨਾਲ ਨੱਖੀ ਕਰਨੇ ਪੈਣਗੇ । ਫੇਰ ਸਭਿਅ ਸੰਸਾਰ ਨੂੰ ਕੁਝ ਪਤਾ ਲੱਗ ਸਕੇਗਾ ਕਿ ਪਿਛਲੇ ੩੮ ਸਾਲਾਂ ਵਿਚ ਇਸ ਆਜ਼ਾਦ ਭਾਰਤ ਵਿਚ ਸਿੱਖਾਂ ਦਾ ਕੀ ਮੁਲ ਪਿਆ ?

ਭੰਵਰ ਦੀ ਡਾਇਰੀ ਪੜ੍ਹ ਕੇ ਮੈਨੂੰ ਲੇਖਕ ਦੀ ਮਾਨਸਿਕ ਅਵਸਥਾ ਉਤੇ ਬੇਹੱਦ ਤਰਸ ਆਇਆ । ਉਸ ਨੇ ਆਪਣੀ ਰਚਨਾ “ਡਾਇਰੀ ਦੇ ਪੰਨੇ ਜੋ ਇਤਿਹਾਸ ਬਣ ਗਏ” ਪਹਿਲੀ ਜੂਨ ੧੯੬੪ ਤੋਂ ਲੈ ਕੇ ੧੦ ਜੂਨ ੧੯੬੪ ਤਕ ਜੋ ਘੱਲੂਘਾਰਾ ਅੱਖੀਂ ਡਿੱਠਾ ਤੇ ਕੰਨੀਂ ਸੁਣਿਆ, ਉਹ ਜਿਸ ਭਾਸ਼ਾ ਵਿਚ ਬਿਆਨ ਕੀਤੇ ਗਏ ਹਨ, ਉਨ੍ਹਾਂ ਨੂੰ ਪੜ੍ਹ ਕੇ ਵੱਡੇ ਤੋਂ ਵੱਡੇ ਦਿਲ ਵਾਲੇ ਦੀਆਂ ਭੁੱਬਾਂ ਨਿਕਲ ਜਾਂਦੀਆਂ ਹਨ । ਇਸੇ ਲਈ ਇਕ ਬਹਾਦਰ ਜਗਮਨ ਇਸਤਰੀ ਪੱਤਰਕਾਰ ਨੇ ਇਕ ਫੌਜੀ ਅਫਸਰ ਨੂੰ ਲਾਹਨਤਾਂ ਪਾਉਂਦੀਆਂ ਕਿਹਾ, “ਤੁਸੀਂ ਸੈਤਾਨਾਂ ਨੇ ਇਸ ਇਨਫਰਮੇਸ਼ਨ ਅਫਸਰ ਤੇ ਪਸਤੌਲ ਤਾਨਣ ਦੀ ਜੁਅਰਤ ਕਿਵੇਂ ਕੀਤੀ, ਪਹਿਲਾਂ ਮੈਨੂੰ ਗੋਲੀ ਮਾਰੋ, ਮੈਂ ਸਾਰੇ ਸੰਸਾਰ ਨੂੰ ਦੱਸਾਂਗੀ ਕਿ ਤੁਸੀਂ ਕੀ ਹੋ ?”

ਸਾਰੇ ਸੰਸਾਰ ਵਿਚ ਸਾਈੰਸ ਦੇ ਖੇਤਰ ਵਿਚ ਵਧੇ ਕੁਝ ਦੇਸ਼ ਸੈਟਲਾਈਟ ਦੀ ਮਦਦ ਨਾਲ ਅੰਮ੍ਰਿਤਸਰ ਵਿਚ ਹੋ ਰਹੇ ਕਤਲੇਆਮ ਦੀਆਂ ਫਿਲਮਾਂ ਟੀ. ਵੀ. ਤੇ ਵਿਖਾ ਰਹੇ ਸਨ । ਉਨ੍ਹਾਂ ਦੇ ਰੇਡੀਓ ਤੇ ਇਨਫਰਮੇਸ਼ਨ ਦੇ ਸਾਧਨ ਵੱਧ ਤੋਂ ਵੱਧ ਸੱਚੀਆਂ ਗੱਲਾਂ ਕਹਿ ਰਹੇ ਸਨ, ਪਰ ਸਾਡਾ ਰੇਡੀਓ ਤੇ ਟੀ. ਵੀ. ਇਕ ਪਾਸੜ ਕਹਾਣੀ

ਡਾਇਰੀ ਦੇ ਪੰਨੇ

ਦੱਸ ਰਹੇ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬੜੇ ਦੁਖੀ ਹੋ ਕੇ ਕਿਹਾ ਕਿ “ਦਰਬਾਰ ਸਾਹਿਬ ਤੇ ਮਾਰੀਆਂ ਜਾਣ ਵਾਲੀਆਂ ਗੋਲੀਆਂ ਸਿੱਖ ਕੌਮ ਨੂੰ ਇਕ ਖੁਲ੍ਹਾ ਚੈਲਿੰਜ਼ ਹਨ। ਮੁਗਲਾਂ ਤੋਂ ਪਿੱਛੋਂ ਮੌਜੂਦਾ ਸਰਕਾਰ ਹੀ ਹੈ ਜਿਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਗੋਲੀਆਂ ਚਲਾ ਕੇ ਸਿੱਖਾਂ ਦੀ ਅਣਖ ਨੂੰ ਵੰਗਾਰਿਆ ਹੈ। ਇਹ ਸਰਕਾਰ ਦੀ ਘਿਰਣਾ ਅਤੇ ਵਹਿਸ਼ੀਆਨਾ ਕਾਰਵਾਈ ਭਾਰਤ ਦੇ ਸੈਕੂਲਰਇਜ਼ਮ ਅਤੇ ਲੋਕਤੰਤਰ ਦੇ ਮੱਥੇ ਉੱਤੇ ਨਾ ਮਿੱਟਣ ਵਾਲਾ ਕਲੰਕ ਹੈ। ਇਥੇ ਘੱਟ ਗਿਣਤੀਆਂ ਦਾ ਧਰਮ, ਰਹੁ ਗੇਤਾਂ ਅਤੇ ਧਾਰਮਿਕ ਅਸਥਾਨ ਮਹਿਡੂਜ਼ ਨਹੀਂ। ਉਹ ਦੇਸ਼ ਕਿਸੇ ਪਥੋਂ ਵੀ ਸੈਕੂਲਰ ਨਹੀਂ ਕਿਹਾ ਜਾ ਸਕਦਾ। ਅਸੀਂ ਹੋਰ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ, ਪਰ ਸ੍ਰੀ ਦਰਬਾਰ ਸਾਹਿਬ, ਜੋ ਕੌਮ ਦਾ ਮਹਾਨ ਪਵਿੱਤਰ ਅਸਥਾਨ ਹੈ, ਉਸ ਦਾ ਅਪਮਾਨ ਸਹਿਣਾ ਆੰਖਾ ਹੈ।” ਪਰ ਅਪਮਾਨ ਤਾਂ ਛੋਟੀ ਜਿਹੀ ਚੀਜ਼ ਹੈ ਜੋ ਕੁਝ ਅੰਮ੍ਰਿਤਸਰ ਵਿਚ ਬੀਤੀ ਉਹ ਕਹਾਣੀ ਨਾ-ਕਾਬਲੇ ਬਿਆਨ ਤੇ ਨਾ-ਕਾਬਲੇ ਬਰਦਾਸ਼ਤ ਹੈ।

ਅੰਮ੍ਰਿਤਸਰ ਦੇ ਬਲਿਊ ਸਟਾਰ ਓਪਰੇਸ਼ਨ ਦੇ ਇਕ ਪਾਤਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਿਰੁਧ ਲੋੜ ਤੋਂ ਵੱਧ ਘ੍ਰੂਤ ਪ੍ਰਾਪੇਰਿੰਡਾ ਕੀਤਾ ਗਿਆ। ਉਸ ਨੂੰ ਦੁਨੀਆਂ ਦਾ ਬਦਤਰੀਨ ਕਿਸਮ ਦਾ “ਮੈਨ ਕਿੱਲਰ” ਸਾਬਤ ਕਰਨ ਦੇ ਯਤਨ ਕੀਤੇ ਗਏ। ਹਿੰਦੂਆਂ ਵਰਗੀ, ਸਿਆਣੀ ਕੌਮ ਇਹ ਨਾ ਸਮਝ ਸਕੀ ਕਿ ਸਿੱਖਾਂ ਤੇ ਹਿੰਦੂਆਂ ਵਿਚਕਾਰ ਨਫਰਤ ਦੀਆਂ ਲਕੀਰਾਂ ਕੌਣ ਖਿੱਚ ਰਿਹਾ ਹੈ। ਇੱਧਰ ਉੱਧਰ ਦੇ ਚਾਰ ਥਾਵਾਂ ਦੇ ਹਿੰਦੂ ਕਿਸ ਨੇ ਮਰਵਾਏ? ਮੰਦਰਾਂ ਵਿਚ ਗਉਂਅਾਂ ਦੀਆਂ ਪੂੜਾਂ ਤੇ ਸਿਰ ਕਿਸ ਨੇ ਸੁਟਵਾਏ ਹਨ? ਇਸੇ ਤਰ੍ਹਾਂ ਦਰਬਾਰ ਸਾਹਿਬ ਵਿਚ ਸਿਗਰਟਾਂ ਦੀਆਂ ਡੱਬੀਆਂ ਸੁੱਟਣ ਦਾ ਕੰਮ ਕਿਸ ਹਤਿਆਰੇ ਨੇ ਕੀਤਾ ਹੈ।

ਇਤਿਹਾਸ ਉਨ੍ਹਾਂ ਗੁਨਾਹਗਾਰਾਂ ਨੂੰ ਰਹਿੰਦੀ ਦੁਨੀਆਂ ਤਕ ਕੋਸਦਾ ਰਹੇਗਾ ਜਿਨ੍ਹਾਂ ਨੇ ਕੁਰਸੀਆਂ ਤੇ ਵੋਟਾਂ ਲਈ ਦੋ ਕੰਮਾਂ ਵਿਚਕਾਰ ਨਿੱਧੇ ਸਬੰਧ ਹੋਣ ਦੇ ਬਾਵਜੂਦ ਨਫਰਤ ਤੇ ਘਿਰਣਾ ਦੀਆਂ ਦੀਵਾਰਾਂ ਉੱਚੀਆਂ ਕੀਤੀਆਂ। ਹਿੰਦੁਸਤਾਨ ਭਰ ਦੇ ਹਿੰਦੂਆਂ ਨੂੰ ਕੌਣ ਮਾਰ ਰਹੇ ਹਨ? ਜੇ ਹਿੰਦੂ ਇਸ ਹਕੀਕਤ ਨੂੰ ਸਮਝ ਸਕਦੇ ਤਾਂ ਸੰਤ ਜਰਨੈਲ ਭਿੰਡਰਾਂਵਾਲੇ ਦੀ ਲਾਸ਼ ਦੁਆਲੇ ਭੰਗਜੇ ਪਾਉਣ ਤੇ ਮਿਠਾਈਆਂ ਵੰਡਣ ਦੀ ਲੋੜ ਨਾ ਰਹਿ ਜਾਂਦੀ। ਜਨਤਾ ਪਾਰਟੀ ਤੇ ਚੀਫ਼ ਖਾਲਸਾ ਦੀਵਾਨ ਦਾ ਪ੍ਰਧਾਨ ਪੁਲਿਸ ਕੋਲ ਪ੍ਰੈਟੈਸਟ ਕਰਦਾ ਹੈ ਕਿ ਸੰਤ ਜਰਨੈਲ ਸਿੰਘ ਦੀ ਲਾਸ਼ ਗੰਦਗੀ ਢੋਣ ਵਾਲੀ ਗੱਡੀ ਵਿਚ ਸੁੱਟ ਕੇ ਕਿਉਂ ਲਿਜਾਈ ਗਈ ਪਰ ਪੁਲਿਸ ਦਾ ਸਿਆਣਾ ਅੱਡਸਰ ਆਪਣੇ ਬੁਲ੍ਹ ਘੁੱਟ ਰੱਖਦਾ ਹੈ। ਉਹ ਸਭ ਕੁਝ ਜਾਣਦਾ ਵੀ ਨਹੀਂ ਸੀ। ਅਜਿਹੇ ਮੌਕੇ ’ਤੇ ਜੇ ਕੋਈ ਕਿਸੇ ਸਿੱਖ ਨੂੰ ਆਪਣੇ ਵਿਹੜੇ ਵਿਚ ਫਿਰਦਿਆਂ ਗੱਡੀ ਰੋਕ ਕੇ ਕਹਿੰਦਾ ਹੈ, “ਸਰਦਾਰ ਜੀ ਅੰਦਰ ਚਲੋ ਜਾਓ, ਅਸੀਂ ਹਲਕ ਗਏ ਹਾਂ।” ਤਦ ਇਹ ਕੋਈ ਨਾ ਵਾਜਬ ਵਾਰਨਿੰਗ ਨਹੀਂ ਕਿਉਂਕਿ ਸਾਡੀ ਸਰਕਾਰ ਇੰਨਾ ਕੁਝ ਕਰਨ ਦੇ ਬਾਵਜੂਦ ਆਪਣੇ

ਰੇਡੀਓ 'ਤੇ ਬਾਰ ਬਾਰ ਕਹਿ ਰਹੀ ਹੈ, “ਸਥਿਤੀ ਨਿਯੰਤਰਣ ਮੌਂ ਹੈ।” ਰੇਡੀਓ ਤੋਂ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਪਰ ਨਾਲ ਗੋਲੀਆਂ ਚਲਣ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਅੰਮ੍ਰਿਤ-ਵਰਸ਼ਾ ਦੇ ਨਾਲ ਨਾਲ ਅੱਗ ਦੇ ਅੰਗਿਆਰ, ਇਹ ਕੈਸਾ ਦੁਮੇਲ ਹੈ।

ਮੁਦਕੀ ਤੇ ਫੇਰੂ ਸ਼ਹਿਰ ਦੀਆਂ ਲੜਾਈਆਂ ੧੯੪੬-੪੭ ਵਿਚ ਹੋਈਆਂ ਸਨ, ਪਰ ਅਜੇ ਤਕ ਉਥੇ ਹੜ੍ਹ ਬੋਲਦਾ ਹੈ, ਮਾਰੋ ਮਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ। ਜਲ੍ਹਿਆਂ ਵਾਲੇ ਬਾਗ ਵਿਚ ਜਰਨਲ ਡਾਇਰ ਦੇ ਹੁਕਮ ਨਾਲ ਆਜ਼ਾਦੀ ਦਾ ਹੱਕ ਮੰਗਦੇ ਹਿੰਦੁਸਤਾਨੀਆਂ ਨੂੰ ਜਿਸ ਤਰ੍ਹਾਂ ਗੋਲੀਆਂ ਨਾਲ ਭੁੰਨਿਆ ਗਿਆ ਤੇ ਸੈਂਕੜੇ ਬੰਦੇ ਕਤਲ ਕੀਤੇ ਗਏ, ਉਨ੍ਹਾਂ ਵਿਚ ਬਹੁਤੇ ਸਿੱਖ ਸਨ, ਉਨ੍ਹਾਂ ਦੇ ਜੈਕਾਰੇ ਅਜੇ ਵੀ ਸੁਣਾਈ ਦਿੰਦੇ ਹਨ। ਜੇ ਕੋਈ ਸਮਝਦਾ ਹੈ ਕਿ ਅੰਮ੍ਰਿਤਸਰ ਵਿਚ ਬਲਉ ਸਟਾਰ ਓਪਰੇਸ਼ਨ ਕਰਨ ਪਿੱਛੋਂ ਸਿੱਖਾਂ ਉਤੇ ਪੂਰੀ ਪੂਰੀ ਫਤਹਿ ਪਾ ਲਈ ਗਈ ਹੈ ਤਾਂ ਉਹ ਆਪਣੀ ਗਲਤ ਫਤਹਿ ਦੇ ਜਾਲ ਵਿਚ ਉਲਾਇਆ ਹੋਇਆ ਹੈ।

ਹਿੰਸਾ ਕਿਸੇ ਦੁੱਖ ਦਾ ਇਲਾਜ ਨਹੀਂ ਹੈ। ਭਾਵੇਂ ਇਹ ਕਿਸੇ ਵੱਲੋਂ ਵੀ ਕੀਤੀ ਗਈ ਹੋਵੇ। ਜਿਸ ਬੰਦੇ ਪਾਸ ਸ਼ਕਤੀ ਹੋਵੇ, ਜਾਂ ਉਸ ਦੇ ਮੁਨਸਿਫ਼, ਉਸ ਦੇ ਅਧਿਕਾਰੀ, ਉਸ ਦੀ ਫੌਜ ਤੇ ਪੁਲਿਸ ਹਿੰਸਾ 'ਤੇ ਉਤਰ ਆਵੇ ਤਾਂ ਅਜਿਹੇ ਮੁਲਕ ਦਾ ਰੱਬ ਰਾਖਾ। ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸੰਤ ਜਰਨੈਲ ਸਿੱਖ ਭਿੰਡਰਾਂਵਾਲੇ ਨੂੰ ਕੌਣ ਲੈ ਕੇ ਗਿਆ ਸੀ ਜਾਂ ਜਾਣ ਦੀ ਕਿਉਂ ਲੋੜ ਪਈ ? ਜੇ ਉਨ੍ਹਾਂ ਨੂੰ ਉਥੋਂ ਕੱਢਣਾ ਸੀ ਤਾਂ ਕੀ ਉਹ ਐਡੀ ਫੌਜੀ ਕਾਰਵਾਈ ਤੋਂ ਬਿਨਾਂ ਨਹੀਂ ਸਨ ਕੱਢੇ ਜਾ ਸਕਦੇ ? ਸਿਆਣੇ ਤੇ ਸੂਝਵਾਨ ਫੌਜੀ ਅਫਸਰਾਂ ਦਾ ਵਿਚਾਰ ਹੈ ਕਿ ਜਿਸ ਤਰ੍ਹਾਂ ਦੇ ਸਾਈਟੋਫਿਕ ਸਾਧਨ ਤੇ ਸੈਫਿਸਟੀਕੇਟਿਡ ਹਥਿਆਰ ਭਾਰਤੀ ਫੌਜ ਪਾਸ ਹਨ ਉਨ੍ਹਾਂ ਨੂੰ ਸੁਚੜੇ ਢੰਗ ਨਾਲ ਵਰਤ ਕੇ ਹਜ਼ਾਰਾਂ ਹੀ ਅਤਿਵਾਦੀਆਂ ਨੂੰ ਜਿਊਂਦਿਆਂ ਫੜਿਆ ਜਾ ਸਕਦਾ ਹੈ। ਪਰ ਸ਼ਾਇਦ ਸਰਕਾਰ ਦਾ ਇਹ ਮਨਸ਼ਾ ਹੀ ਨਾ ਹੋਵੇ। ਜੇ ਅਕਾਲ ਤਖ਼ਤ ਸਾਹਿਬ ਰੇਡੀਓ ਵਾਂਗ ਬੋਲ ਸਕਦਾ ਤਾਂ ਸ਼ਾਇਦ ਇਤਿਹਾਸ ਦੀ ਇਕ ਹੋਰ ਦੁਖਦਾਈ ਪੀੜ੍ਹੀ ਕੌਮ ਦੇ ਸਾਹਮਣੇ ਰੱਖ ਸਕਦਾ। ਕਈ ਵਾਰ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਦੀਆਂ ਸਾਜ਼ਿਸ਼ਾਂ ਬਣਾਈਆਂ ਗਈਆਂ। ਪਰ ਇਕ ਨਾ ਇਕ ਕਾਰਨ ਕਰ ਕੇ ਸਾਰੀਆਂ ਟਲਦੀਆਂ ਰਹੀਆਂ। ਜੁਗੋ ਜੁਗ ਅਟੱਲ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਤੇ ਰਾਜਨੀਤੀ ਦੀ ਪਰੰਪਰਾ ਦੀ ਇਕ ਅਟੁੱਟ ਸਚਾਈ ਤੇ ਸਾਂਝ ਹੈ। ਇਸ ਨੂੰ ਬਾਰ ਬਾਰ ਢਾਹਿਆ ਜਾਵੇ, ਇਹ ਬਾਰ ਬਾਰ ਬਣਦਾ ਰਹੇਗਾ। ਸ਼ਾਇਦ ਹੁਣ ਢਾਹੁਣ ਵਾਲਿਆਂ ਨੂੰ ਕੁਝ ਗਿਆਨ ਹੋ ਗਿਆ ਹੋਵੇ ਅਤੇ ਇਸੇ ਲਈ ਉਨ੍ਹਾਂ ਨੇ ਢਾਹਕੇ ਛੇਤੀ ਤੋਂ ਛੇਤੀ ਉਸਾਰੀ ਕਰਨ ਦਾ ਪ੍ਰਬੰਧ ਕੀਤਾ।

ਚਾਹੀਦਾ ਤਾਂ ਇਹ ਸੀ ਕਿ ਏਨੀ ਕਾਰਵਾਈ ਪਿੱਛੋਂ ਜੇ ਮਨ ਵਿਚ ਕੁਝ ਪਛਤਾਵਾ ਆ ਗਿਆ ਸੀ ਤਾਂ ਸ੍ਰੀਮਤੀ ਇੰਦਰਾ ਗਾਂਧੀ ਆਪ ਦਰਬਾਰ ਸਾਹਿਬ ਜਾਂਦੇ ਤੇ ਛਤਰੀ ਦਾ ਸਹਾਰਾ ਲੈ ਕੇ ਹਿੱਕ ਤੇ ਫੁੱਲ ਟੰਗ ਕੇ ਤੁਰਨ ਵਾਲੇ ਗਿਆਨੀ ਜੈਲ ਸਿੰਘ ਨੂੰ

ਨਾ ਭੇਜਦੇ। ਸ਼ਾਇਦ ਇਹ ਸ਼ਾਨ ਸ਼ੌਕਤ ਤੇ ਪਹਿਰਾਵਾ ਗਿਆਨੀ ਜੀ ਦੀ ਜ਼ਿੰਦਗੀ ਦਾ ਹਿੱਸਾ ਹੋਵੇ ਤੇ ਉਨ੍ਹਾਂ ਨੂੰ ਇਹ ਗੱਲ ਅਨੁਭਵ ਨਾ ਹੁੰਦੀ ਹੋਵੇ ਕਿ ਉਹ ਮੁਗਲੀਆ ਗਾਰਡਨ ਵਿਚ ਦੀ ਲੰਘ ਰਹੇ ਹਨ ਜਾਂ ਸਿੱਖਾਂ ਦੀਆਂ ਲਾਸ਼ਾਂ ਉਤੋਂ ਦੀ।

ਮੈਂ ਗਿਆਨੀ ਜੈਲ ਸਿੰਘ ਨੂੰ ਆਪਣੇ ਬਚਪਨ ਤੋਂ ਜਾਣਦਾ ਹਾਂ ਤੇ ਸਦਾ ਉਨ੍ਹਾਂ ਦਾ ਆਪਣੇ ਵੱਡੇ ਭਰਾ ਵਾਂਗ ਸਤਿਕਾਰ ਕੀਤਾ ਹੈ। ਉਹ ਮੇਰੇ ਘਰ ਦੇ ਹਰ ਦੁਖ ਸੁਖ ਵਿਚ ਸ਼ਾਮਿਲ ਹੁੰਦੇ ਰਹੇ ਹਨ। ਮੈਂ ਉਨ੍ਹਾਂ ਨੂੰ 20ਵੀਂ ਸਦੀ ਦੇ ਬਹੁਤੇ ਲੀਡਰਾਂ ਵਿੱਚੋਂ ਸੂਝਵਾਨ ਨੇਤਾ ਸਮਝਦਾ ਰਿਹਾ ਹਾਂ। ਪਰ ਮੈਂ ਇਹ ਸਮਝਣ ਤੋਂ ਅਸਮਰਥ ਹਾਂ ਕਿ ਅਕਤੂਬਰ ੧੯੯੩ ਵਿਚ ਉਨ੍ਹਾਂ ਨੇ ਪੰਜਾਬ ਨੂੰ “ਡਿਸਟਰਿਬੂਟ ਏਰੀਆਂ” ਕਰਾਰ ਦਿੱਤੇ ਜਾਣ ਵਾਲੇ ਕਾਨੂੰਨ ’ਤੇ ਕਿਵੇਂ ਦਸਖਤ ਕੀਤੇ। ਫੌਜੀਆਂ ਦੇ ਸੁਪਰੀਮ ਕਮਾਂਡਰ ਹੁੰਦੇ ਹੋਏ, ਭਾਰਤੀ ਫੌਜ ਨੂੰ ਇਹ ਹੁਕਮ ਕਿਵੇਂ ਦਿੱਤਾ ਕਿ ਜਾਓ ਦਰਬਾਰ ਸਾਹਿਬ ਕੰਪਲੈਕਸ ਦੀ ਇੱਟ ਨਾਲ ਇੱਟ ਵਜਾ ਦਿਓ। ਫੇਰ ਉਹ ਆਪ ਉਥੇ ਕੀ ਲੈਣ ਗਏ ਸਨ? ਮੈਨੂੰ ਕਿਸੇ ਨੇ ਇਹ ਵੀ ਦਸਿਆ ਕਿ ਸਿੰਘ ਸਾਹਿਬਾਨ ਵਿੱਚੋਂ ਇਕ ਮਹਾਂਪੁਰਸ਼ ਨੇ ਗਿਆਨੀ ਜੀ ਨੂੰ ਕਿਹਾ ਕਿ ਨਾ ਕੇਵਲ ਪਾਵਨ ਇਤਿਹਾਸਕ ਬੀੜ 'ਚ ਗੋਲੀਆਂ ਹੀ ਮਾਰੀਆਂ ਗਈਆਂ ਸਗੋਂ ਮਹਾਰਾਜ ਦੇ ਸਾਰੇ ਰੁਮਾਲੇ ਵੀ ਸਾੜ ਦਿੱਤੇ ਗਏ। ਹੁਣ ਗਿਆਨੀ ਜੀ ਨੇ ਹਵਾਈ ਜਹਾਜ਼ ਰਾਹੀਂ ਕੁਝ ਰੁਮਾਲੇ ਦਰਬਾਰ ਸਾਹਿਬ ਪੁਜਦੇ ਕੀਤੇ। ਇਹ ਕੀ ਕਹਾਣੀ ਹੈ, ਕੀ ਮਜ਼ਬੂਰੀ ਹੈ, ਇਸ ਬਾਰੇ ਵੀ ਕਿਸੇ ਦਿਨ ਇਤਿਹਾਸ ਰੱਸ਼ਨੀ ਪਾਵੇਗਾ?

ਸ. ਹਰਬੀਰ ਸਿੰਘ ਭੰਵਰ ਨਾ ਕੇਵਲ ਟ੍ਰਿਬਿਊਨ ਦੇ ਪੱਤਰਕਾਰ ਹੀ ਹਨ ਸਗੋਂ ਬੀ. ਬੀ. ਸੀ. ਤੇ ਅਮਰੀਕਨ ਨਿਊਯਾਰਕ ਏਜੰਸੀ ਯੂ. ਪੀ. ਆਈ. ਦੇ ਵੀ ਪ੍ਰਤੀਨਿਧ ਹਨ। ਉਨ੍ਹਾਂ ਨੇ ਸ: ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਅਸਰ ਥੱਲੇ ਡਾਇਰੀ ਲਿਖਣ ਨੂੰ ਆਪਣਾ ਨੇਮ ਬਣਾ ਲਿਆ। ਇਸ ਲਈ ਉਹ ਹੁਣ ਤੱਕ ਆਪਣੀ ਡਾਇਰੀ ਵਿਚ ਵੇਖੀਆਂ ਸੁਣੀਆਂ ਘਟਨਾਵਾਂ ਲਿਖਦੇ ਆਏ ਹਨ, ਜਿਸ ਜਿਸ ਨੇ ਵੀ ਪੰਜਾਬ ਬਾਰੇ ਕੁਝ ਜਾਣਨਾ ਚਾਹਿਆ ਉਸ ਨੂੰ ਭੰਵਰ ਸਾਹਿਬ ਕੋਲ ਜਾਣਾ ਪਿਆ। ਉਨ੍ਹਾਂ ਨੇ ਅੰਮ੍ਰਿਤਸਰ ਦੀ ਵੇਖੀ ਤੇ ਡਿੱਠੀ ਮਹਾਨ ਟਰੈਜੰਡੀ ਦੁਨੀਆਂ ਭਰ ਦੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਅਣਗਿਣਤ ਕਿਤਾਬਾਂ ਵਿਚ ਅੰਮ੍ਰਿਤਸਰ ਦੇ ਘਲੂਘਾਰੇ ਦਾ ਜ਼ਿਕਰ ਆ ਗਿਆ ਹੈ। ਉਸ ਦਾ ਘਰ ਬਾਰ ਲੁਟਿਆ ਗਿਆ, ਹੋਰ ਅਣਗਿਣਤ ਪਰੇਸ਼ਾਨੀਆਂ ਉਠਾਉਣੀਆਂ ਪਈਆਂ, ਪਰ “ਡਾਇਰੀ ਦੇ ਪੰਨੇ ਜੋ ਇਤਿਹਾਸ ਬਣ ਗਏ”, ਨੂੰ ਤੁਹਾਡੇ ਸਾਹਮਣੇ ਰੱਖਣ ਲਈ ਸਿਰਤੋੜ ਯਤਨ ਕਰਦੇ ਰਹੇ।

ਸ. ਹਰਬੀਰ ਸਿੰਘ ਦੀ ਡਾਇਰੀ ਦੇ ਇਹ ਪੰਨੇ ਸਾਰੇ ਦਾ ਸਾਰਾ ਇਤਿਹਾਸ ਪ੍ਰਗਟ ਨਹੀਂ ਕਰਦੇ। ਸਿਰਫ ਉਸ ਗੁੱਸੇ ਦਾ ਬਿਆਨ ਕਰਦੇ ਹਨ ਜੋ ਭਾਰਤ ਸਰਕਾਰ ਨੇ ਆਪਣੀ ਫੌਜ ਰਾਹੀਂ ਸਿੱਖਾਂ ਤੇ ਕੱਢਿਆ। ਜੇ ਕਰ ਉਹ ਇਨ੍ਹਾਂ ਦਿਨਾਂ ਵਿਚ ਏਨੇ ਪਰੇਸ਼ਾਨ ਨਾ ਹੁੰਦੇ ਤਾਂ ਉਸ ਨੂੰ ਕੋਈ ਸਰਕਾਰੀ ਅਫਸਰ ਦੱਸ ਸਕਦਾ ਕਿ ਜੋ ਕੁਝ ਅੰਮ੍ਰਿਤਸਰ ਵਿਚ ਹੋਇਆ ਹੈ, ਇਸ ਦੀ ਗੋਂਦ ਕਦੋਂ ਤੇ ਕਿੱਥੇ ਗੁੰਦੀ ਗਈ,

ਕਿਹੜੀਆਂ ਕਿਹੜੀਆਂ ਸ਼ਕਤੀਆਂ ਸਿੱਖਾਂ ਵਿਰੁੱਧ ਨਫਰਤ ਦਾ ਪ੍ਰਚਾਰ ਕਰਦੀਆਂ ਰਹੀਆਂ ਤੇ ਕਿਉਂ ਕਿਸ ਸਿਆਸੀ ਪਾਰਟੀ ਨੇ ਮਨੁੱਖਤਾ ਵਿਰੁੱਧ ਏਨੇ ਕਹਿਰ ਕਮਾਏ ਤੇ ਕਿਉਂ ? ਤਦ ਉਹ ਇਸ ਕਹਾਣੀ ਨੂੰ ਜਗ ਹੋਰ ਖੁਲ੍ਹ ਕੇ ਲਿਖ ਸਕਦਾ ਸੀ । ਸ੍ਰੀਮਤੀ ਇੰਦਰਾ ਗਾਂਧੀ ਨੂੰ ਕਿਸ ਨੇ ਗੋਲੀਆਂ ਮਾਰੀਆਂ ਤੇ ਕਿਉਂ ਇਹ ਇਤਿਹਾਸ ਦਾ ਇਕ ਵੱਖਰਾ ਪੰਨਾ ਹੈ । ਇਸ ਦਾ ਸ਼ਾਇਦ ਅੰਮ੍ਰਿਤਸਰ ਦੇ ਘੱਲੂਘਾਰੇ ਨਾਲ ਘੱਟ ਸਬੰਧ ਹੋਵੇ ਤੇ ਦੁਨੀਆਂ ਦੀ ਰਾਜਨੀਤੀ ਨਾਲ ਵਧੇਰੇ ਹੋ ਸਕਦਾ ਹੈ । ਉਸ ਦੇ ਕਤਲ ਦੀ ਕਹਾਣੀ ਉਸ ਤਰ੍ਹਾਂ ਨਾ ਹੋਵੇ ਜਿਸ ਤਰ੍ਹਾਂ ਦੱਸੀ ਜਾ ਰਹੀ ਹੈ । ਇਹ ਘਟਨਾ ਇਤਿਹਾਸਕਾਰਾਂ ਲਈ ਇਕ ਚੈਲੰਜ ਹੈ । ਸਮਾਂ ਆਉਣ ਤੇ ਉਹ ਸੰਸਾਰ ਨੂੰ ਦੱਸੋ ਸਕਣਗੇ ਕਿ ਇੰਦਰਾ ਗਾਂਧੀ ਦੀ ਹਿੱਕ ਵਿਚ ਗੋਲੀਆਂ ਕਿਸ ਨੇ ਮਾਰੀਆਂ ਤੇ ਕਿਉਂ ਮਾਰੀਆਂ ।

ਸ. ਹਰਬੀਰ ਸਿੰਘ ਭੰਵਰ ਨੇ ਇਹ ਛੋਟੀ ਜਿਹੀ ਕਿਤਾਬ ਤੁਹਾਡੇ ਹੱਥਾਂ ਵਿਚ ਦੇ ਕੇ ਤੁਹਾਨੂੰ ਉਸ ਭਿਆਨਕ ਟਰੈਜਡੀ ਦਾ ਟਰੇਲਰ ਵਖਾਇਆ ਜੋ ਅੰਮ੍ਰਿਤਸਰ ਵਿਚ ਬੀਤੀ । ਸਗੋਂ ਸੋਚਣ ਦਾ ਮੌਕਾ ਦਿੱਤਾ ਹੈ ਕਿ ਅਜਿਹੀਆਂ ਟਰੈਡੀਆਂ ਅਰੋਂ ਲਈ ਕਿਵੇਂ ਟਾਲੀਆਂ ਜਾ ਸਕਦੀਆਂ ਨੇ । ਸਿੱਖ ਬੰਦ ਬੰਦ ਕਟਵਾਉਂਦੇ ਆਏ ਹਨ, ਆਪਣੇ ਝੂਥਸੂਰਤ ਬੱਚਿਆਂ ਨੂੰ ਕੰਧਾਂ ਵਿਚ ਚਿਣਵਾਉਂਦੇ ਆਏ ਹਨ ਤੇ ਹੁਣ ਇਤਿਹਾਸਕਾਰਾਂ ਨੇ ਇਹ ਵੀ ਵੇਖ ਲਿਆ ਹੈ ਕਿ ਸਿੱਖਾਂ ਦੇ ਬੱਚਿਆਂ ਨੂੰ ਸਰੇ ਬਾਜ਼ਾਰ ਆਪਣੇ ਆਪ ਨੂੰ ਲੀਡਰ ਕਹਾਉਣ ਵਾਲੇ ਲੋਕ ਗੁੰਡਿਆਂ ਤੋਂ ਕਿਵੇਂ ਚਿਰਵਾਉਂਦੇ ਰਹੇ ਹਨ ? ਤਵਾਰੀਖ ਨਾ ਪਾਪ ਨੂੰ ਬਖਸ਼ ਸਕਦੀ ਹੈ ਤੇ ਨਾ ਪਾਪੀਆਂ ਨੂੰ । ਕੇਵਲ ਸਮਾਂ ਅਗਾਂਹ ਪਿਛਾਂਹ ਹੋ ਸਕਦਾ ਹੈ । ਹੋਣੀ ਨਹੀਂ ਟਲ ਸਕਦੀ ।

ਬਜਾਏ ਇਸ ਦੇ ਕਿ ਅਸੀਂ ਸਾਰਾ ਗੁੱਸਾ ਉਨ੍ਹਾਂ ਲੋਕਾਂ ਬਾਰੇ ਕਰੀਏ, ਜਿਨ੍ਹਾਂ ਨੇ ਦਰਬਾਰ ਸਾਹਿਬ ਅੰਦਰ ਸਾਡੇ ਤੇ ਏਡਾ ਵੱਡਾ ਭਿਆਨਕ ਕਾਤਲਾਨਾ ਹਮਲਾ ਕੀਤਾ ਹੈ ਸਗੋਂ ਸਾਨੂੰ ਇਹ ਵੀ ਸੋਚਣਾ ਪਏਗਾ ਕਿ ਕੀ ਅਸੀਂ ਵੀ ਕਿਸੇ ਹੱਦ ਤੱਕ ਇਸ ਟਰੈਜਡੀ ਲਈ ਦੋਸ਼ੀ ਗਿਣੇ ਜਾ ਸਕਦੇ ਹਾਂ ।

ਸਿੱਖਾਂ ਦਾ ਇਤਿਹਾਸ ਇਕ ਗੱਲ ਦੀ ਗਵਾਹੀ ਜ਼ਰੂਰ ਦਿੰਦਾ ਹੈ ਤੇ ਉਹ ਇਹ ਕਿ ਜਦੋਂ ਵੀ ਉਨ੍ਹਾਂ 'ਤੇ ਬਿਪਤਾ ਪਈ, ਇਹ ਦੁਗਣੇ ਚੌਗਣੇ ਹੋ ਕੇ ਉਭਰੇ ਹਨ ਤੇ ਪਹਿਲਾਂ ਨਾਲੋਂ ਵਧੇਰੇ ਸ਼ਕਤੀਮਾਨ ਹੋ ਕੇ ਜੀਏ ਹਨ । ਨਿਰਾਸਤਾ ਲਈ ਸਿੱਖ ਧਰਮ ਵਿਚ ਕੋਈ ਥਾਂ ਨਹੀਂ ।

ਘੱਲੂਘਾਰੇ ਪਿੱਛੋਂ ਜਦੋਂ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਤਾਂ ਮੇਰੀਆਂ ਭੁੱਬਾਂ ਨਿਕਲ ਗਈਆਂ । ਮੈਨੂੰ ਪਾਣੀ ਵਿੱਚੋਂ ਚੰਗਿਆਂਕੇ ਦਿਸੇ, ਅੱਗ ਦੀਆਂ ਲਾਟਾਂ ਦਿੱਸੀਆਂ । ਮੈਂ ਸ਼ਾਂਤੀ ਢੂਢਣ ਗਿਆ, ਪਰ ਮਨ ਮੱਚ ਉੱਠਿਆ । ਮੇਰਾ ਜੀਅ ਕਰੇ ਮੈਂ ਛੇਤੀ ਤੋਂ ਛੇਤੀ ਇਥੋਂ ਭੱਜ ਜਾਵਾਂ । ਪਰ ਕੀ ਕੋਈ ਸਿੱਖ ਆਪਣੇ ਮੱਕੇ ਮਦੀਨੇ ਨੂੰ ਅਜਿਹੀ ਦੁਰਦਸ਼ਾ ਵਿਚ ਵੇਖਕੇ ਉਥੋਂ ਕਿਸੇ ਪਾਸੇ ਨੂੰ ਭੱਜ ਜਾਣ ਪਿੱਛੋਂ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ ?

ਸਿੱਖਾਂ ਦੇ ਜਜ਼ਬਾਤ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਨਾਲ ਹੋਏ ਅਨਿਆਤੀ ਮਾਪਣ ਤੇ ਤੋਲਣ ਦੀ ਜ਼ਰੂਰਤ ਹੈ। ਜਿਨ੍ਹਾਂ ਲੋਕਾਂ ਦੇ ਨੌਜਵਾਨ ਪੁੱਤਰ, ਧੀਆਂ, ਛੇਟੇ ਛੇਟੇ ਬੱਚੇ, ਬਜ਼ੁਰਗ, ਮਾਂ-ਬਾਪ ਬਗੈਰ ਕਿਸੇ ਭੜਕਾਹਟ ਦੇ ਸ਼ਹੀਦ ਕਰ ਦਿੱਤੇ ਗਏ, ਉਨ੍ਹਾਂ ਨੂੰ ਮੁੜ ਨਾਰਮਲ ਅਵਸਥਾ ਵਿਚ ਲਿਆਉਣ ਲਈ ਕਿਸੇ ਦਾ ਕੀ ਕਰਨਾ ਬਣਦਾ ਹੈ, ਇਹ ਇਕ ਬਹੁਤ ਲੰਮੀ ਚੌੜੀ ਇਤਿਹਾਸਕ ਸੱਚਾਈ ਦੀ ਕੜੀ ਹੈ, ਜਿਸ ਨੂੰ ਸਮੇਂ ਦੇ ਹਾਕਮ ਅਜੇ ਸਮਝਣ ਤੋਂ ਅਸਮਰਥ ਹਨ। ਜੇ ਉਹ ਸਮਝ ਸਕੇ ਤਾਂ ਸਿੱਖ ਆਪਣੇ ਹਿਰਦਿਆਂ ਦੀ ਵਿਸ਼ਾਲਤਾ ਨਾਲ ਨਵੇਂ ਸਿਰੇ ਇਸ ਸਲੇਟ 'ਤੇ ਨਵੇਂ ਮਜ਼ਬੂਨ ਲਿਖ ਸਕਦੇ ਹਨ।

ਸੰਸਾਰ ਭਰ ਦੇ ਸਿੱਖ ਅਜੇ ਬਲਿਊ ਸਟਾਰ ਓਪਰੇਸ਼ਨ, ਦਿੱਲੀ ਤੇ ਦੂਸਰੇ ਥਾਵਾਂ 'ਤੇ ਹੋਏ ਦੰਗਿਆਂ ਤੋਂ ਪਰੇਸ਼ਾਨ ਹਨ। ਉਹ ਕੁਝ ਉਖੜੇ ਉਖੜੇ ਫਿਰਦੇ ਹਨ, ਉਨ੍ਹਾਂ ਨੂੰ ਪਹਿਲੀ ਅਵਸਥਾ ਵਿਚ ਲਿਆਉਣ ਦੀ ਲੋੜ ਹੈ। ਸ਼ਾਇਦ ਸਹੀ ਸੇਧ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਕੀਤਾ ਗਿਆ “ਪੰਜਾਬ ਸਮਝੌਤਾ” ਸਾਬਤ ਹੋ ਸਕੇ ਪਰ ਜੇ ਇਸ ਸਮਝੌਤੇ ਵਿਚ ਭੀ ਕਾਂਜੀ ਘੋਲੀ ਗਈ ਤਾਂ ਕੌਮ ਨੂੰ ਕੀ ਕਰਨਾ ਬਣਦਾ ਹੈ। ਦੁਨੀਆਂ ਦਾ ਸਭ ਤੋਂ ਵੱਡਾ ਸ਼ਾਂਤਮਈ ਮੌਰਚਾ ਲੜਕੇ ਵੇਖ ਲਿਆ। ਸਰਕਾਰ ਉਸ ਮੌਰਚੇ ਦੀ ਸਫ਼ਲਤਾ ਤੋਂ ਬੌਖਲਾ ਉਠੀ। ਇਸ ਬੌਖਲਾਹਟ ਦਾ ਸਿੱਟਾ ਬਲਿਊ ਸਟਾਰ ਓਪਰੇਸ਼ਨ ਸੀ। ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਦੇ ਆਸ਼ਕਾਂ ਤੇ ਹਥਿਆਰ ਬੰਦ ਫੌਜ ਵੀ ਕਿਸ ਸ਼ਾਂਤ ਮਈ ਢੰਗ ਨਾਲ ਠਲ੍ਹ ਪਾ ਸਕਦੀ ਸੀ, ਇਹ ਸਭ ਕੁਝ ਵੇਖ ਲਿਆ ਗਿਆ।

ਸੰਤ ਲੌਂਗੋਵਾਲ ਨੇ ਇਸ ਡਾਇਰੀ ਦੇ ਕਰਤਾ ਨੂੰ ਸੁਝਾਓ ਦਿੱਤਾ ਸੀ ਕਿ ਉਹ ਪਹਿਲੀ ਸਤੰਬਰ ੧੯੮੫ ਨੂੰ ਉਨ੍ਹਾਂ ਨੂੰ ਲੌਂਗੋਵਾਲ ਮਿਲੇ ਤਾਂ ਕਿ ਉਹ ਬਲਿਊ ਸਟਾਰ ਦੇ ਓਪਰੇਸ਼ਨ ਦੇ ਦਿਨਾਂ ਦੀ ਅੰਦਰਲੀ ਕਹਾਣੀ ਅਤੇ ਹੱਡ ਬੀਤੀ ਦਸ ਸਕਣ। ਹਰਬੀਰ ਸਿੰਘ ਭੰਵਰ ਪਹਿਲੀ ਸਤੰਬਰ ੧੯੮੫ ਨੂੰ ਲੌਂਗੋਵਾਲ ਗਿਆ, ਆਪਣੀ ਡਾਇਰੀ ਦੇ ਅਧੂਰੇ ਸਫੇ ਪੂਰੇ ਕਰਨ ਲਈ ਨਹੀਂ, ਸੰਤ ਲੌਂਗੋਵਾਲ ਦੇ ਭੋਗ ਵਿਚ ਸ਼ਾਮਲ ਹੋ ਕੇ ਅੰਤਮ ਅਰਦਾਸ ਕਰਨ ਲਈ।

ਮੈਂ ਹਰਬੀਰ ਸਿੰਘ ਭੰਵਰ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੇ ਬਗੈਰ ਨਹੀਂ ਰਹਿ ਸਕਦਾ ਕਿ ਉਨ੍ਹਾਂ ਨੇ ਜਾਨ ਤੇ ਖੇਡ ਕੇ ਲਿਖੀ ਗਈ ਇਸ ਡਾਇਰੀ ਰਾਹੀਂ ਉਹ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ, ਜਿਹੜੀਆਂ ਅਜੇ ਤੱਕ ਸਾਡੇ ਲਈ ਬੁਝਾਰਤ ਸਨ। ਉਸ ਨੇ ਹਿਮਾਲਿਆ ਦੀ ਟੀਸੀ ਤੇ ਚੜ੍ਹਨ ਜਿੱਡਾ ਯਤਨ ਕੀਤਾ ਹੈ, ਪਰ ਉਹ ਅਜੇ ਬੋੜੀ ਉਚਾਈ ਤੱਕ ਪੁਜ ਸਕੇਗਾ। ਅੰਮ੍ਰਿਤਸਰ ਦੀਆਂ ਗਲੀਆਂ ਵਿਚ ਫਿਰਦੇ ਟੈਂਕ ਤੇ ਬਖਤਰ ਬੰਦ ਗੱਡੀਆਂ ਉਸ ਇਤਿਹਾਸ ਦਾ ਪੂਰਾ ਬਹੁ ਪਤਾ ਨਹੀਂ ਦਿੰਦੀਆਂ, ਜਿਸ ਇਤਿਹਾਸ ਨੂੰ ਸਮਝਣ ਲਈ ਸਾਨੂੰ ਬਹੁਤ ਵੱਡੇ ਯਤਨ ਕਰਨੇ ਪੈਣੇ ਹਨ। ਅਕਾਲ ਤਖਤ ਸਾਹਿਬ ਨੂੰ ਤੋਪਾਂ ਦੇ ਗੋਲਿਆਂ ਨਾਲ ਕਿਉਂ ਉੜਾਇਆ ਗਿਆ, ਇਹ ਵੀ ਇਤਿਹਾਸਕਾਰਾਂ ਲਈ ਇਕ ਬਹੁਤ ਵੱਡਾ ਸਵਾਲ

ਹੈ। ਇਸ ਤੇ ਖੋਜਾਂ ਹੋਣਗੀਆਂ।

ਅਜਿਹੀ ਕਿਤਾਬ ਜਿਸ ਨੂੰ ਪੜ੍ਹਕੇ ਬੰਦਾ ਭੁੱਬਾਂ ਮਾਰ ਉਠੇ, ਇਕ ਸਫਲ ਪੁਸਤਕ ਹੈ, ਜਿਸ ਨੂੰ ਸਮਝਣ ਦੇ ਅਣਗਿਣਤ ਯਤਨ ਕਰਨੇ ਪੈਣਗੇ। ਮੈਂ ਭੰਵਰ ਸਾਹਿਬ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਦੁਆਰਾ ਉਨ੍ਹਾਂ ਨੇ ਖੂਨੀ ਘੱਲ੍ਹਾਰੇ ਦੀਆਂ ਕੁਝ ਘਟਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ।

੧੫੨੧-੧੮ਭੀ ਚੰਡੀਗੜ੍ਹ ।  
੧੮ ਅਕਤੂਬਰ, ੧੯੯੫

ਡਾ. ਗੁਰਨਾਮ ਸਿੰਘ ਤੀਰ,  
ਐਡਵੋਕੇਟ ।

## ਤੀਜੀ ਐਡੀਸ਼ਨ ਬਾਰੇ

ਸਿੱਖ ਪੰਥ ਦੀ ਜਮਹੂਰੀ ਢੰਗ ਨਾਲ ਚੁਣੀ ਗਈ ਸਿਰਮੌਰ ਜਥੇਬੰਦੀ ਸ਼੍ਰੋਮਣੀ ਹਾਰਦਾਅਰਾ ਪ੍ਰਬੰਧਕ ਕਮੇਟੀ ਨੇ ਸਾਲ ੧੯੯੨ ਤੋਂ ਫੀਲਡ ਵਿਚ ਕੰਮ ਕਰਦੇ ਉਹਨਾਂ ਪੱਤਰਕਾਰਾਂ ਦਾ ਹਰ ਵਰੇ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ ਜੋ ਸਿੱਖ ਮਾਨਸਿਕ ਪੀੜਾ ਸਮਝਦੇ ਹੋਣ ਅਤੇ ਆਪਣੀ ਕਲਮ ਰਾਹੀਂ ਇਸ ਨੂੰ ਉਜਾਗਰ ਕਰਨ। ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਪਹਿਲਾ ਪੁਰਸਕਾਰ ਦਾਸ ਦਾ “ਬੇਜ ਅਧਾਰਿਤ ਪੱਤਰਕਾਰੀ ਰਾਹੀਂ ਸਿੱਖ ਮਾਨਸਿਕਤਾ ਦੀ ਪੀੜ ਨੂੰ ਜਗਤ ਤੱਕ ਦਰਸਾਉਣ ਅਤੇ ਸ੍ਰੀ ਦਰਬਾਰ ਸਾਹਿਬ ”ਤੇ ਹੋਏ ਫੌਜੀ ਹਮਲੇ ਸਮੇਂ ‘ਡਾਇਰੀ ਦੇ ਪੰਨੇ’ ਲਿਖ ਕੇ ਸੱਚ ਨੂੰ ਲੋਕਾਂ ਤਕ ਪਹੁੰਚਾਉਣ ਲਈ” ਮਿਤੀ ੨੬ ਸਤੰਬਰ ੧੯੯੨ ਨੂੰ ਅੰਮ੍ਰਿਤਸਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਸਨਮਾਨ ਕੀਤਾ ਗਿਆ ਅਤੇ ੧੧੦੦੦ ਰੁਪੈ ਦਾ ਪੁਰਸਕਾਰ ਦਿੱਤਾ ਗਿਆ। ਇਸ ਦਾ ਭਾਵ ਹੈ ਸਿੱਖ-ਪੰਥ ਦੀ ਸਿਰਮੌਰ ਜਥੇਬੰਦੀ ਵੱਲੋਂ ਇਸ ਪੁਸਤਕ ’ਤੇ ਮੋਹਰ ਲੱਗਾ ਦਿੱਤੀ ਗਈ ਹੈ।

ਇਸ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਇਕ “ਅਭਿਨੰਦਨ” ਵੀ ਛਾਪਿਆ ਗਿਆ ਸੀ, ਜਿਸ ਵਿੱਚੋਂ ਕੁਝ ਵਿਦਵਾਨਾਂ ਅਤੇ ਪੱਤਰਕਾਰਾਂ ਦੇ “ਡਾਇਰੀ ਦੇ ਪੰਨੇ” ਬਾਰੇ ਵਿਚਾਰ ਤੀਜੀ ਐਡੀਸ਼ਨ ਵਿਚ ਛਾਪ ਰਹੇ ਹਨ।

ਆਪਣੇ ਸੁਹਿਰਦ ਪਾਠਕਾਂ ਨੂੰ ਤੀਜੀ ਐਡੀਸ਼ਨ ਦੇ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ।

ਬੀ-੫, ਕੈਨਾਲ ਕਾਲੋਨੀ,  
ਅੰਮ੍ਰਿਤਸਰ-੧੪੩੦੦੧

ਹਰਬੀਰ ਸਿੰਘ ਭੰਵਰ,

੨.੨.੯੩

## ਦੋ ਸ਼ਬਦ

ਡਾਇਰੀ ਲਿਖਣ ਦੀ ਆਦਤ ਮੈਨੂੰ ਕਾਫ਼ੀ ਦੇਰ ਤੋਂ ਹੈ। ਮੇਰੇ ਸਤਿਕਾਰਯੋਗ ਪਿਤਾ ਸ. ਹਰਨਾਮ ਸਿੰਘ (ਪੱਖੋਵਾਲ, ਜ਼ਿਲ੍ਹਾ ਲੁਧਿਆਣਾ) ਪ੍ਰਸਿਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਦੇ ਬੜੇ ਹੀ ਪ੍ਰਸੰਸਕ ਸਨ ਅਤੇ ਮੇਰੇ ਜਨਮ ਤੋਂ ਵੀ ਪਹਿਲਾਂ ਹੀ “ਪ੍ਰੀਤ ਲੜੀ” ਹਰ ਮਹੀਨੇ ਲਗਾਤਾਰ ਸਾਡੇ ਘਰ ਆ ਰਹੀ ਸੀ। ਸੱਚ ਬੋਲਣ ਜਾਂ ਲਿਖਣ ਅਤੇ ਸੁਣਨ ਦੀ ਜੁਅੱਤ ਮੈਂ ਸੁਨਹਿਰੀ ਦਿਲ ਵਾਲੇ ਆਪਣੇ ਪਿਤਾ ਤੋਂ ਸਿਖੀ। ਆਪਣੇ ਪਿਤਾ ਤੋਂ ਬਿਨਾਂ, ਮੇਰੇ ਜੀਵਨ 'ਤੇ ਗੁਰਬਖਸ਼ ਸਿੰਘ ਦੀਆਂ ਲਿਖਤਾਂ ਦਾ ਵੀ ਬੜਾ ਪ੍ਰਭਾਵ ਹੈ ਅਤੇ ਡਾਇਰੀ ਲਿਖਣ ਦੀ ਪ੍ਰੇਰਨਾ ਮੈਨੂੰ ਉਹਨਾਂ ਤੋਂ ਹੀ ਮਿਲੀ ਹੈ।

ਵੈਸੇ ਅਸੀਂ ਪੱਤਰਕਾਰ ਹਰ ਰੋਜ਼ ਦੀਆਂ ਘਟਨਾਵਾਂ ਦੀ ਰੀਪੋਰਟਿੰਗ ਕਰ ਕੇ ਇਕ ਤਰ੍ਹਾਂ ਨਾਲ ਰੋਜ਼ਾਨਾ ਡਾਇਰੀ ਲਿਖਦੇ ਹਾਂ। ਮੈਂ “ਧਰਮ ਯੁੱਧ” ਮੌਰਚੇ ਦੀ ਵੀ ਰੋਜ਼ਾਨਾ ਡਾਇਰੀ ਲਿਖੀ ਹੈ। ਇਸੇ ਡਾਇਰੀ ਦੇ ਆਧਾਰ ਤੇ ਮੈਂ ਆਪਣੇ ਅਧਿਆਪਕ, ਪ੍ਰਸਿੱਧ ਪੱਤਰਕਾਰ, ਸ੍ਰੀ ਕੁਲਦੀਪ ਨਈਅਰ ਨੂੰ ਉਹਨਾਂ ਦੀ ਪੁਸਤਕ “ਪੰਜਾਬ ਦਾ ਦੁਖਾਂਤ” ਅਤੇ ਭਾਰਤ ਵਿਚ ਬੀ. ਬੀ. ਸੀ. ਦੇ ਪ੍ਰਤੀਨਿਧ ਸ੍ਰੀ ਮਾਰਕ ਟੱਲੀ ਅਤੇ ਸ੍ਰੀ ਸਤੀਸ਼ ਜੈਕਬ ਦੀ ਸਾਂਝੀ ਪੁਸਤਕ (Amritsar-Mrs. Gandhi's last battle) (ਅੰਮ੍ਰਿਤਸਰ-ਸ੍ਰੀਮਤੀ ਗਾਂਧੀ ਦੀ ਆਖਰੀ ਲੜਾਈ) ਲਈ ਕਾਫ਼ੀ ਜਾਣਕਾਰੀ ਦਿੱਤੀ। ਉਨ੍ਹਾਂ ਦੋਨਾਂ ਨੇ ਆਪਣੀ ਪੁਸਤਕ ਦੀ ਭੂਮਿਕਾ ਵਿਚ ਵਿਸ਼ੇਸ਼ ਤੌਰ ਤੇ ਮੇਰਾ ਧੰਨਵਾਦ ਵੀ ਕੀਤਾ ਹੈ।

ਫੌਜੀ ਹਮਲੇ ਦੌਰਾਨ ਅਖਬਾਰ ਬੰਦ ਸਨ। ਮੈਂ ਜੋ ਕੁਝ ਵੇਖਦਾ ਰਿਹਾ ਜਾਂ ਸੁਣਦਾ ਰਿਹਾ, ਕਲਮ-ਬੰਦ ਕਰਦਾ ਰਿਹਾ। ਉਸ ਸਮੇਂ ਮੇਰੇ ਸੁਪਨੇ ਵਿਚ ਵੀ ਨਹੀਂ ਸੀ ਕਿ ਕਾਗਜ਼ ਦੇ ਇਹ ਟੁਕੜੇ ਕਿਸੇ ਦਿਨ ਇਤਿਹਾਸ ਬਣ ਜਾਣਗੇ। ਸ. ਬਰਜਿੰਦਰ ਸਿੰਘ ਨੇ ਰੋਜ਼ਾਨਾ ਅਜੀਤ ਵਿਚ ੧ ਤੋਂ ੨੫ ਜੂਨ, ੧੯੯੫ ਤੱਕ ਡਾਇਰੀ ਦੇ ਇਹ “ਪੰਨੇ” ਛਾਪ ਕੇ ਇਹਨਾਂ ਨੂੰ ਵਾਕਈ “ਇਤਿਹਾਸ” ਬਣਾ ਦਿੱਤਾ। ਪਾਠਕਾਂ ਨੇ ਇਹਨਾਂ ਨੂੰ ਬੇਹਦ ਪਸੰਦ ਕੀਤਾ। “ਸੰਪਾਦਕ ਦੇ ਨਾਂ” ਵਾਲੇ ਕਾਲਮ ਵਿਚ ਲਗਾਤਾਰ ਦੋ ਮਹੀਨੇ ਪਾਠਕਾਂ ਦੇ ਪ੍ਰਸੰਸਾ ਪੱਤਰ ਛਾਪਦੇ ਰਹੇ। ਬਹੁਤ ਸਾਰੇ ਪਾਠਕਾਂ ਨੇ ਰੋਜ਼ਾਨਾ ਅਜੀਤ ਵਿੱਚੋਂ ਇਹ ਪੰਨੇ ਸੰਭਾਲ ਕੇ ਰੱਖੇ ਹੋਏ ਹਨ। ਸੰਤ ਲੋਗਾਂ ਵਾਲ, ਜਥੇਦਾਰ ਟੌੜੜਾ, ਬਰਨਾਲਾ ਸਾਹਿਬ ਸਮੇਤ ਅਨੇਕਾਂ ਪੰਥਕ ਲੀਡਰਾਂ ਨੇ ਮੈਨੂੰ ਮਿਲ ਕੇ ਇਸ ਦੀ ਬੜੀ ਪ੍ਰਸੰਸਾ ਕੀਤੀ ਸੀ। ਇਸ ਤੋਂ ਉਤਸ਼ਾਹਿਤ ਹੋ ਕੇ ਹੀ “ਡਾਇਰੀ ਦੇ ਪੰਨੇ” ਨੂੰ ਪੁਸਤਕ ਦਾ ਰੂਪ ਦਿੱਤਾ ਹੈ। ਭਾਵੇਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ

ਹੋਈ ਗਹਿ ਗੱਚ ਲੜਾਈ ਬਾਰੇ ਸਹੀ ਜਾਣਕਾਰੀ ਤਾਂ ਸਬੰਧਤ ਫੌਜੀ ਜਰਨੈਲ, ਜਾਂ ਉਹ ਬਹਾਦਰ ਸਿੰਘ, ਜਿਹਨਾਂ ਨੇ ਇਸ ਵਿਚ ਭਾਗ ਲਿਆ, ਹੀ ਦਸ ਸਕਦੇ ਹਨ, ਪਰ ਮੈਂ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ ਅਤੇ ਇਸ ਮੰਤਵ ਨਾਲ ਗਿ: ਸਾਹਿਬ ਸਿੰਘ, ਗਿ: ਪ੍ਰੀਤਮ ਸਿੰਘ, ਸੰਤ ਹਰਚੰਦ ਸਿੰਘ ਲੌਗੋਂਵਾਲ ਅਤੇ ਸ: ਗੁਰਚਰਨ ਸਿੰਘ ਟੌਹੜਾ ਨਾਲ ਇੰਟਰਵੀਊ ਕਰਕੇ ਛਾਪੀ ਹੈ।

ਸੱਚਾਈ ਹਮੇਸ਼ਾ ਕੌੜੀ ਹੁੰਦੀ ਹੈ। ਸੱਚਾਈ ਕਹਿਣੀ ਅਤੇ ਸੁਣਨੀ ਬੜੀ ਹੀ ਅੱਖੀ ਹੈ। ਮੈਂ ਇਸ ਡਾਇਰੀ ਵਿਚ ਉਹਨਾਂ ਕਾਲੇ ਦਿਨਾਂ ਦੌਰਾਨ ਦੀਆਂ ਘਟਨਾਵਾਂ ਇਕ ਪੱਤਰਕਾਰ ਦੇ ਨਾਤੇ ਈਮਾਨਦਾਰੀ ਨਾਲ ਦੇਣ ਦਾ ਯਤਨ ਕੀਤਾ ਹੈ। ਕਿਸੇ ਵੀ ਤੱਥ ਨੂੰ ਤ੍ਰੈੜਣ ਮਰੋੜਣ ਦਾ ਯਤਨ ਨਹੀਂ ਕੀਤਾ। ਜਿਨ੍ਹਾਂ ਦਿਨਾਂ ਵਿਚ “ਡਾਇਰੀ ਦੇ ਪੰਨੇ” ਰੋਜ਼ਾਨਾ ਅਜੀਤ ਵਿਚ ਛੱਪ ਰਹੇ ਸਨ, ਮੇਰੇ ਕਈ ਮਿੱਤਰ ਅਤੇ ਸਨੇਹੀ ਮੇਰੇ ਨਾਲ ਨਾਰਾਜ਼ ਹੋਏ। ਸਿੱਖ ਮਿੱਤਰ ਕਹਿ ਰਹੇ ਸਨ, “ਤੂੰ ਸਿਰ ਤੇ ਪੱਗ ਰੱਖੀ ਹੈ, ਕੋਈ ਸਿੱਖ ਵਿਰੋਧੀ ਗੱਲ ਨਹੀਂ ਦੇਣੀ ਚਾਹੀਦੀ ਸੀ।” ਇਸੇ ਤਰ੍ਹਾਂ ਕਈ ਦੋਸਤਾਂ ਨੇ ਉਲਾਂਭਾ ਦਿੱਤਾ, “ਸਾਨੂੰ ਤੇਰੇ ਤੋਂ ਕਦੀ ਵੀ ਇਹ ਉਮੀਦ ਨਹੀਂ ਸੀ ਕਿ ਤੂੰ ਹਿੰਦੂਆਂ ਵਿਰੁੱਧ ਲਿਖੇਂਗਾ।” ਮੇਰਾ ਜਵਾਬ ਹਮੇਸ਼ਾ ਇਹੋ ਹੁੰਦਾ ਸੀ, “ਜੋ ਅੱਖਾਂ ਵੇਖਿਆ ਹੈ, ਆਪਣੇ ਨਾਲ ਬੀਤਿਆ ਹੈ ਤੇ ਕੰਨੀ ਸੁਣਿਆ ਹੈ, ਉਹੋ ਲਿਖਿਆ ਹੈ।” ਕਈਆਂ ਨੇ ਡਾਇਰੀ ਨੂੰ “ਸੁਣੀਆਂ ਸੁਣਾਈਆਂ” ਗੱਲਾਂ ਵੀ ਕਰਾਰ ਦਿੱਤਾ। ਇਥੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਮਿੱਤਰ ਸਿਵਲ ਜਾਂ ਪੁਲਿਸ ਅਫਸਰਾਂ ਅਤੇ ਗੁਪਤ ਏਜੰਸੀਆਂ ਵਿਚ ਕੰਮ ਕਰਦੇ ਦੋਸਤਾਂ ਕੋਲੋਂ ਜਿਹਨਾਂ ਦੀ ਡਿਊਟੀ ਫੌਜੀ ਹਮਲੇ ਦੌਰਾਨ ਕੰਪਲੈਕਸ ਜਾਂ ਮਿਲਟਰੀ ਕੈਪ ਲੱਗੀ ਹੋਈ ਸੀ, ਤੋਂ ਸੁਣੀਆਂ ਗੱਲਾਂ ਹੀ ਅੰਕਤ ਕੀਤੀਆਂ ਹਨ।

ਇਹ ਠੀਕ ਹੈ ਕਿ ਅਹਿਮਦ ਸ਼ਾਹ ਦੁਰਾਨੀ ਪਿੱਛੋਂ ਸ੍ਰੀਮਤੀ ਇੰਦਰਾ ਗਾਂਧੀ ਨੇ ਪਾਵਨ ਸ੍ਰੀ ਦਰਬਾਰ ਸਾਹਿਬ ’ਤੇ ਵਹਿਸ਼ੀਆਨਾ ਫੌਜੀ ਹਮਲਾ ਕਰ ਕੇ, ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਕੇ ਸੰਸਾਰ ਭਰ ਦੇ ਸਿੱਖਾਂ ਦੇ ਹਿਰਦੇ ਛਲਣੀ ਛਲਣੀ ਕਰ ਦਿੱਤੇ ਹਨ। ਕਿਸੇ ਵੀ ਦੇਸ਼ ਦੀ ਫੌਜ ਨੇ ਆਪਣੇ ਹੀ ਦੇਸ਼ ਦੇ ਲੋਕਾਂ ਤੇ ਇਤਨੇ ਜ਼ੁਲਮ ਨਹੀਂ ਕੀਤੇ ਹੋਣੇ ਜਿਤਨੇ ਸਾਡੀ ਫੌਜ ਨੇ ਨਿਰਦੇਸ਼ ਸਿੱਖਾਂ ’ਤੇ ਕੀਤੇ ਹਨ, ਮੁਗਲਾਂ ਦੇ ਜ਼ੁਲਮਾਂ ਨੂੰ ਮਾਤਰ ਪਾ ਦਿੱਤਾ, ਜਿਸ ਕਾਰਨ ਆਮ ਸਿੱਖ ਫੌਜ ਨੂੰ ਬੜੀ ਨਫਰਤ ਕਰਨ ਲੱਗੇ ਸਨ। “ਧਰਮ ਯੁੱਧ” ਮੌਰਚੇ ਦੀ ਆੜ ਵਿਚ ਕੰਪਲੈਕਸ ਵਿਚ ਕਈ ਗੈਰ-ਸਮਾਜੀ ਅਨਸਰ, ਪੇਸ਼ਾਵਰ ਕਾਤਲ, ਲੁਟੇਰੇ ਅਤੇ ਸਮੱਗਰੀ ਰਹਿਣ ਲੱਗੇ ਸਨ, ਜਿਹਨਾਂ ਦਾ ਕੋਈ ਸਬੰਧ ਨਾ ਹੀ ਅਕਾਲੀ ਦਲ ਅਤੇ ਨਾ ਹੀ ਸੰਤ ਭਿੰਡਰਾਂਵਾਲਿਆਂ ਨਾਲ ਸੀ। ਇਹ ਲੋਕ ਬਾਹਰ ਲੁਟ੍ਟਮਾਰ ਅਤੇ ਹਿੰਸਕ ਕਾਰਵਾਈਆਂ ਕਰਕੇ ਇਥੇ ਪਨਾਹ ਲੈਣ ਲੱਗੇ। ਇਹਨਾਂ ਕਾਰਵਾਈਆਂ ਸਦਕਾ, ਸ੍ਰੀ ਦਰਬਾਰ ਸਾਹਿਬ ਜੋ “ਸ਼ਾਂਤੀ ਦਾ ਕੇਂਦਰ” ਹੈ, “ਦਹਿਸਤ ਦਾ ਕੇਂਦਰ” ਬਣ ਗਿਆ, ਜਿਥੇ ਗੈਰ-ਸਿੱਖ ਤਾਂ ਕੀ, ਕਈ ਸ਼ਰਧਾਲੂ ਸਿੱਖ ਮੱਥਾ ਟੇਕਣ ਆਉਣ ਤੋਂ ਘਬਰਾਉਣ ਲੱਗੇ ਸਨ।

ਕਈ ਸਰਕਾਰੀ ਏਜੰਸੀਆਂ ਦੇ ਵੀ ਕਈ ਬੰਦੇ ਇਥੇ ਰਹਿਣ ਲੱਗੇ, ਤਾਂ ਜੋ ਸਿੱਖ-ਪੰਥ ਵਿਚ ਫੁਟ ਪਾ ਕੇ, ਅਤੇ ਸਿੱਖਾਂ ਨੂੰ ਬਦਨਾਮ ਕਰਕੇ ਮੌਰਚੇ ਨੂੰ ਫੇਲ੍ਹ ਕੀਤਾ ਜਾ ਸਕੇ। ਸ੍ਰੀਮਤੀ ਇੰਦਰਾ ਗਾਂਧੀ ਨੇ ਆਪਣੇ ਸਵਾਰਥੀ ਅਤੇ ਰਾਜਸੀ ਹਿੱਤਾਂ ਦੀ ਪ੍ਰਾਤਰ ਮੌਰਚੇ ਨੂੰ ਲਮਕਾਇਆ। ਅਕਾਲੀ ਲੀਡਰਾਂ ਨਾਲ ਉਹਨਾਂ ਦੀ ਸਬਾਪਤ ਕੀਤੀ ਕੈਬਨਿਟ ਸਬ-ਕਮੇਟੀ ਨੇ ਕਈ ਵਾਰੀ ਗੱਲਬਾਤ ਕੀਤੀ, ਕਈ ਮੀਟਿੰਗਾਂ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਵੀ ਸ਼ਾਮਿਲ ਹੋਈਆਂ। ਗੱਲਬਾਤ ਦੌਰਾਨ ਜਦੋਂ ਸਮੱਝੇਤੇ 'ਤੇ ਅੱਪੜਦੇ, ਸ੍ਰੀਮਤੀ ਗਾਂਧੀ ਮੁਕਰ ਜਾਂਦੇ ਜਾਂ ਸਟੈਂਡ ਬਦਲ ਲੈਂਦੇ। ਆਪਣੇ ਅੰਤਲੇ ਸਾਲਾਂ ਵਿਚ ਉਹ ਸੰਮੂਹ ਭਾਰਤੀ ਲੋਕਾਂ ਦੀ ਥਾਂ, ਕੇਵਲ ਹਿੰਦੂਆਂ ਦੇ ਲੀਡਰ ਬਣ ਗਏ ਸਨ। ਉਹ ਮੌਰਚਾ ਲਮਕਾ ਕੇ, ਬਹੁ-ਗਿਣਤੀ ਹਿੰਦੂਆਂ ਨੂੰ, ਸਿੱਖਾਂ ਦਾ ਹਊਆ ਖੜਾ ਕਰ ਕੇ ਚੋਣਾਂ ਜਿਤਣਾਂ ਚਾਹੁੰਦੇ ਸਨ, ਜੋ ਉਹਨਾਂ ਦੀ ਹੱਤਿਆ ਪਿੱਛੋਂ, ਉਹਨਾਂ ਦੇ ਪੁੱਤਰ ਸ੍ਰੀ ਰਾਜੀਵ ਗਾਂਧੀ ਨੇ ਸਿੱਖਾਂ ਵਿਰੁੱਧ ਗੁੰਮਰਾਹਕੁੰਨ ਪ੍ਰਾਪੇਗੰਡਾ ਕਰਕੇ ਵਾਕਈ ਜਿੱਤੀਆਂ।

ਪੰਜਾਬ ਅਤੇ ਦੇਸ਼ ਦਾ ਬਹੁਤ ਪ੍ਰੈਸ ਫਿਰਕੂ ਹੱਥਾਂ 'ਚ ਹੈ। ਇਹਨਾਂ ਦੀਆਂ ਅਖਬਾਰਾਂ ਤੇ ਰਿਸਾਲਿਆਂ ਨੇ ਕੰਪਲੈਕਸ ਨੂੰ ਲੁਟੇਰਿਆਂ, ਕਾਤਲਾਂ ਤੇ ਦੇਸ਼ ਵਿਰੋਧੀ ਅੰਸਰਾਂ ਦੀ ਪਨਾਹਗਾਹ ਅਤੇ ਸੰਤ ਭਿੰਡਰਾਂ-ਵਾਗਲਿਆਂ ਵਿਰੁੱਧ ਅਜੇਹਾ ਪ੍ਰਾਪੇਗੰਡਾ ਕੀਤਾ ਕਿ ਉਹਨਾਂ ਨੂੰ ਪੰਜਾਬ ਵਿਚ ਹੋਈ ਹਰ ਹਿੱਸਕ ਘਟਨਾ ਲਈ ਜੁੰਮੇਵਾਰ ਠਹਿਰਾਇਆ ਜਾਣ ਲੱਗਾ, ਹਾਲਾਂ ਕਿ ਸੰਤ ਜੀ ਨੇ ਕਈ ਵਾਰੀ ਹਿੱਸਕ ਕਾਰਵਾਈਆਂ ਦੀ ਸਖਤ ਨਿਖੇਪੀ ਕੀਤੀ। ਸਰਕਾਰੀ ਮਾਧਿਅਮ, ਰੇਡੀਓ ਅਤੇ ਟੀ. ਵੀ. ਤਾਂ ਹਮੇਸ਼ਾ ਹੀ ਸਮੁੱਚੀ ਸਿੱਖ ਕੌਮ ਵਿਰੁੱਧ ਜ਼ਹਿਰ ਘੋਲਦੇ ਰਹੇ ਹਨ। ਇਸ ਗਲਤ ਪਰਚਾਰ ਨੇ ਹੀ ਸੰਤ ਜੀ ਨੂੰ ਦਹਿਜ਼ਤ-ਪਸੰਦ ਸਿੱਖਾਂ ਦਾ “ਚਿੰਨ੍ਹ” ਬਣਾ ਦਿੱਤਾ ਜਿਵੇਂ ਪਿੱਛੋਂ ਸ੍ਰੀਮਤੀ ਗਾਂਧੀ ਸਰਕਾਰੀ ਜ਼ੁਲਮ ਤੇ ਜਬਰ ਦਾ “ਚਿੰਨ੍ਹ” ਬਣ ਗਏ ਸਨ।

ਇਸ ਪੁਸਤਕ ਦੀ ਪਹਿਲੀ ਐਡੀਸ਼ਨ ਪੰਜਾਬ ਚੋਣਾਂ ਤੋਂ ਬਹੁਤ ਦਿਨ ਪਹਿਲਾਂ ਛਪਣੀ ਸ਼ੁਰੂ ਹੋਈ ਸੀ। ਪਹਿਲਾਂ ਇਸ ਨੂੰ ਛਾਪਣ ਲਈ ਕੋਈ ਤਿਆਰ ਨਹੀਂ ਸੀ, 'ਤੇ ਸਾਰੇ ਕਹਿੰਦੇ ਸਨ ਕਿ ਕਿਤਾਬ ਤੇ ਪਾਬੰਦੀ ਲੱਗ ਜਾਏਗੀ। ਮੇਰੇ ਸਿੱਤਰ ਸ. ਕੁਲਬੀਰ ਸਿੰਘ ਸੂਰੀ ਨੇ ਇਸ ਨੂੰ ਛਾਪਣ ਦੀ ਦਲੇਗੀ ਕੀਤੀ। ਫਿਰ ਇਸ ਦੀ ਭੂਮਿਕਾ ਲਿਖਣ ਲਈ ਕੋਈ ਤਿਆਰ ਨਹੀਂ ਸੀ। ਪਰ ਡਾਾ: ਗੁਰਨਾਮ ਸਿੰਘ ਤੀਰ, ਜਿਹਨਾਂ ਨੇ ਰੋਜ਼ਾਨਾ ਅਜੀਤ ਵਿਚ ਇਹ ਡਾਇਰੀ ਪੜ੍ਹ ਕੇ ਬੜੀ ਪ੍ਰਸ਼ੰਸਾ ਕੀਤੀ ਸੀ, ਨੇ ਮੇਰੀ ਪਹਿਲੀ ਬੇਨਤੀ ਪਰਵਾਨ ਕਰਕੇ ਹੀ ਇਸ ਦੀ ਭੂਮਿਕਾ ਲਿਖਣੀ ਮੰਨ ਗਏ ਸਨ। ਮੈਂ ਦੋਨਾਂ ਸੱਜਣਾਂ ਦਾ ਬਹੁਤ ਧੰਨਵਾਦੀ ਹਾਂ। ਮੈਂ ਆਪਣੇ ਫਰਜ਼ ਤੋਂ ਕੋਤਾਹੀ ਕਰਾਂਗਾ, ਜੇਕਰ ਰੋਜ਼ਾਨਾ ਅਜੀਤ ਦੇ ਮੈਨੋਜਿੰਗ ਐਡੀਟਰ ਸ: ਬਰਜਿੰਦਰ ਸਿੰਘ, ਜਿਹਨਾਂ ਰਾਸ਼ਟਰਪਤੀ ਰਾਜ ਦੌਰਾਨ ਹੀ ਜੂਨ ੧੯੯੫ ਵਿਚ ਇਹ ਡਾਇਰੀ ਛਾਪਣ ਦੀ ਜੁਰਾਤ ਕੀਤੀ, ਦਾ ਧੰਨਵਾਦ ਨਾ ਕਰਾਂ।

ਲੇਖਕ ਅਤੇ ਪੱਤਰਕਾਰ ਨੂੰ ਜਜ਼ਬਾਤੀ ਨਹੀਂ ਹੋਣਾ ਚਾਹੀਦਾ ਪਰ ਉਹ ਵੀ

ਤਾਂ ਆਖਿਰ ਮਨੁੱਖ ਹਨ, ਉਹਨਾਂ ਦਾ ਵੀ ਇਕ ਦਿਲ ਹੈ। ਡਾਇਰੀ ਵਿਚ ਮੇਰੇ ਜਜ਼ਬਾਤ ਉਹਨਾਂ ਦਹਿਸ਼ਤਜ਼ਦਾ ਦਿਨਾਂ ਦੌਰਾਨ ਇਕ ਆਮ ਸਿੱਖ ਦੇ ਜਜ਼ਬਾਤ ਹਨ ਜੋ ਸਿੱਖ ਮਾਨਸਿਕ ਪੀੜਾ ਦਰਸਾਉਂਦੇ ਹਨ। ਇਹ ਪੁਸਤਕ ਲਿਖ ਕੇ ਮੈਂ ਸਿੱਖ ਇਤਿਹਾਸ ਵਿਚ ਇਕ ਨਿਗੁਣਾ ਜਿਹਾ ਹਿੱਸਾ ਪਾ ਸਕਿਆ ਹਾਂ। ਮੈਂ ਹੁਣ ਮਰ ਵੀ ਜਾਵਾਂ ਜਾਂ ਕੋਈ ਮਾਰ ਵੀ ਦੇਵੇ, ਮੇਰੀ ਆਤਮਾ ਸ਼ਾਂਤ ਰਹੇਗੀ ਕਿ ਮੈਂ ਆਪਣਾ ਕੰਮ ਮੁਕੰਮਲ ਕਰ ਚੁੱਕਾ ਹਾਂ। ਇਸੇ ਲਈ ਪੁਸਤਕ ਦੇ ਅਖੀਰ ਤੇ ਮੈਂ ਮਿਸਿਜ਼ ਨੌਰਾ ਰਿੱਚਰਡਜ਼ ਦੇ ਇਹ ਸ਼ਬਦ ਦਿੱਤੇ ਹਨ :

“Rest weary heart, thy work is done”

ਪੰਜਾਬ ਦੇ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਨੇ ਦਸੰਬਰ ੧੯੮੫ ਨੂੰ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਸਰਕਾਰੀ ਸਮਾਗਮ ਦੌਰਾਨ ਹਜ਼ਾਰਾਂ ਹੀ ਲੋਕਾਂ ਦੀ ਹਾਜ਼ਰੀ ਵਿਚ “ਡਾਇਰੀ ਦੇ ਪੰਨੇ” ਗੀਲੀਜ਼ ਕੀਤੀ ਸੀ। ਉਹਨਾਂ ਨੇ ਆਪਣੇ ਭਾਸ਼ਣ ਵਿਚ ਇਸ ਡਾਇਰੀ ਦੀ ਭਰਪੂਰ ਪ੍ਰਸੰਸਾ ਕੀਤੀ ।

ਇਹ ਪੁਸਤਕ ਇਕ ਆਮ ਸ਼ਹਿਰੀ ਤੌਂ ਲੈ ਕੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤਕ ਪੜ੍ਹੀ ਤੇ ਸਲਾਹੀ ਗਈ ਹੈ। ਰਾਸ਼ਟਰਪਤੀ ਦੇ ਪੈਸ ਸਕੱਤਰ ਸ: ਤਰਲੋਚਨ ਸਿੰਘ ਨੇ ਲਿਖਿਆ ਹੈ :

I have gone through this book and a copy of which has also been given to the President of India who has also gone through it. This is an important document and gives detailed account on many things and we require this for our library.”

(ਮੈਂ ਇਹ ਕਿਤਾਬ ਪੜ੍ਹੀ ਹੈ ਅਤੇ ਇਕ ਕਾਪੀ ਭਾਰਤ ਦੇ ਰਾਸ਼ਟਰਪਤੀ ਨੂੰ ਦਿੱਤੀ ਸੀ, ਉਹਨਾਂ ਵੀ ਪੜ੍ਹ ਲਈ ਹੈ, ਇਹ ਇਕ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਵਿਚ ਕਈ ਚੀਜ਼ਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਮਿਲਦੀ ਹੈ। ਅਸੀਂ ਇਸ ਦੀ ਇਕ ਕਾਪੀ ਆਪਣੀ (ਰਾਸ਼ਟਰਪਤੀ ਭਵਨ ਦੀ) ਲਾਈਬ੍ਰੇਰੀ ਵਾਸਤੇ ਚਾਹੁੰਦੇ ਹਾਂ)। ਪਿਛੋਂ ਇਸ ਦੀ ਇਕ ਕਾਪੀ ਮੰਗਵਾ ਕੇ ਉਥੇ ਰੱਖੀ ਗਈ ਸੀ।

ਜਿਸ ਜੋਸ਼ ਨਾਲ ਪਾਠਕਾਂ ਨੇ ਇਸ ਦਾ ਸਵਾਗਤ ਕੀਤਾ ਉਸ ਨਾਲ ਸਾਡਾ ਹੌਸਲਾ ਹੋਰ ਵੀ ਵੱਧ ਗਿਆ ਹੈ। ਤਿੰਨ ਮਹੀਨੇ ਅੰਦਰ ਹੀ ਪਾਠਕਾਂ ਨੂੰ ਦੂਜੀ ਐਡੀਸ਼ਨ ਪੇਸ਼ ਕਰਦਿਆਂ ਸਾਨੂੰ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ।

ਪਾਠਕਾਂ ਦੇ ਹੁੰਗਾਰੇ ਦੀ ਕਦਰ ਕਰਾਂਗਾ।

## “ਧਰਮ ਯੁੱਧ” ਮੌਰਚੇ ਦੀ ਡਾਇਰੀ

੧੯੮੧

੨੬ ਜੁਲਾਈ : ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ “ਵਿਸ਼ਵ ਸਿੱਖ ਕਨਵੈਨਸ਼ਨ” ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ “ਧਰਮ ਯੁੱਧ” ਮੌਰਚਾ ਲਗਾਉਣ ਦਾ ਫੈਸਲਾ । ੪੫ ਮੰਗਾਂ ਦਾ ਮੰਗ ਪੱਤਰ ਪਾਸ । ਸਰਕਾਰ ਨੂੰ ੩੧ ਅਗਸਤ ਤਕ ਮੰਗਾਂ ਮੰਨ ਲੈਣ ਲਈ ਨੋਟਿਸ । ਸੰਤ ਲੋਗਾਂਵਾਲ ਮੌਰਚਾ ਡਿਕਟੋਰ ਬਣੇ ।

੭ ਸਤੰਬਰ : ਦਿੱਲੀ ਵਿਖੇ ਲੱਖਾਂ ਹੀ ਸਿੰਘਾਂ ਵੱਲੋਂ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਵਿਸ਼ਾਲ ਰੋਸ ਮਾਰਚ, ਦਿੱਲੀ ਜਾਂਦੇ ਸਮੇਂ ਹਰਿਆਣਾ ਪੁਲਿਸ ਵੱਲੋਂ ਸਿੰਘਾਂ ਤੇ ਥਾਂ ਥਾਂ ਲਾਠੀਚਾਰਜ ਅਤੇ ਫਾਇਰਿੰਗ, ਚਾਰ ਸਿੰਘ ਸ਼ਹੀਦ ਕੀਤੇ ਗਏ ।

੯ ਸਤੰਬਰ : ਲਾਲਾ ਜਗਤ ਨਾਰਾਇਣ ਦੀ ਲੁਧਿਆਣਾ ਲਾਗੇ ਹੱਤਿਆ ।

੧੩ ਸਤੰਬਰ : ਲਾਲਾ ਜਗਤ ਨਾਰਾਇਣ ਦੀ ਹੱਤਿਆ ਦੇ ਮਾਮਲੇ ਵਿਚ ਸੰਤ ਜਨਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਵਾਰੰਟ ਜਾਰੀ, ਪੁਲਿਸ ਚੰਦੋ ਕਲਾਂ (ਹਰਿਆਣਾ) ਵਿਖੇ ਗਈ, ਪਰ ਸੰਤ ਜੀ ਉਥੋਂ ਪਹਿਲਾਂ ਹੀ ਜਾ ਚੁੱਕੇ ਸਨ । ਪੁਲਿਸ ਨੇ ਉਹਨਾਂ ਦੀਆਂ ਦੋ ਬੱਸਾਂ, ਜਿਨ੍ਹਾਂ ਵਿਚ ਗੁਰਮਤਿ ਸਾਹਿਤ ਵੀ ਸੀ, ਸਾੜ ਦਿੱਤੀਆਂ । ਪਿੰਡ ਵਾਸੀਆਂ ਅਤੇ ਜਥਾ ਭਿੰਡਰਾਂ ਦੇ ਮੈਂਬਰਾਂ ਨੂੰ ਪ੍ਰੇਸ਼ਾਨ ਕੀਤਾ ਗਿਆ ।

੨੦ ਸਤੰਬਰ : ਚੌਂਕ ਮਹਿਤਾ ਵਿਖੇ ਸੰਤ ਜੀ ਨੇ ਆਪਣੀ ਗਿੜਹਤਾਰੀ ਦਿੱਤੀ । ਪਹਿਲਾਂ ਉਹਨਾਂ ਇਕ ਵਿਸ਼ਾਲ ਦੀਵਾਨ ਨੂੰ ਸੰਬੋਧਨ ਕਰਦਿਆਂ ਸੰਗਤਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ, ਪੁਲਿਸ ਨੇ ਵਾਪਸ ਜਾਂਦੇ ਸਿੰਘਾਂ 'ਤੇ ਫਾਇਰਿੰਗ ਕੀਤੀ ਜਿਸ ਵਿਚ ਅਨੇਕਾਂ ਸਿੰਘ ਸ਼ਹੀਦ ਹੋਏ । ਜਲੰਧਰ ਫਾਇਰਿੰਗ ਵਿਚ ੪ ਬੰਦੇ ਮਾਰੇ ਗਏ ।

੨੨ ਸਤੰਬਰ : ਸ੍ਰੀਮਤੀ ਗਾਂਧੀ ਚੰਡੀਗੜ੍ਹ ਆਏ, ਅਕਾਲੀ ਦਲ ਨੂੰ ਗਲਬਾਤ ਲਈ ਸੱਦਾ, ਅਕਾਲੀ ਦਲ ਨੇ ਗਲਬਾਤ ਤੋਂ ਪਹਿਲਾਂ ਸੰਤ ਭਿੰਡਰਾਂਵਾਲਿਆਂ ਦੀ ਬਿਨਾਂ ਸ਼ਰਤ ਰਿਹਾਈ ਮੰਗੀ ।

੨੬ ਸਤੰਬਰ : ਭਾਰਤੀ ਜਹਾਜ਼ ਅਗਵਾ ਕਰ ਕੇ ਲਾਹੌਰ ਲਿਜਾਇਆ ਗਿਆ ।

੧੫ ਅਕਤੂਬਰ : ਸੰਤ ਜੀ ਬਿਨਾਂ ਸ਼ਰਤ ਰਿਹਾਅ ਕੀਤੇ ਗਏ ।

੧੬ ਅਕਤੂਬਰ : ਅਕਾਲੀ ਲੀਡਰਾਂ ਦੀ ਕੇਂਦਰ ਨਾਲ ਗੱਲਬਾਤ ਸ਼ੁਰੂ ।

੧੯੮੨

੫ ਅਪ੍ਰੈਲ : ਕੇਂਦਰ ਨਾਲ ਗਲਬਾਤ ਟੁਟ ਗਈ ।

੮ ਅਪ੍ਰੈਲ : ਸ੍ਰੀਮਤੀ ਗਾਂਧੀ ਨੇ ਕਪੂਰੀ ਵਿਖੇ ਸਤਲੁਜ-ਯਮਨਾ ਲਿੰਕ ਨਹਿਰ

ਫਾਇਰੀ ਦੇ ਪੰਨੇ

੮੦ ਨੀਂਹ ਪੱਥਰ ਰੱਖਿਆ-ਅਕਾਲੀ ਦਲ ਵੱਲੋਂ ਨਹਿਰ ਰੋਕੂ ਮੌਰਚੇ ਦਾ ਐਲਾਨ ।

੧੯ ਜੁਲਾਈ : ਪੰਜਾਬ ਸਰਕਾਰ ਨੇ ਭਾਈ ਅਮਰੀਕ ਸਿੰਘ ਜੀ ਨੂੰ ਝੂਠੇ ਕੇਸਾਂ ਵਿਚ ਗ੍ਰਿਫ਼ਤਾਰ ਕਰ ਲਿਆ । ਸੰਤ ਭਿੰਡਰਾਂਵਾਲੇ ਵੱਲੋਂ ਇਸ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੌਰਚਾ ਸ਼ੁਰੂ ।

੪ ਅਗਸਤ : ਅਕਾਲੀ ਦਲ ਵੱਲੋਂ “ਧਰਮ ਯੁੱਧ” ਮੌਰਚਾ ਸ਼ੁਰੂ, ਸੰਤ ਭਿੰਡਰਾਂਵਾਲਿਆਂ ਦਾ ਮੌਰਚਾ ਵੀ ਅਪਣਾ ਲਿਆ ਗਿਆ ।

੧੧ ਸਤੰਬਰ : ਤਰਨ ਤਾਰਨ ਰੇਲਵੇ ਫਾਟਕ 'ਤੇ ਅਕਾਲੀ ਸਤਿਆਗ੍ਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੀ ਗਡੀ ਨਾਲ ਟੱਕਰ, ੩੪ ਸਿੰਘ ਸ਼ਹੀਦ ਹੋਏ ।

੪-੩੦ ਨਵੰਬਰ :- ਨੌਵੀਂ ਏਸ਼ਿਆਈ ਖੇਡਾਂ ਸਮੇਂ ਅਕਾਲੀ ਦਲ ਵੱਲੋਂ ਦਿੱਲੀ ਵਿਖੇ ਮੌਰਚਾ, ਭਜਨ ਲਾਲ ਦੀ ਪੁਲਿਸ ਵੱਲੋਂ ਹਰਿਆਣਾ ਰਾਹੀਂ ਦਿੱਲੀ ਜਾ ਰਹੇ ਸਿੰਘਾਂ ਦੀ ਬੇਅੱਦਬੀ ।

### ੧੯੮੩

੨੧ ਜਨਵਰੀ : ਆਪਣੀਆਂ ਮੰਗਾਂ ਦੇ ਸਮਰਥਨ ਵਿਚ ਅਕਾਲੀ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਵੱਲੋਂ ਅਸਤੀਫ਼ੇ ।

੪ ਅਪ੍ਰੈਲ : ਅਕਾਲੀ ਦਲ ਵੱਲੋਂ ਰਸਤਾ ਰੋਕੋ ਪ੍ਰੋਗਰਾਮ-ਪੁਲਿਸ ਫਾਇਰਿੰਗ ਨਾਲ ਪੰਜਾਬ ਵਿਚ ੨੬ ਬੰਦੇ ਸ਼ਹੀਦ ਕੀਤੇ ਗਏ ।

੧੨ ਜੂਨ : “ਰੇਲ ਰੋਕੋ” ਪਰੋਗਰਾਮ ।

੬ ਅਗਸਤ : ਭਾਈ ਅਮਰੀਕ ਸਿੰਘ ਤੇ ਬਾਬਾ ਠਾਰੂ ਸਿੰਘ ਰਿਹਾਅ ।

੨੯ ਅਗਸਤ : “ਕੰਮ ਰੋਕੋ” ਪਰੋਗਰਾਮ ।

੫-੬ ਅਕਤੂਬਰ : ਢਿਲਵਾਂ ਲਾਗੇ ੬ ਹਿੰਦੂ ਬੱਸ ਮੁਸਾਫਰਾਂ ਦਾ ਕਤਲ, ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ।

੨੮ ਨਵੰਬਰ : ਨੁਸ਼ਹਿਰਾ ਪੰਨੂਆਂ ਲਾਗੇ ੪ ਹਿੰਦੂ ਬੱਸ ਮੁਸਾਫਰਾਂ ਦਾ ਕਤਲ ।

੧੫ ਦਸੰਬਰ : ਸੰਤ ਭਿੰਡਰਾਂਵਾਲੇ ਸ੍ਰੀ ਅਕਾਲ ਤਖਤ ਸਾਹਿਬ ਲਾਗਲੀ ਇਮਾਰਤ ਵਿਚ ਰਹਿਣ ਲੱਗੇ ।

### ੧੯੮੪

੧੪ ਫਰਵਰੀ : ਅਕਾਲੀ ਦਲ ਵੱਲੋਂ ਪੰਜਾਬ ਬੰਦ, ਹਿੰਦੂ ਸੁਰਖਿਆ ਸੰਮਤੀ ਦੇ ਵਰਕਰਾਂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ “ਸ੍ਰੀ ਦਰਬਾਰ ਸਾਹਿਬ” ਦੇ ਮਾਡਲ ਦੀ ਤੋੜ ਵੋੜ-ਹੋਰ ਕਈ ਥਾਂ ਭੰਨ ਤੋੜ ਤੇ ਹਿੰਸਾ ਦੀਆਂ ਵਾਰਦਾਤਾਂ ।

੧੪-੨੧ ਫਰਵਰੀ : ਹਰਿਆਣੇ ਵਿਚ ਗੁੰਡਿਆਂ ਵੱਲੋਂ ਪਾਨੀਪਤ, ਜੀਂਦ ਅਤੇ ਹੋਰ ਕਈ ਥਾਵਾਂ ਤੇ ਕਈ ਸਿੰਘਾਂ ਦਾ ਕਤਲ ਅਤੇ ਗੁਰਦੁਆਰਿਆਂ ਦੀ ਸਾੜ ਫੁਕ । ਇਸ ਉੱਤੇ ਪੰਜਾਬ ਵਿਚ ਵੀ ਕਈ ਥਾਵਾਂ ਤੇ ਕਈ ਹਿੰਦੂਆਂ ਦਾ ਕਤਲ ।

੧੭ ਫਰਵਰੀ : ਸੀ. ਆਰ. ਪੀ. ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਫਾਇਰਿੰਗ-ਤਿੰਨ ਬੰਦੇ ਮਾਰੇ ਗਏ ।

੧੯ ਮਾਰਚ : ਅਕਾਲੀ ਦਲ ਵੱਲੋਂ ਰਾਜ ਸਭਾ ਚੋਣਾਂ ਦੇ ਬਾਈਕਾਰ ਦਾ ਐਲਾਨ ।

੨੦ ਮਾਰਚ : ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਪਾਬੰਦੀ ।

੨ ਅਪ੍ਰੈਲ : ਸ੍ਰੀ ਹਰਬੰਸ ਲਾਲ ਖੰਨਾ ਦੀ ਹੱਤਿਆ ।

੩ ਅਪ੍ਰੈਲ : ਸ੍ਰੀ ਖੰਨਾ ਦੀ ਅਰਥੀ ਸਮੇਂ ਹਿੰਸਕ ਭੀੜ ਵੱਲੋਂ ਕਈ ਸਿੰਘਾਂ 'ਤੇ ਹਮਲਾ—ਸੀ. ਆਰ. ਪੀ. ਵੱਲੋਂ ੬ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ।

੧੦ ਮਈ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆ: ਪਰਤਾਪ ਸਿੰਘ ਦੀ ਹੱਤਿਆ ।

੧੨ ਮਈ : ਹਿੰਦ ਸਮਾਚਾਰ ਗੁਰੂਪ ਦੇ ਸੰਪਾਦਕ ਸ੍ਰੀ ਗਮੇਸ਼ ਦੀ ਹੱਤਿਆ ।

੧੩ ਮਈ : ਅਕਾਲੀ ਦਲ ਵੱਲੋਂ ੩ ਜੂਨ ਤੋਂ ਨਾ-ਮਿਲਵਰਤਨ ਸ਼ੁਰੂ ਕਰਨ ਦੇ ਪਰੋਗਰਾਮ ਦਾ ਐਲਾਨ ।

੩੧ ਮਈ : ਪਟਿਆਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਰੁਮਾਲੇ ਅਤੇ ਪਾਲਕੀ ਸਾਹਿਬ ਸਮੇਤ ਅੱਗ ਲਗਾਈ ਗਈ ।



# ਡਾਇਰੀ ਦੇ ਪੰਨੇ

## ਕਾਲਾ ਦਿਨ

੧ ਜੂਨ ੧੯੬੪

ਪੰਜਾਬ ਦੇ ਇਤਿਹਾਸ ਵਿਚ ਅੱਜ ਦਾ ਦਿਨ ਕਾਲਾ ਦਿਵਸ ਹੈ। ਅੱਜ ਸੀ. ਆਰ. ਪੀ. ਅਤੇ ਬੀ. ਐਸ. ਐਫ. ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਸਾਰਿਆਂ ਪਾਸਿਆਂ ਤੋਂ ਬਿਨਾਂ ਕਿਸੇ ਭੜਕਾਹਟ, ੭ ਘੰਟੇ ਦੇ ਕਰੀਬ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਨ੍ਹਾਂ ਨਾਲ ਸੁਨਹਿਰੀ ਗੁੰਬਦ ਤੇ ਵੀ ੩੨ ਵੱਡੇ ਨਿਸ਼ਾਨ ਪੈ ਗਏ ਹਨ।

ਇਹ ਗੋਲੀਆਂ ੧੨-੪੦ ਵਜੇ ਦੇ ਕਰੀਬ ਚਲਣੀਆਂ ਸ਼ੁਰੂ ਹੋਈਆਂ ਤੇ ਰਾਤੀਂ ੮-੧੫ ਵਜੇ ਦੇ ਕਰੀਬ ਬੰਦ ਹੋਈਆਂ। ਅੱਜ ਸੇਵਰ ਤੋਂ ਹੀ ਕੰਪਲੈਕਸ ਵੱਲ ਕੁਝ ਤਣਾਉ ਸੀ। ਬਹੁਤ ਦਿਨਾਂ ਤੋਂ ਸੀ. ਆਰ. ਪੀ. ਵਾਲੇ ਕੰਪਲੈਕਸ ਸਾਹਮਣੇ, ਬ੍ਰਾਹਮ ਬੂਟਾ ਮਾਰਕਿਟ ਅਤੇ ਬਾਲਾਨੰਦ ਦੇ ਅਖਾੜੇ ਤਕ ਆਏ ਹੋਏ ਸਨ ਅਤੇ ਉਨ੍ਹਾਂ ਨੇ ਕੰਪਲੈਕਸ ਦੇ ਚਾਰੇ ਪਾਸੇ-ਉੱਚੀਆਂ ਉੱਚੀਆਂ ਇਮਾਰਤ 'ਤੇ ਆਪਣੇ ਮੌਚੇ ਬਣਾ ਲਏ ਸਨ ਅਤੇ ਪਹਿਲਾਂ ਕਈ ਵਾਰੀ ਸ੍ਰੀ ਦਰਬਾਰ ਸਾਹਿਬ ਵੱਲ ਗੋਲੀ ਚਲਾ ਚੁੱਕੇ ਸਨ।

ਅੱਜ ਵਾਲੀ ਗੱਲ ਬੜੀ ਮਾਮੂਲੀ ਜਿਹੀ ਸੀ। ਸ਼੍ਰੋਮਣੀ ਕਮੇਟੀ ਵਾਲੇ ਆਪਣੇ ਸੇਵਾਦਾਰਾਂ ਦੇ ਕੁਆਟਰਾਂ ਪਾਸ—ਅਖਾੜਾ ਬ੍ਰਾਹਮ ਬੂਟਾ ਵੱਲ ਜਿੱਥੇ ਅੱਗੇ ਮੌਚਾ ਜਿਹਾ ਸੰਗਲ ਲੱਗਾ ਹੁੰਦਾ ਹੈ, ਦੀਵਾਰ ਕਰਨ ਲੱਗੇ ਸਨ। ਜਿਸ 'ਤੇ ਸੀ. ਆਰ. ਪੀ. ਨੇ ਇਤਰਾਜ਼ ਕੀਤਾ ਅਤੇ ਉਨ੍ਹਾਂ ਨੂੰ ਰੋਕਿਆ। ਕੰਮ ਕਰ ਰਹੇ ਕਾਰੀਗਰਾਂ ਅਤੇ ਮਜ਼ਦੂਰਾਂ ਨੂੰ ਪੇਸ਼ਾਨ ਕੀਤਾ ਅਤੇ ਪਿੱਛੋਂ ਇਸ ਬਹਾਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਦੋਂ ਸੀ. ਆਰ. ਪੀ. ਵਾਲੇ ਕਾਰੀਗਰਾਂ ਤੇ ਮਜ਼ਦੂਰਾਂ ਨਾਲ ਖਹਿਬੜ ਰਹੇ ਸਨ, ਤਾਂ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਅਫਸਰ ਸ. ਨਰਿੰਦਰਜੀਤ ਸਿੰਘ ਨੰਦਾ ਇਕ ਜਰਮਨ ਪੱਤਰਕਾਰ ਨੂੰ ਲੈ ਕੇ ਸੰਤ ਲੋਗਾਂ-ਵਾਲ ਜੀ ਨੂੰ ਮਿਲਣ ਜਾ ਰਹੇ ਸਨ। ਸੀ. ਆਰ. ਪੀ. ਨੇ ਇਹਨਾਂ ਨੂੰ ਵੀ ਰੋਕ ਲਿਆ। ਸਰਦਾਰ ਨੰਦਾ ਨੇ ਸੀ. ਆਰ. ਪੀ. ਵਾਲਿਆਂ ਨੂੰ ਦੱਸਿਆ ਕਿ ਇਹ ਸਾਰੀ ਥਾਂ ਸ਼੍ਰੋਮਣੀ ਕਮੇਟੀ ਦੀ ਹੈ ਅਤੇ ਇਨ੍ਹਾਂ ਨੂੰ ਦੀਵਾਰ ਬਣਾਉਣ ਤੋਂ ਨਾ ਰੋਕੋ। ਇਸ ਉਤੇ ਸੀ. ਆਰ. ਪੀ. ਦੇ ਇਕ ਅਫਸਰ ਨੇ ਉਨ੍ਹਾਂ 'ਤੇ ਪਿਸਤੇਲ ਤਾਣ ਲਿਆ। ਇਹ ਗੁਸਤਾਖੀ ਵੇਖ ਕੇ ਜਰਮਨ ਪੱਤਰਕਾਰ ਜ਼ੋਰ ਨਾਲ ਉਸ ਅਫਸਰ ਨੂੰ (ਅੰਗਰੇਜ਼ੀ ਵਿਚ) ਕਹਿਣ ਲੱਗੀ, “ਤੁਸੀਂ ਸ਼ੈਤਾਨਾਂ ਨੇ

ਇਸ ਉਤੇ ਪਿਸਤੌਲ ਤਾਣਨ ਦੀ ਜੁਰਅਤ ਕਿਵੇਂ ਕੀਤੀ। ਪਹਿਲਾਂ ਮੈਨੂੰ ਗੋਲੀ ਮਾਰੋ, ਮੈਂ ਸਾਰੇ ਸੰਸਾਰ ਨੂੰ ਦੱਸਾਂਗੀ ਕਿ ਤੁਸੀਂ ਕੀ ਹੋ।” ਇਸ ਉਤੇ ਉਸ ਸਮੇਂ ਉਸ ਅਫਸਰ ਨੇ ਪਿਸਤੌਲ ਵਾਪਸ ਖੋਲ ਵਿਚ ਪਾ ਲਈ ਅਤੇ ਇਹਨਾਂ ਨੂੰ ਅੱਗੇ ਜਾਣ ਦਿੱਤਾ।

ਅੱਜ ਦੀਆਂ ਗੋਲੀਆਂ ਵਿਚ ੧੧ ਬੰਦੇ ਮਾਰੇ ਗਏ ਹਨ ਅਤੇ ਕਈ ਦਰਜਨ ਜਖਮੀ ਹੋਏ ਹਨ। ਇਨ੍ਹਾਂ ਵਿਚ ਬਹੁਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਯਾਤਰੂ ਸਨ। ਰਾਤੀਂ ੬-੦੦ ਵਜੇ ੩੨ ਘੰਟੇ ਦਾ ਕਰਫਿਊ ਲੱਗਾ ਦਿੱਤਾ ਗਿਆ ਹੈ।

ਅੱਜ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ੨੨੨ ਵਰ੍ਹੇ ਪਿੱਛੋਂ ਹੋਇਆ ਹੈ। ਇਸ ਤੋਂ ਪਹਿਲਾਂ ਹਮਲਾ ਅਹਿਮਦ ਸ਼ਾਹ ਅਬਦਾਲੀ ਵੇਲੇ ਹੋਇਆ ਸੀ, ਜਦੋਂ ਕਿ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਕਾਫ਼ੀ ਨੁਕਸਾਨ ਪੁੱਝਾ ਸੀ ਪਰ ਉਹ ਤਾਂ ਵਿਦੇਸ਼ੀ ਹਮਲਾਵਰ ਸੀ। ਅੱਜ ਤਾਂ ਦੇਸ਼ ਆਜ਼ਾਦ ਹੈ ਤੇ ਆਪਣੇ ਲੋਕਾਂ ਦੀ ਚੁਣੀ ਹੋਈ ਹਕੂਮਤ ਹੈ।

ਸ: ਬਲਵੰਤ ਸਿੰਘ ਰਾਮੂਵਾਲੀਏ ਸਾਬਕਾ ਐਮ. ਪੀ. ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਗੋਵਾਲ ਨੇ ਲਾਈਟਨਿੰਗ ਕਾਲ ਕਰਕੇ ਟੈਲੀਫੋਨ ’ਤੇ ਚਾਰ ਵਾਰੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਪਰ ਉਹ ਹਮੇਸ਼ਾ ਟਾਲਦੇ ਰਹੇ। ਪਹਿਲੀ ਕਾਲ ਦੋ ਵਜੇ ਦੇ ਕਰੀਬ ਮਿਲੀ ਉਦੋਂ ਕਿਹਾ ਗਿਆ ਕਿ ਰਾਸ਼ਟਰਪਤੀ ਜੀ ਆਪਣੇ “ਬੈਂਡ-ਰੂਮ” ਵਿਚ ਹਨ। ਦੂਜੀ ਕਾਲ ੨-੨੫ ਵਜੇ ਮਿਲੀ ਤਾਂ ਕਿਹਾ ਗਿਆ ਕਿ ਰਾਸ਼ਟਰਪਤੀ “ਬਾਬ-ਰੂਮ” ਵਿਚ ਹਨ। ੩-੧੫ ਤੇ ਤੀਜੀ ਕਾਲ ਮਿਲੀ ਤੇ ਕਿਹਾ ਗਿਆ ਕਿ ਗਿਆਨੀ ਜੀ ਕਿਸੇ ਸਮਾਗਮ ’ਤੇ ਚਲੇ ਗਏ ਹਨ। ਅੰਤਲੀ ਕਾਲ ੪-੪੫ ਵਜੇ ਮਿਲੀ ਤਾਂ ਉਨ੍ਹਾਂ ਦੇ ਸਕੱਤਰ ਸ੍ਰੀ ਦੇਵਕੀ ਨੰਦਨ ਨੇ ਕਿਹਾ ਕਿ ਰਾਸ਼ਟਰਪਤੀ ਜੀ ਕਿਸੇ ਸਮਾਗਮ ਤੇ ਗਏ ਹੋਏ ਹਨ ਉਨ੍ਹਾਂ ਦੇ ਮੁੜਣ ਤੇ ਉਹ ਸੰਤ ਜੀ ਦਾ ਸੁਨੇਹਾ ਉਨ੍ਹਾਂ ਨੂੰ ਦੇ ਦੇਣਗੇ। ਸੰਤ ਜੀ ਨੇ ਸਕੱਤਰ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ।

ਸ. ਰਾਮੂਵਾਲੀਏ ਨੇ ਸੰਤ ਜੀ ਵੱਲੋਂ ਦੇਵਕੀ ਨੰਦਨ ਨੂੰ ਸੁਨੇਹਾ ਦਿੱਤਾ ਕਿ ਰਾਸ਼ਟਰਪਤੀ ਗੱਲਬਾਤ ਕਰਨ ਤੋਂ ਟਲ ਰਹੇ ਹਨ। ਇਸ ਹਮਲੇ ਨੂੰ ਰੋਕਣ ਅਤੇ ਹਮਲੇ ਦੀ ਸਖ਼ਤ ਸ਼ਬਦਾਂ ਨਾਲ ਨਿਖੇਪੀ ਕਰਨ ਤੋਂ ਬਿਨਾਂ ਸੰਤ ਜੀ ਵੱਲੋਂ ਕਿਹਾ ਗਿਆ ਕਿ ਇਸ ਦੀ ਬੜੀ ਕੀਮਤ ਦੇਣੀ ਪਵੇਗੀ।

ਮੇਰਾ ਕਵਾਟਰ ਕੰਪਲੈਕਸ ਵਿਚ ਹੈ। ਦਰਬਾਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਲਾਗੇ, ਪੰਜਾਬ ਐਂਡ ਸਿੰਘ ਬੈਂਕ ਦੀ ਉਪਰਲੀ ਮੰਜ਼ਲ ਉਤੇ ਹੈ। ਮੈਂ ਕੁਦਰਤੀ ਸਵੇਰੇ ੬ ਵਜੇ ਦੇ ਕਰੀਬ ਆਪਣੇ ਪੱਤਰਕਾਰ ਸਾਬਿ ਪੀ.ਪੀ. ਐਸ. ਗਿੱਲ ਵੱਲ ਚਲਿਆ ਗਿਆ ਸੀ। ਨਾਸ਼ਤਾ ਵੀ ਉਥੇ ਹੀ ਕੀਤਾ ਸੀ।

ਬਾਹਰੋਂ ਵਿਹਲਾ ਹੋ ਕੇ, ੧-੧੫ ਵਜੇ ਦੇ ਕਰੀਬ ਘਰ ਵਾਪਸ ਆਉਣ ਲਈ

ਪਰਮ ਸਿੰਘ ਮਾਰਕਿਟ ਲਾਗੇ ਪਹੁੰਚਿਆ ਤਾਂ ਰੁਕ ਰੁਕ ਕੇ ਗੋਲੀ ਚਲਣ ਦੀ ਅਵਾਜ਼ ਆ ਰਹੀ ਸੀ। ਗੋਲੀ ਦੀ ਅਵਾਜ਼ ਤਾਂ ਕੋਤਵਾਲੀ ਤੱਕ ਵੀ ਆ ਰਹੀ ਸੀ। ਅੱਗੇ ਜਾਣਾ ਖ਼ਤਰੇ ਵਾਲੀ ਗੱਲ ਸੀ। ਡਿਊਟੀ ਤੇ ਖੜ੍ਹੇ ਸੀ। ਆਰ. ਪੀ. ਵਾਲੇ ਨੂੰ ਪੁੱਛਿਆ। ਉਹ ਅੱਗੋਂ ਵਿਅੰਗ ਨਾਲ ਕਹਿਣ ਲੱਗਾ, “ਜਾਈਏ-ਜਾਈਏ-ਪੱਤਰਕਾਰੋਂ ਕੋ ਜਾਣੇ ਕੀ ਇਜਾਜ਼ਤ ਹੈ।” ਪਿੱਛੋਂ ਹੋਰ ਕਈ ਪੱਤਰਕਾਰ ਸਾਬੀ ਵੀ ਆ ਗਏ ਅਤੇ ਉਥੇ ਅਸੀਂ ੪-੩੦ ਵਜੇ ਤੱਕ ਰਹੇ। ਗੋਲੀ ਚਲਣ ਦੀ ਅਵਾਜ਼ ਵੱਧਦੀ ਗਈ। ਸੀ. ਆਰ. ਪੀ. ਵਾਲੇ ਐਮ. ਐਮ. ਜੀ ਅਤੇ ਐਲ. ਐਮ. ਜੀ. (ਵੱਡੀਆਂ ਰਾਈਫਲਾਂ) ਦੀ ਵਰਤੋਂ ਕਰ ਰਹੇ ਸਨ ਜਿਨ੍ਹਾਂ ਨਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਗੋਲੀਆਂ ਦੇ ਸੈਂਕੜੇ ਹੀ ਨਿਸ਼ਾਨ ਪੈ ਗਏ।

ਮੈਨੂੰ ਟ੍ਰਿਬਿਊਨ (ਜਿਥੇ ਮੈਂ ਕੰਮ ਕਰਦਾ ਹਾਂ) ਦੇ ਦਫ਼ਤਰ ਕੰਪਲੈਕਸ ਵੱਲੋਂ ਸ: ਨੰਦਾ ਤੇ ਕਈ ਹੋਰ ਸਨੋਹੀਆਂ ਦੇ ਫੋਨ ਆਏ ਕਿ ਮੈਂ ਰਾਤੀਂ ਇਧਰ ਨਾ ਆਵਾਂ ਤੇ ਬਾਹਰ ਹੀ ਰਹਾਂ। ਕਈਆਂ ਦਾ ਝਿਆਲ ਸੀ ਕਿ ਸੀ. ਆਰ. ਪੀ. ਰਾਤ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਦਾਖਲ ਹੋਏਗੀ।

ਸੋ ਮੈਂ ਰਾਤੀਂ ਇਕ ਹੋਰ ਪੱਤਰਕਾਰ ਸਾਬੀ ਸ੍ਰੀ ਕੇ. ਐਸ. ਤੋਮਰ (ਹਿੰਦੁਸਤਾਨ ਟਾਈਮਜ਼) ਵਲ ਚਲਾ ਗਿਆ। ਉਹ ਉਥੇ ਇਕੱਲਾ ਹੀ ਰਹਿੰਦਾ ਹੈ। ਬਾਕੀ ਕਈ ਪੱਤਰਕਾਰਾਂ ਵਾਂਗ ਉਸ ਨੂੰ ਕੈਨਾਲ ਕਾਲੋਨੀ ਵਿਚ ਕਾਢੀ ਵੱਡੀ ਸਰਕਾਰੀ ਕੋਠੀ ਮਿਲੀ ਹੋਈ ਹੈ।

(ਸੀ. ਆਰ. ਪੀ. ਨੇ ਇਹ ਗੋਲਾਬਾਰੀ ਇਸ ਲਈ ਕੀਤੀ ਸੀ ਤਾਂ ਜੋ ਸੰਤ ਭਿੰਡਰਾਂਵਾਲਿਆਂ ਦੇ ਸਮਰਥਕਾਂ ਵੱਲੋਂ ਕੰਪਲੈਕਸ ਅੰਦਰ ਬਣਾਏ ਮੌਰਚਿਆਂ ਅਤੇ ਉਨ੍ਹਾਂ ਦੇ ਹਥਿਆਰਾਂ ਦੀ ਵਨਗੀ ਬਾਰੇ ਪਤਾ ਚੱਲ ਸਕੇ। ਪਿੱਛੋਂ ਫੌਜ ਨੇ ਹਮਲਾ ਕਰਨ ਸਮੇਂ ਇਨ੍ਹਾਂ ਤੱਥਾਂ ਨੂੰ ਸਾਹਮਣੇ ਰੱਖਿਆ)

# ਜਦੋਂ ਸੀ. ਆਰ. ਪੀ. ਨੇ ਰਾਈਫਲਾਂ ਤਾਣ ਲਈਆਂ

੨ ਜੂਨ ੧੯੬੪

ਕਰਫਿਊ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵੱਲ ਗਿਆ। ਡਿਪਟੀ ਕਮਿਸ਼ਨਰ ਵੱਲੋਂ ਸਾਨੂੰ ਪੱਤਰਕਾਰਾਂ ਨੂੰ “ਪਛਾਣ ਪੱਤਰ ਤੇ ਕਰਫਿਊ ਪਾਸ” ਮਿਲੇ ਹੋਏ ਹਨ। ਉਥੇ ਇਕ ਹੋਰ ਪੱਤਰਕਾਰ ਸਾਬੀ ਮਹਿੰਦਰ ਸਿੰਘ ਵੀ ਮਿਲ ਗਿਆ। ਅਸੀਂ ਪਹਿਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ “ਧਰਮ ਯੁੱਧ” ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਗੋਂਵਾਲ ਨੂੰ ਮਿਲੇ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਹਮਲੇ ਸਬੰਧੀ ਵਿਚਾਰ ਕਰਨ ਲਈ ਅੱਜ ਸ਼ਾਮ ਨੂੰ ਅਕਾਲੀ ਹਾਈ ਕਮਾਂਡ ਦੀ ਇਕ ਜ਼ਰੂਰੀ ਇਕਤ੍ਤਾ ਬੁਲਾਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਗੁਰਚਰਨ ਸਿੰਘ ਟੌਹੜਾ ਜਾਬਰਾਨਾ ਹਮਲੇ ਦੀ ਖਬਰ ਸੁਣ ਕੇ ਸਵੇਰੇ ਆਪਣੇ ਆਪ ਪਹੁੰਚ ਗਏ ਸਨ। (ਕਰਫਿਊ ਕਾਰਨ ਹੋਰ ਕੋਈ ਵੀ ਲੀਡਰ ਸ਼ਾਮ ਤਕ ਨਹੀਂ ਪਹੁੰਚ ਸਕਿਆ ਸੀ ਅਤੇ ਸੰਤ ਜੀ ਨੇ ਹਾਈ ਕਮਾਂਡ ਦੀ ਮੀਟਿੰਗ ਫਿਰ ਸੋਮਵਾਰ ੪ ਜੂਨ ਨੂੰ ਬੁਲਾਈ ਹੈ।)

ਸ੍ਰੀ ਦਰਬਾਰ ਸਾਹਿਬ ਉਤੇ ਹੋਏ ਵਹਿਸ਼ੀਆਨਾ ਹਮਲੇ ਦੀ ਸਖ਼ਤ ਨਿਖੇਪੀ ਕਰਦਿਆਂ, ਸੰਤ ਲੌਗੋਂਵਾਲ ਜੀ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ—

‘ਸ੍ਰੀ ਹਰਿਮੰਦਰ ਸਾਹਿਬ ਉਤੇ ਗੋਲੀਆਂ ਚਲਾਕੇ ਕਾਂਗਰਸ ਸਰਕਾਰ ਨੇ ਸਿੱਖ ਕੌਮ ਨਾਲ ਨਵੀਂ ਜੰਗ ਸ਼ੁਰੂ ਕਰ ਦਿੱਤੀ ਹੈ, ਅਤੇ ਇਸ ਨਾਲ ਸਰਕਾਰ ਦੀ ਧਰਮ ਨਿਰਪੇਖਤਾ ਦੀ ਨੀਤੀ ਦੇ ਪਖੰਡ ਦਾ ਪਾਜ਼ ਖੁਲ੍ਹ ਗਿਆ ਹੈ। ਸ੍ਰੀ ਦਰਬਾਰ ਸਾਹਿਬ ’ਤੇ ਚਲੀ ਇਕ ਇਕ ਗੋਲੀ ਸੰਸਾਰ ਭਰ ਵਿਚ ਵੱਸਦੇ ਇਕ ਇਕ ਸਿੱਖ ਦੇ ਸੀਨੇ ਵਿਚ ਵੱਜੀ ਹੈ, ਇਸ ਲਈ ਮੈਂ ਸਮੂਹ ਸੰਤ ਸਮਾਜ, ਮਰਜ਼ੀਵੜੇ, ਬੁੱਧੀਜੀਵੀ, ਸਾਬਕ ਫੌਜੀਆਂ, ਸਿੱਖ ਬੀਬੀਆਂ, ਨੌਜਵਾਨਾਂ ਅਤੇ ਗੁਰੂ ਨਾਨਕ ਨਾਮ ਲੇਵਾ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ, ਕਿ ਹੁਣ ਇਹ ਸੰਕਟ ਦੀ ਅਤਿ ਨਾਜ਼ਕ ਘੜੀ ਆਣ ਪੁੱਜੀ ਹੈ। ਇਸ ਸਮੇਂ ਸਮੂਹ ਖਾਲਸਾ ਮਹਾਨ ਕੁਰਬਾਨੀਆਂ ਲਈ ਤੱਤਪਰ ਰਹੇ।’

ਇਸ ਘਟਨਾ ਦੀ ਨਿੰਦਿਆ ਕਰਦਿਆਂ ਜਥੇਦਾਰ ਟੌਹੜਾ ਨੇ ਇਸ ਨੂੰ ਸਿੱਖ ਕੌਮ ਲਈ ਇਕ ਖੁਲ੍ਹਾ ਚੈਲੰਜ ਕਰਾਰ ਦਿੱਤਾ ਹੈ। ਸਰਦਾਰ ਟੌਹੜਾ ਨੇ ਕਿਹਾ ਕਿ ਮੁਗਲਾਂ ਤੋਂ ਪਿੱਛੋਂ ਮੌਜੂਦਾ ਸਰਕਾਰ ਹੀ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ਉਤੇ ਗੋਲੀਆਂ ਚਲਾ ਕੇ ਸਿੱਖਾਂ ਦੀ ਅਣਖ ਨੂੰ ਵੰਗਾਰਿਆ ਹੈ। ਉਨ੍ਹਾਂ ਨੇ ਸਰਕਾਰ ਦੀ ਇਕ ਘੁਣਤ ਅਤੇ ਵਹਿਸ਼ੀਆਨਾ ਕਾਰਵਾਈ ਨੂੰ ਭਾਰਤ ਦੇ ਸੈਕੂਲਰਿਜ਼ਮ ਅਤੇ ਲੋਕਤੰਤਰ ਦੇ ਮੱਥੇ ਉਤੇ ਇਕ ਨਾ ਮਿਟਣ ਵਾਲਾ ਕਲੰਕ ਦੱਸਿਆ ਹੈ।

ਸ: ਟੌਹੜਾ ਨੇ ਕਿਹਾ, “ਸਰਕਾਰ ਦੀ ਕਾਰਵਾਈ ਤੋਂ ਸਪੱਸ਼ਟ ਹੈ ਕਿ ਇਸ ਦੇਸ਼ ਵਿਚ ਧਰਮ ਨਿਰਪੇਖਤਾ ਦੇ ਪਰਦੇ ਵਿਚ ਫਿਰਕਾ-ਪ੍ਰਸਤੀ ਦਾ ਨੰਗਾ ਨਾਚ

ਨੱਚਿਆ ਜਾ ਰਿਹਾ ਹੈ, ਅਤੇ ਦੇਸ਼ ਦੀਆਂ ਘਟ ਗਿਣਤੀਆਂ ਦਾ ਧਰਮ, ਰਹੁ-ਰੀਤਾਂ ਅਤੇ ਧਾਰਮਿਕ ਅਸਥਾਨ ਮਹਿਡੂਜ਼ ਨਹੀਂ ਹਨ। ਸ. ਟੌਹੜਾ ਨੇ ਕਿਹਾ ਕਿ ਹੁਣ ਜਦੋਂ ਸ੍ਰੀ ਦਰਬਾਰ ਸਾਹਿਬ 'ਤੋਂ ਗੋਲੀਆਂ ਚਲਾ ਕੇ ਸਰਕਾਰ ਨੇ ਸਿੱਖ ਹਿਰਦੇ ਛਲਣੀ ਕਰ ਦਿੱਤੇ ਹਨ, ਤਾਂ ਕਾਂਗਰਸੀ ਸਿੱਖਾਂ ਵਿਚ ਜਗ ਜਿੰਨੀ ਵੀ ਅਣਖ ਅਤੇ ਗੈਰਤ ਹੈ ਤਾਂ ਉਨ੍ਹਾਂ ਨੂੰ ਆਪਣੇ ਅਹੁਦਿਆਂ ਤੋਂ ਤਿਆਗ ਪੱਤਰ ਦੇ ਦੇਣਾ ਚਾਹੀਦਾ ਹੈ। ਸਰਕਾਰ ਦਾ ਇਹ ਕਾਲਾ ਕਾਰਨਾਮਾ ਇਸ ਗੱਲ ਦਾ ਸਾਪੱਸ਼ਟ ਸਬੂਤ ਹੈ ਕਿ ਦਿੱਲੀ ਦੇ ਹੁਕਮਰਾਨ ਸਿੱਖਾਂ ਨਾਲ ਗੁਲਾਮਾਂ ਵਰਗਾ ਸਲੂਕ ਕਰ ਰਹੇ ਹਨ।

ਸਰਦਾਰ ਟੌਹੜਾ ਨੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਇਕ ਬੜਾ ਹੀ ਸਖਤ ਪੱਤਰ ਵੀ ਲਿਖਿਆ ਹੈ। (ਵੇਖੋ ਅੰਤਿਕਾ ੧)

ਸ੍ਰੀ ਅਕਾਲ ਤਖਤ ਸਾਹਿਬ ਦੇ ਜਬੇਦਾਰ, ਗਿਆਨੀ ਕ੍ਰਿਪਾਲ ਸਿੰਘ ਜੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਂਡ ਗ੍ਰਾਂਥੀ ਗਿ: ਸਾਹਿਬ ਸਿੰਘ ਜੀ ਨੇ ਹੇਠ ਲਿਖਿਆ ਸਾਂਝਾ ਬਿਆਨ ਜਾਰੀ ਕੀਤਾ ਹੈ—

“ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦਾ ਮਹਾਨ ਪਵਿੱਤਰ ਅਸਥਾਨ ਹੈ। ਆਰੰਭ ਤੋਂ ਲੈ ਕੇ ਲੱਖਾਂ ਹੀ ਸਿੰਘਾਂ ਨੇ ਇਸ ਦੀ ਪਵਿੱਤਰਤਾ ਲਈ ਆਪਣਾ ਖੂਨ ਡੋਲਿਆ ਹੈ ਤੇ ਸੀਸ ਭੇਟ ਕੀਤੇ ਹਨ। ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ 'ਤੇ ਰੱਖਕੇ ਸਿੱਖੀ ਦੇ ਇਸ ਮਰਕਜ਼ ਦਾ ਅਦਬ ਕਾਇਮ ਰੱਖਿਆ ਹੈ। ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾ ਕੇ ਸ੍ਰੀ ਦਰਬਾਰ ਸਾਹਿਬ ਦੀ ਮਾਨ ਮਰਯਾਦਾ ਕਾਇਮ ਰੱਖੀ। ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਦੁਸ਼ਟਾਂ ਅਤੇ ਪਾਪੀਆਂ ਦਾ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਤੋਂ ਸਫਾਇਆ ਕੀਤਾ।

ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਮਲੀਆ ਮੇਟ ਕਰਨ ਦੇ ਮਨਸੂਬਿਆਂ ਨੂੰ ਅਮਲੀ ਰੂਪ ਦੇਣ ਲਈ ਕਲੁੰ ਸੀ. ਆਰ. ਪੀ. ਅਤੇ ਬੀ. ਐਸ. ਐਫ. ਨੇ ਹਮਲਾ ਬੋਲ ਕੇ ਅੰਨ੍ਹੇਵਾਹ ਗੋਲਾਬਾਰੀ ਕੀਤੀ, ਜਿਸ ਨੇ ਮੁਗਲ ਰਾਜ ਦੇ ਹਮਲਿਆਂ ਨੂੰ ਮਾਤ ਪਾ ਦਿੱਤਾ। ਦਰਜਨਾਂ ਸਿੰਘਾਂ ਦੀ ਸੀ. ਆਰ. ਪੀ. ਦੀਆਂ ਗੋਲੀਆਂ ਨਾਲ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਕਰਮਾਂ ਵਿਚ ਹੋਈ ਸ਼ਹਾਦਤ ਤੇ ਸ੍ਰੀ ਦਰਬਾਰ ਸਾਹਿਬ ਦੇ ਸੁਨਿਹਰੀ ਮੰਦਰ ਤੇ ਲੱਗੀਆਂ ਗੋਲੀਆਂ ਸਿੱਖੀ ਦੀ ਹੋਂਦ, ਮਾਨ ਮਰਯਾਦਾ 'ਤੇ ਆਖਰੀ ਘਾਤਕ ਹਮਲਾ ਹੈ। ਇਹ ਚੜ੍ਹਦੀ ਕਲਾ ਦਾ ਸੰਕੇਤ ਹੈ ਕਿ ਕਲ ਫਾਇਰਿੰਗ ਸਮੇਂ ਸ੍ਰੀ ਦਰਬਾਰ ਸਾਹਿਬ ਵਿਚ ਸਮੂੰਹ ਸਿੱਖ ਜਬੇਬਦੀਆਂ ਨੇ ਏਕਤਾ ਦਾ ਸਬੂਤ ਦਿੱਤਾ। ਸ੍ਰੀ ਦਰਬਾਰ ਸਾਹਿਬ 'ਤੇ ਹੋਈ ਫਾਇਰਿੰਗ ਤੇ ਸਮੂੰਹ ਖਾਲਸਾ ਪੰਥ ਨੂੰ ਸੁਚੇਤ ਕਰਦੇ ਹੋਏ ਅਸੀਂ ਸਮੂੰਹ ਸਿੱਖ ਜਬੇਬਦੀਆਂ ਅਤੇ ਸਮੁੱਚੇ ਸਿੱਖ ਜਗਤ ਨੂੰ ਜ਼ੋਰਦਾਰ ਅਪੀਲ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਸੀ. ਆਰ. ਪੀ. ਅਤੇ ਬੀ. ਐਸ. ਐਫ. ਦੇ ਹਮਲੇ ਦਾ ਜਵਾਬ ਹਰ ਢੰਗ ਨਾਲ ਦੇ ਕੇ ਹਮਲਾਵਰਾਂ ਦਾ ਮੂੰਹ ਭੰਨੋਂ ਅਤੇ ਦੁਸ਼ਟਾਂ ਦਾ ਨਾਸ਼ ਕਰ ਦਿਓ।”

ਬੱਬਰ ਖਾਲਸਾ ਦੇ ਸ. ਮਹਿੰਗਾ ਸਿੰਘ, ਜੋ ਕਲ ਦੇ ਹਮਲੇ ਵਿਚ ਸ਼ਹੀਦ ਹੋ ਗਏ ਹਨ, ਦਾ ਅੰਤਮ ਸੰਸਕਾਰ ਮੰਜੀ ਸਾਹਿਬ ਦੇ ਬਾਹਰ, ਪਾਣੀ ਦੀ ਟੈਕੀ ਪਾਸ ਕੀਤਾ ਗਿਆ। ਸੰਤ ਭਿੰਡਰਾਂਵਾਲਿਆਂ ਦੇ ਜੋ ਚਾਰ ਸਿੰਘ ਸ਼ਹੀਦ ਹੋ ਗਏ ਸਨ,

ਉਨ੍ਹਾਂ ਦਾ ਅੰਤਮ ਸਸਕਾਰ ਲੰਗਰ ਦੇ ਬਾਹਰ ਵੱਲ ਕੀਤਾ ਗਿਆ।

ਹਾਲੇ ਅਸੀਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਹੀ ਬੈਠੇ ਸੀ ਕਿ ਦੋ ਪੱਤਰਕਾਰ ਦੋਸਤਾਂ ਦਾ ਫੋਨ ਆਇਆ ਕਿ ਛੇਤੀ ਤੋਂ ਛੇਤੀ ਕੰਪਲੈਕਸ ਵਿੱਚੋਂ ਨਿਕਲ ਆਓ। ਕਾਰਨ ਪੁੱਛਿਆ ਤਾਂ ਉਨ੍ਹਾਂ ਇਹੋ ਕਿਹਾ, “ਸਮਾਂ ਨਾਂ ਗੁਆਓ, ਫੌਰਨ ਚਲੇ ਆਓ।”

ਮੈਂ ਕਾਹਲੀ ਕਾਹਲੀ ਆਪਣੇ ਘਰ ਆ ਕੇ ਨਾਈਟ ਸੂਟ, ਤੌਲੀਆ, ਦੰਦਾਂ ਵਾਲਾ ਬੁਰਸ ਅਤੇ ਪੇਸਟ ਆਗਿਦ ਲਏ ਅਤੇ ਅਸੀਂ ਕੰਪਲੈਕਸ ਤੋਂ ਬਾਹਰ ਆਏ।

ਅਸੀਂ ਘੰਟਾ ਘਰ ਵਾਲੇ ਪਾਸਿਓਂ ਸ਼ਨੀ ਮੰਦਰ ਤੋਂ ਬੋੜਾ ਜਿਹਾ ਹੀ ਅਗੇ ਆਏ ਕਿ ਕਟੜਾ ਆਹਲੂਵਾਲੀਆ ਵਲ ਖੂਬੀ ਰਾਮ ਹਲਵਾਈ ਦੀ ਦੁਕਾਨ ਅਗੇ ਸੀ. ਆਰ. ਪੀ. ਦੀ ਇਕ ਟੁਕੜੀ ਨੇ ਸਾਨੂੰ ਆਪਣੇ ਪਾਸ ਬੁਲਾ ਲਿਆ ਤੇ ਪੁੱਛਿਆ, “ਕਿਧੋਂ ਆਏ ਹੋ—ਕਿਥੇ ਜਾਣਾ ਹੈ” ਅਸੀਂ ਦੱਸਿਆ ਕਿ ਪੱਤਰਕਾਰ ਹਾਂ—ਆਪਣੇ ਕਰਫ਼ਿਊ ਪਾਸ ਦਿਖਾਏ। ਉਨ੍ਹਾਂ ਸਾਡੀ ਤਲਾਸ਼ੀ ਲਈ। ਇਸ ਸਮੇਂ ਦੌਰਾਨ ਸੀ. ਆਰ. ਪੀ. ਦੇ ਕਈ ਜਵਾਨ ਸਾਡੇ ਵੱਲ ਰਾਈਫਲਾਂ ਤਾਣ ਕੇ ਤਿਆਰ ਖੜ੍ਹੇ ਰਹੇ, ਜਿਵੇਂ ਹੁਣੇ ਸਾਨੂੰ ਗੋਲੀ ਨਾਲ ਉਡਾ ਦੇਣਗੇ। ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਜਿਵੇਂ ਮੈਂ ਆਪਣੇ ਹੀ ਇਸ ਦੇਸ਼ ਵਿਚ ਗੁਲਾਮ ਹੋਵਾਂ। ਪੱਤਰਕਾਰਾਂ ਦਾ ਸਮਾਜ ਵਿਚ ਬੜਾ ਵੱਡਾ “ਸਟੇਟਸ” ਹੈ—ਆਦਰ ਮਾਣ ਹੈ—ਅਸੀਂ ਪੱਤਰਕਾਰ ਆਪਣੇ ਆਪ ਨੂੰ ਇਕ “ਵੀ. ਆਈ. ਪੀ.” ਸਮਝਦੇ ਹਾਂ—ਸਾਡੇ ਨਾਲ ਵੀ ਇਹ ਸਲੂਕ—ਜਿਵੇਂ ਅਸੀਂ ਜਗਾਇਸ਼ ਪੇਸ਼ਾ ਹੋਈਏ—ਕਿਸੇ ਹੋਰ ਦੇਸ਼ ਦੇ ਵਾਸੀ ਹੋਈਏ? ਕੀ ਸਿੱਖ ਸ਼ਖਸੀਅਤਾਂ ਦਾ ਇਸ ਦੇਸ਼ ਵਿਚ “ਸਟੇਟਸ” ਖਤਮ ਹੋ ਗਿਆ ਹੈ—ਹਰ ਸਿੱਖ ਭਾਵੇਂ ਉਹ ਕਿਤਨੀ ਵੀ ਵੱਡੀ ਪੱਦਵੀ ਜਾਂ ਅਹੁਦੇ ਤੇ ਹੈ—ਸ਼ੱਕੀ ਹੋ ਗਿਆ ਹੈ।

ਵਾਪਸ ਆ ਕੇ ਅਸੀਂ ਆਪਣੇ ਸਾਬਿਆਂ ਤੋਂ ਪੁੱਛਿਆ ਕਿ ਇਤਨੀ ਛੇਤੀ ਕਿਉਂ ਬੁਲਾ ਲਿਆ ਹੈ, ਤਾਂ ਉਨ੍ਹਾਂ ਕਿਹਾ, “ਪਤਾ ਲੱਗਾ ਹੈ ਕਿ ਸਰਕਾਰ ਨੇ ਪੰਜਾਬ ਨੂੰ ਆਸਾਮ ਬਨਾਉਣ ਦਾ ਫੈਸਲਾ ਕੀਤਾ ਹੈ। ਹੁਣ ਸਿੱਖਾਂ ਦਾ ਕਤਲੇਅਮ ਹੋਏਗਾ, ਖਾਸ ਕਰ ਜੋ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਲਾਗੇ ਦਿਸੇਗਾ, ਉਡਾ ਦਿੱਤਾ ਜਾਏਗਾ।” (ਇਹ ਗੱਲ ੩੦ ਘੰਟੇ ਪਿੱਛੋਂ ਸੱਚ ਹੀ ਨਿਕਲੀ।)

ਰਾਤ ਨੂੰ ਰੇਡੀਓ ਅਤੇ ਟੀ. ਵੀ. ਦੇ ਨੈੱਟਵਰਕ ਉਤੇ ਸ੍ਰੀਮਤੀ ਗਾਂਧੀ ਦਾ ਭਾਸ਼ਣ ਸੀ। ਸ੍ਰੀਮਤੀ ਗਾਂਧੀ ਦੀ ਤਕਰੀਰ ਤੋਂ ਇਉਂ ਜਾਪਦਾ ਸੀ ਕਿ ਛੇਤੀ ਹੀ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਏਗਾ ਅਤੇ ਪੰਜਾਬ ਦਾ ਮਸਲਾ ਹੱਲ ਕੀਤਾ ਜਾਏਗਾ। ਉਨ੍ਹਾਂ ਨੇ ਅਕਾਲੀ ਦਲ ਨੂੰ ਮੇਰਚਾ ਵਾਪਸ ਲੈਣ ਲਈ ਵੀ ਅਪੀਲ ਕੀਤੀ। (ਪਰ ਉਨ੍ਹਾਂ ਦੇ ਦਿਲ ਵਿਚ ਤਾਂ ਹੋਰ ਹੀ ਸੀ।)

ਫਿਰ ਰਾਤ ਦੀਆਂ ਬੁਬਰਾਂ ਅਨੁਸਾਰ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੰਜਾਬ ਦੇ ਰਾਜਪਾਲ ਸ੍ਰੀ ਬੀ. ਡੀ. ਪਾਂਡੇ ਨੂੰ ਦੋ ਮਹੀਨੇ ਲਈ ਕੇਂਦਰੀ ਪ੍ਰਬੰਧਕ ਇਲਾਕੇ ਚੰਡੀਗੜ੍ਹ ਦਾ ਪ੍ਰਸਾਸ਼ਕ ਨਿਯੁਕਤ ਕੀਤਾ ਗਿਆ ਸੀ। ਅੱਜ ਰਾਤ ਵੀ ਮੈਂ ਤੌਮਰ ਪਾਸ ਆ ਕੇ ਰਿਹਾ।

## ਸੰਤ ਭਿੰਡਰਾਂਵਾਲਿਆਂ ਦੀ ਆਖਰੀ ਇੰਟਰਵੀਊ

੩ ਜੂਨ, ੧੯੬੪

ਅੱਜ ਬਾਕੀ ਪੱਤਰਕਾਰ ਸਾਬੀਆਂ ਨਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਗਏ। ਕਰਫ਼ਿਊ ਵਿਚ ਸਵੇਰੇ ੯ ਵਜੇ ਤੋਂ ੧੧ ਵਜੇ ਢਿਲ ਦਿੱਤੀ ਗਈ ਸੀ। ਅੱਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਸੀ ਪਰ ਦਹਿਜ਼ਤ ਅਤੇ ਕਰਫ਼ਿਊ 'ਚ ਦਿੱਤੀ ਗਈ ਢਿਲ ਬਾਰੇ ਬਹੁਤ ਲੋਕਾਂ ਨੂੰ ਪਤਾ ਨਾ ਹੋਣ ਕਰ ਕੇ ਬਹੁਤ ਹੀ ਘੱਟ ਸੰਗਤਾਂ ਸ੍ਰੀ ਦਰਬਾਰ ਸਾਹਿਬ ਆਈਆਂ।

ਅਸੀਂ ਸੰਤ ਲੌਗੋਵਾਲ ਅਤੇ ਸਰਦਾਰ ਟੌਹੜਾ ਨੂੰ ਮਿਲੇ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਪਹਿਲੀ ਜੂਨ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਜਾਣਗੇ ਕਿਉਂਕਿ ਇਹ ਇਤਿਹਾਸ ਦਾ ਹਿੱਸਾ ਹਨ। ਸਰਦਾਰ ਟੌਹੜਾ ਨੇ ਕਿਹਾ ਹਰ ਸਿੱਖ ਇਨ੍ਹਾਂ ਗੋਲੀਆਂ ਦਾ ਬਦਲਾ ਲਏਗਾ। ਸੰਤ ਜੀ ਨੇ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਮੇਰਚਾ ਵਾਪਸ ਲੈਣ ਲਈ ਕੀਤੀ ਗਈ ਅਪੀਲ ਰੱਦ ਕਰ ਦਿੱਤੀ।

ਅੱਜ ਕੰਪਲੈਕਸ ਦੇ ਸਾਰੇ ਟੈਲੀਫੂਨ “ਡੈਂਡ” ਪਏ ਸਨ—ਸ਼ਾਇਦ ਕੱਟ ਦਿਤੇ ਗਏ ਸਨ।

ਇਧਰੋਂ ਵਿਹਲੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਤ ਭਿੰਡਰਾਂਵਾਲਿਆਂ ਵੱਲ ਗਏ। ਉਨ੍ਹਾਂ ਵਿਚ ਪਹਿਲਾਂ ਵਾਲੀ ਠਾਠ ਬਾਠ ਨਹੀਂ ਸੀ, ਉਦਾਸ ਸਨ। ਕਮਰੇ ਵਿਚ ਇਕ ਸਨਾਟਾ ਛਾਇਆ ਹੋਇਆ ਸੀ। ਸੰਤ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਆਨ ਦਿੱਤਾ, “ਸਾਨੂੰ ਭਰੋਸੇ ਯੋਗ ਵਸੀਲਿਆਂ ਤੋਂ ਖ਼ਬਰ ਮਿਲੀ ਹੈ ਕਿ ਸਰਕਾਰ ਕਲੁ ੪ ਜੂਨ ਨੂੰ ਸਾਨੂੰ ਹਥਿਆਰ ਜਮ੍ਹਾਂ ਕਰਾਉਣ ਲਈ ੨੪ ਘੰਟੇ ਦਾ ਨੋਟਿਸ ਦੇਵੇਗੀ ਅਤੇ ੫ ਜੂਨ ਨੂੰ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫੀਰੋਜ਼ਪੁਰ ਦੇ ਸਾਰੇ ਗੁਰਦੁਆਰਿਆਂ 'ਤੇ ਹਮਲਾ ਕਰੇਗੀ।” ਸੰਤ ਜੀ ਨੇ ਸਿੰਘਾਂ ਨੂੰ ਅਪੀਲ ਕੀਤੀ ਕਿ ਆਪਣੇ ਹਥਿਆਰ ਨਹੀਂ ਦੇਣੇ।

ਇਸ ਉਪਰੰਤ ਅਸੀਂ ਸ੍ਰੀ ਦਰਬਾਰ ਸਾਹਿਬ ਦੀਆਂ ਦੀਵਾਰਾਂ ਅਤੇ ਸੁਨਹਿਰੀ ਗੁਬੰਦ 'ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੇਖੇ। ਕਈ ਥਾਵਾਂ ਤੇ ਇਨ੍ਹਾਂ ਨਿਸ਼ਾਨਾਂ ਦੁਆਲੇ ਲਾਲ ਰੰਗ ਨਾਲ ਗੋਲ ਦਾਇਰੇ ਲਾ ਕੇ “੧ ਜੂਨ ੧੯੬੪” ਲਿਖ ਦਿੱਤਾ ਗਿਆ ਸੀ।

ਢਾਈ ਤਿੰਨ ਵਜੇ ਬਾਕੀ ਪੱਤਰਕਾਰ ਚਲੇ ਗਏ। ਮੈਂ ਕੰਪਲੈਕਸ ਵਿਚ ਆਪਣੇ ਘਰ ਆ ਗਿਆ। ਖਾਣਾ ਅਸੀਂ ਗੁਰੂ ਨਾਨਕ ਨਿਵਾਸ ਹੀ ਖਾ ਆਏ ਸੀ। ਥੋੜ੍ਹੀ ਦੇਰ ਲਈ ਮੈਂ ਸੌਂ ਗਿਆ। ਮੇਰਾ ਸਾਬੀ ਪੱਤਰਕਾਰ ਪੀ. ਪੀ. ਐਸ. ਗਿੱਲ ਮੈਨੂੰ ਕਹਿ

ਗਿਆ ਸੀ ਕਿ “ਕੰਮ ਤਾਂ ਬਹੁਤਾ ਹੈ ਨਹੀਂ, ਕਰਫ਼ਿਉ ਲੱਗਾ ਹੈ—ਤੂੰ ਨਾ ਆਈਂ। ਮੈਂ ਸਾਰੀਆਂ ਖਬਰਾਂ ਆਪੇ ਭੇਜ ਲਵਾਂਗਾ ।”

ਪੰਜ ਕੁ ਵਜੇ ਮੈਂ ਉਠਿਆ । ਗਿੱਲ ਨੂੰ ਫੌਨ ਕਰਕੇ ਪੁੱਛਿਆ ਕਿ “ਕਰਫ਼ਿਉ ਵਿਚ ਸ਼ਾਮੀਂ ੫ ਤੋਂ ੯ ਵਜੇ ਤੱਕ ਢਿਲ ਹੈ, ਮੈਂ ਦਫ਼ਤਰ ਆਵਾਂ ?” ਉਸ ਨੇ ਦਸਿਆ ਕਿ “ਮੈਂ ਕੰਮ ਲਗਭਗ ਮੁਕਾ ਲਿਆ ਹੈ। ਤੂੰ ਇਕ ਕੰਮ ਕਰ, ਦਿੱਲੀ ਤੋਂ ਦੋ ਪੱਤਰਕਾਰ ਆਏ ਹਨ, ਜੋ ਸਾਡੇ ਹੀ ਵਿਸ਼ੇਸ਼ ਪ੍ਰਤੀਨਿਧ ਸ੍ਰੀ ਡੀ. ਆਰ. ਆਹੂਜਾ ਤੋਂ ਖਤ ਲੈ ਕੇ ਆਏ ਹਨ। ਤੂੰ ਦੋਵਾਂ ਨੂੰ ਸੰਤਾਂ ਨਾਲ ਮਿਲਾ ਦੇ ਅਤੇ ਪਹਿਲੀ ਜੂਨ ਦੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੀ ਵਿਖਾ ਦੇ।” ਮੈਂ ਜਵਾਬ ਦਿੱਤਾ, “ਉਨ੍ਹਾਂ ਨੂੰ ਮੇਰੇ ਪਾਸ ਭੇਜ ਦਿਓ।” ਮੈਂ ਹਾਲੇ ਤਿਆਰ ਹੀ ਹੋ ਰਿਹਾ ਸਾਂ ਕਿ ਟਾਈਮਜ਼ ਆਫ਼ ਇੰਡੀਆ ਦੇ ਸੁਭਾਸ਼ ਕਿਰਪੇਕਰ ਅਤੇ ਲੰਡਨ ਗਾਰਡੀਅਨ ਦੇ ਸ੍ਰੀ ਅਜੈ ਬੋਸ ਮੇਰੇ ਘਰ ਹੀ ਆ ਗਏ। (ਸੁਭਾਸ਼ ਦਾ ਕਹਿਣਾ ਗਲਤ ਹੈ ਕਿ ਉਹ ਸੰਤ ਭਿੰਡਰਾਂਵਾਲਿਆਂ ਨੂੰ ਮਿਲਣ ਵਾਲਾ ਆਖਰੀ ਪੱਤਰਕਾਰ ਹੈ।) ਇਨ੍ਹਾਂ ਦੋਨਾਂ ਨੂੰ ਨਾਲ ਲੈ ਕੇ ਮੈਂ ਸ੍ਰੀ ਦਰਬਾਰ ਸਾਹਿਬ ਗਿਆ। ਪਹਿਲਾਂ ਉਨ੍ਹਾਂ ਨੂੰ ਦਰਸ਼ਨੀ ਛਿਉੜੀ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਦਿਖਾਏ। ਉਨ੍ਹਾਂ ਫੌਟੇ ਖਿੱਚੇ। ਕਈ ਸ਼ਰਧਾਲੂਆਂ ਤੋਂ ਪਹਿਲੀ ਤਾਰੀਖ ਦੇ ਹਮਲੇ ਦਾ ਪ੍ਰਤੀਕਰਮ ਪੁੱਛਿਆ। ਫਿਰ ਸ੍ਰੀ ਅਕਾਲ ਤਖਤ ਸਾਹਿਬ ਗਏ। ਪੌੜੀਆਂ ਚੜ੍ਹਣ ਵੇਲੇ ਭਿੰਡਰਾਂਵਾਲਿਆਂ ਦੇ ਖੜ੍ਹੇ ਪਹਿਰੇਦਾਰਾਂ ਨੇ ਸਾਡੀ ਸਭ ਦੀ ਬੁਰੀ ਤਰ੍ਹਾਂ ਤਲਾਸ਼ੀ ਲਈ। ਮੇਰੀ ਪੱਗ ਵੀ ਵੇਖੀ ਕਿ ਇਥੇ ਕੁਝ ਲੁਕਾਇਆ ਤਾਂ ਨਹੀਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਸੀ। ਆਰ. ਪੀ. ਅੱਜ ਕਲ੍ਹੀ ਸਿੱਖਾਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਨੂੰ ਪੇਸ਼ਾਨ ਕਰਦੀ ਹੈ। ਕੈਮਰੇ ਖੁਲ੍ਹਵਾ ਕੇ ਵੇਖੇ। ਮੈਨੂੰ ਆਪਣੇ ਇਕ ਪੱਤਰਕਾਰ ਸਾਥੀ ਮਹਿੰਦਰ ਸਿੰਘ ਦੀ ਗੱਲ ਯਾਦ ਆਈ। ਉਸ ਨੂੰ ਕਿਸੇ ਨੇ ਕਿਹਾ ਸੀ, “ਦਰਬਾਰ ਸਾਹਿਬ ਦੇ ਬਾਹਰ ਇੰਦਰਾ ਦੀ ਸੀ। ਆਰ. ਪੀ. ਖੜ੍ਹੀ ਹੈ ਅਤੇ ਅੰਦਰ ਭਿੰਡਰਾਂਵਾਲੇ ਦੀ। ਦੋਵੇਂ ਸੰਗਤਾਂ ਨੂੰ ਪੇਸ਼ਾਨ ਕਰਦੇ ਹਨ।” ਮਹਿੰਦਰ ਇਹ ਗੱਲ ਸੰਤ ਜੀ ਨੂੰ ਦੱਸ ਵੀ ਆਇਆ ਸੀ, ਤੇ ਕਿਹਾ ਸੀ, “ਆਪਣੇ ਬੰਦਿਆਂ ਨੂੰ ਕਹੋ ਜ਼ਰਾ ਆਪਣਾ ਰਵੱਈਆ ਠੀਕ ਕਰਨ।”

ਸ੍ਰੀ ਅਕਾਲ ਤਖਤ ਸਾਹਿਬ ਉਪਰ ਗਏ। ਸੰਤ ਜੀ ੨੦-੨੫ ਸਿੰਘਾਂ ਨੂੰ ਭਾਸ਼ਣ ਦੇ ਰਹੇ ਸਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਰੋਕਣ ਲਈ ਉਨ੍ਹਾਂ ਨੂੰ ਪੇਰਣਾ ਦੇ ਰਹੇ ਸਨ। ਇਤਨੀ ਦੇਰ ਨੂੰ ਹਰਿਮੰਦਰ ਸਿੰਘ ਸੰਧੂ (ਸੰਧੂ ਆਲ ਇੰਡੀਆ ਸਿੱਖ ਸਟੂਡੈਂਟਸ ਫੈਲੇਗੇਜ਼ਨ ਦਾ ਜਨਰਲ ਸਕੱਤਰ ਸੀ, ਉਹ ਜਨਵਰੀ ੧੯੯੦ ਵਿਚ ਖਾੜਕੂਆਂ ਹੱਥੋਂ ਆਪਣੇ ਹੀ ਘਰ ਮਾਰਿਆ ਗਿਆ ਸੀ) ਮਿਲ ਗਿਆ। ਪੱਤਰਕਾਰ ਉਸ ਦੀ ਇੰਟਰਵਿਊ ਲੈਣ ਲੱਗੇ। ਸੰਧੂ ਨੇ ਪੰਜਾਬ ਵਿਚ ਫੌਜ ਭੇਜਣ ਦੀ ਨਿਖੇਧੀ ਕੀਤੀ। ਇਕ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਕਿ, “ਜੇਕਰ ਦੋਹਾਂ ਸੰਤਾਂ ਦੀ ਨਿੱਜੀ ਤੌਰ ਤੇ ਏਕਤਾ ਨਹੀਂ ਹੋ ਸਕਦੀ ਤਾਂ ਪੰਥ ਦੇ ਭਲੇ ਲਈ ਮਾਨਸਿਕ ਏਕਤਾ ਤਾਂ ਹੋ ਸਕਦੀ ਹੈ।” ਅੱਜ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ

ਦੀ, ਵਿਸ਼ੇਸ਼ ਕਰਕੇ ਸੰਤ ਲੋਂਗੋਵਾਲ ਦੀ ਬੁਰੀ ਤਰ੍ਹਾਂ ਨੁਕਤਾਚੀਨੀ ਕਰਦਾ ਰਿਹਾ ਸੀ। ਅੱਜ ਉਸ ਦੇ ਰਵੱਈਏ ਵਿਚ ਹੈਰਾਨਕੁਨ ਤਬਦੀਲੀ ਸੀ।

ਪੱਤਰਕਾਰ ਫਿਰ ਸੰਤ ਭਿੰਡਰਾਂਵਾਲਿਆਂ ਨੂੰ ਮਿਲੇ। ਸੰਘ ਨੇ ਦੋ-ਭਾਸ਼ੀਏ ਦਾ ਕੰਮ ਕੀਤਾ। ਸਵਾਲ ਜਵਾਬ ਇਸ ਤਰ੍ਹਾਂ ਸਨ—

? ਪੰਜਾਬ ਵਿਚ ਫੌਜ ਭੇਜਣ ਬਾਰੇ ਤੁਹਾਡਾ ਪ੍ਰਤੀਕਰਮ ?

\* ਇਹ ਸਿੱਖਾਂ ਨੂੰ ਦਬਾਉਣ ਲਈ ਭੇਜੀ ਗਈ ਹੈ।

? ਸੀ. ਆਰ. ਪੀ. ਤੇ ਫੌਜ ਵਿਚ ਕੋਈ ਫਰਕ ?

\* ਕੋਈ ਫਰਕ ਨਹੀਂ—ਸਿਰਫ ਨਾਂ ਦਾ ਹੀ ਫਰਕ ਹੈ—ਸੀ. ਆਰ. ਪੀ. ਵੀ ਸਿੱਖਾਂ ਨੂੰ ਦਬਾ ਰਹੀ ਹੈ, ਇਹ ਵੀ ਦਬਾਉਣਗੇ।

? ਦਰਬਾਰ ਸਾਹਿਬ 'ਤੇ ਪਹਿਲੀ ਜੂਨ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੇਖੇ ਹਨ—ਕੀ ਹੁਣ ਇਸ ਦੀ ਪ੍ਰਤੀਕ੍ਰਿਆ ਹੋਏਗੀ ?

\* ਸਿੱਖ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਬਿਲਕੁਲ ਨਹੀਂ ਸਹਾਰ ਸਕਦੇ, ਇਸ ਦੀ ਪ੍ਰਤੀਕਿਰਿਆ ਜ਼ਰੂਰ ਹੋਏਗੀ।

? ਕੀ ਹੁਣ ਸਿੱਖ ਭਾਰਤ ਵਿਚ ਰਹਿ ਸਕਦੇ ਹਨ ?

\* ਬਰਾਬਰ ਦੇ ਸ਼ਹਿਰੀ ਬਣ ਕੇ ਹੀ ਰਹਿ ਸਕਦੇ ਹਨ।

? ਕੀ ਸਿੱਖ ਭਾਰਤ ਨਾਲ ਰਹਿ ਸਕਦੇ ਹਨ ?

\* ਸੱਚੀ ਗੱਲ ਹੈ ਕਿ ਹੁਣ ਰਹਿਣਾ ਅੰਖਾ ਹੈ।

? ਕੀ ਤੁਸੀਂ ਅਕਾਲੀ ਲੀਡਰਸ਼ਿਪ ਤੋਂ ਸੰਤੁਸ਼ਟ ਹੋ ?

\* ਇਸ ਬਾਰੇ ਕੁਝ ਨਹੀਂ ਕਹਿਣਾ।

? ਰੱਬ ਨਾ ਕਰੋ, ਜੇ ਤੁਹਾਡੀ ਮੌਤ ਹੋ ਜਾਏ ਤਾਂ ਤੁਹਾਡਾ ਉਤਰਾਧਿਕਾਰੀ ਕੌਣ ਹੋਏਗਾ ?

\* ਸਾਡੇ ਵਿਚ ਵੋਟਾਂ ਦਾ ਰਿਵਾਜ ਨਹੀਂ ਹੈ। ਜੋ ਵਿਅਕਤੀ ਯੋਗ ਹੋਏਗਾ, ਜਥੇ ਵਾਲੇ ਉਸ ਨੂੰ ਚੁਣ ਲੈਣਗੇ।

? ਕੀ ਤੁਸੀਂ ਵਿਦੇਸ਼ਾਂ ਤੋਂ ਆਪਣੇ ਮਿਸ਼ਨ ਦੀ ਪੂਰਤੀ ਲਈ ਮਦਦ ਲਿਓ ?

\* ਸਿੱਖਾਂ ਦੇ ਹੱਕਾਂ ਲਈ ਜੇ ਕੋਈ ਦੇਸ਼ ਮਦਦ ਦੇਵੇਗਾ ਤਾਂ ਜ਼ਰੂਰ ਲਵਾਂਗੇ।

ਇਕ ਸਵਾਲ ਦੇ ਜਵਾਬ ਵਿਚ ਸੰਤ ਜੀ ਨੇ ਕਿਹਾ ਕਿ ਪਹਿਲੀ ਜੂਨ ਨੂੰ ਉਨ੍ਹਾਂ ਦੇ ਕਿਸੇ ਮੈਂਬਰ ਨੇ ਗੋਲੀ ਨਹੀਂ ਚਲਾਈ, ਜਦੋਂ ਪੁੱਛਿਆਂ ਗਿਆ “ਕਿਉਂ” ਤਾਂ ਕਿਹਾ “ਸਿੰਘ ਸਾਹਿਬਾਨ ਨੂੰ ਪੁਛੋ।” (ਸਿੰਘ ਸਾਹਿਬਾਨ ਨੇ ਇਕ ਅਪੀਲ ਰਾਹੀਂ ੩੦ ਅਪੀਲ ਨੂੰ ਕੰਪਲੈਕਸ ਅੰਦਰ ਗੋਲੀ ਚਲਾਉਣੀ ਤੇ ਤਸ਼ਦੀਦ ਕਰਨਾ ਮਨੁਂ ਕਰ ਦਿੱਤਾ ਸੀ—ਲੇਖਕ)

? ਕੀ ਤੁਸੀਂ ਸਿੰਘ ਸਾਹਿਬਾਨ ਦੇ ਕਲ ਦੇ ਆਦੇਸ਼ ਨਾਲ ਸਹਿਮਤ ਹੋ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹੱਲਾ ਬੋਲ ਦਿੱਤਾ ਹੈ; ਦੁਸ਼ਟਾਂ ਦਾ ਨਾਸ਼ ਕਰ ਦਿਓ ?

\* ਪੂਰੀ ਤਰ੍ਹਾਂ ਸਹਿਮਤ ਹਾਂ।

ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਿੱਖ ਭਾਰਤ ਵਿਚ ਗੁਲਾਮ ਹਨ—ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਕੱਟਣੀਆਂ ਹਨ।

ਉਸ ਸਮੇਂ ਸੰਤ ਜੀ ਪਾਸ ਭਾਈ ਅਮਰੀਕ ਸਿੰਘ, ਭਾਈ ਰਛਪਾਲ ਸਿੰਘ, ਜਨਰਲ ਸੁਬੇਗ ਸਿੰਘ ਤੇ ਗਿਆਨੀ ਪੂਰਨ ਸਿੰਘ ਵੀ ਬੈਠੇ ਸਨ। ਸੰਤ ਜੀ ਨੇ ਜਨਰਲ ਸੁਬੇਗ ਸਿੰਘ ਦੀ ਪੱਤਰਕਾਰਾਂ ਨਾਲ ਜਾਣ ਪਛਾਣ ਕਰਾਈ ਤੇ ਦੱਸਿਆ, “ਇਨ੍ਹਾਂ ਨੇ ਮੁਕਤੀ ਬਾਹਨੀ ਫੌਜ ਬਣਾਈ ਸੀ ਅਤੇ ਬੰਗਲਾ ਦੇਸ਼ ਆਜ਼ਾਦ ਕਰਵਾਇਆ ਸੀ।”

ਪੱਤਰਕਾਰਾਂ ਨੇ ਜਨਰਲ ਸਾਹਿਬ ਤੋਂ ਵੀ ਕਈ ਸਵਾਲ ਪੁਛੇ। ਜਨਰਲ ਸੁਬੇਗ ਸਿੰਘ ਨੇ ਕਿਹਾ, “ਜੇਕਰ ਜਨਰਲ ਸਪੈਰੇ ਕਾਂਗਰਸ 'ਚ ਸ਼ਾਮਲ ਹੋ ਸਕਦਾ ਹੈ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਿਉਂ ਨਹੀਂ ਹੋ ਸਕਦਾ।” ਉਨ੍ਹਾਂ ਕਿਹਾ ਕਿ “ਉਹ ਆਪਣੇ ਦੇਸ਼ ਲਈ ਅਨੇਕਾਂ ਲੜਾਈਆਂ ਲੜੇ ਹਨ। ਹੁਣ ਆਪਣੇ ਧਰਮ ਤੇ ਧਾਰਮਿਕ ਉੱਚ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਜਾਨ ਵਾਰ ਦਿਆਂਗਾ।” (ਜੋ ਉਨ੍ਹਾਂ ਸੱਚਮੁਚ ਵਾਰ ਦਿੱਤੀ)

ਇਤਨੇ ਨੂੰ ਕੁਝ ਸਿੰਘ ਲਾਗਲੀਆਂ ਉੱਚੀਆਂ ਇਮਾਰਤਾਂ ਤੇ ਪੋਜ਼ੀਸ਼ਨਾਂ ਲੈ ਕੇ ਬੈਠੇ ਫੌਜੀਆਂ ਨੂੰ ਦੂਰਬੀਨ ਨਾਲ ਵੇਖਣ ਲੱਗੇ। ਜਨਰਲ ਸੁਬੇਗ ਸਿੰਘ ਉਨ੍ਹਾਂ ਤੋਂ ਦੂਰਬੀਨ ਲੈ ਕੇ ਆਪ ਵੇਖਣ ਲੱਗੇ। ਅਸੀਂ ਵਾਪਸ ਆ ਗਏ।

ਉਦੋਂ ਅਸੀਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਸੰਤ ਜੀ ਨਾਲ ਸਾਡੀ ਇਹ ਅਖ਼ਰੀ ਮੁਲਾਕਾਤ ਹੈ।

ਮੈਂ ਘਰ ਆਇਆ। ਟੀ. ਵੀ. ਤੇ ਖਬਰਾਂ ਆ ਰਹੀਆਂ ਸਨ। ਮੁੱਖ ਖਬਰਾਂ ਮੈਂ ਨਾ ਸੁਣ ਸਕਿਆ ਪਰ ਇਹ ਜੂਰੂ ਸੁਣਿਆ ਕਿ ਸਾਰੇ ਪੰਜਾਬ ਵਿਚ ੩੬ ਘੰਟੇ ਦਾ ਕਰਫਿਊ ਦੂਜੇ ਲੱਗ ਰਿਹਾ ਹੈ। ਇਸ ਦੌਰਾਨ ਪੰਜਾਬ ਵਿਚ ਹਰ ਤਰ੍ਹਾਂ ਦੀਆਂ ਗੱਡੀਆਂ, ਬੱਸਾਂ—ਇਥੋਂ ਤਕ ਕਿ ਬੈਲ ਗੱਡੀਆਂ ਤੇ ਸਾਈਕਲਾਂ ਦੇ ਚਲਣ 'ਤੇ ਵੀ ਪਾਬੰਦੀ ਲੱਗਾ ਦਿੱਤੀ ਗਈ ਹੈ। ਗਵਰਨਰ ਦੇ ਸਲਾਹਕਾਰ ਡਾ: ਸਿੱਧੂ ਨੂੰ ਕੇਂਦਰ ਵਿਚ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਲੈ: ਜਨਰਲ ਰਣਜੀਤ ਦਿਆਲ ਨੇ ਗਵਰਨਰ ਪੰਜਾਬ ਦੇ ਸੁਰੱਖਿਆ ਸਲਾਹਕਾਰ ਵਜੋਂ ਚਾਰਜ ਸੰਭਾਲ ਲਿਆ ਹੈ। ਅਖਬਾਰਾਂ 'ਤੇ ਸੈਂਸਰ ਲੱਗਾ ਦਿੱਤੀ ਗਈ ਹੈ ਅਤੇ ਫੌਜੀ ਅਤੇ ਨੀਮ ਫੌਜੀ ਫੌਰਸਾਂ ਦੇ ਕਿਸੇ ਵੀ ਉਪਰੋਸ਼ਨ ਬਾਰੇ ਕੁਝ ਵੀ ਛਾਪਣ ਤੇ ਪਾਬੰਦੀ ਲੱਗਾ ਦਿੱਤੀ ਗਈ। ਕਰਫਿਊ ਕਾਰਨ ਅਗਲੇ ਦਿਨ ਅਖਬਾਰਾਂ ਨਹੀਂ ਆਉਣੀਆਂ ਸਨ। ਇਸ ਤੋਂ ਜਾਪਣ ਲੱਗਾ ਕਿ ਅੱਜ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਏਗਾ।

ਟੀ. ਵੀ. ਤੋਂ ਖਬਰਾਂ ਸੁਣ ਕੇ ਪਹਿਲਾਂ ਮੈਂ ਸੋਚਿਆ ਕਿ ਪਹਿਲੀ ਜੂਨ ਵਾਂਗ ਹੀ ਫੌਜ ਗੋਲੀਆਂ ਚਲਾਏਗੀ। ਘਰ ਹੀ ਰਹਿੰਦੇ ਹਾਂ। ਇਹ ਵੀ ਸੋਚਿਆ ਕਿ ਲਾਗੇ ਹੀ ਕਿਸੇ ਦੌਸਤ ਦੇ ਘਰ ਜਾ ਕੇ ਰਿਹਾ ਜਾਏ। ਹਾਲੇ ਕੁਝ ਸੋਚ ਹੀ ਰਿਹਾ ਸੀ ਕਿ ਮੇਰੇ ਪੱਤਰਕਾਰ ਸਾਬੀਆਂ, ਗਿੱਲ ਅਤੇ ਸ. ਗੁਰਦੀਪ ਸਿੰਘ ਦਾ ਫੌਨ ਆਇਆ ਕਿ “ਫੌਰਨ ਨਿਕਲ ਆ। ਆਪਣੇ ਲਈ ੨-੩ ਦਿਨਾਂ ਦੇ ਕਪੜੇ ਆਦਿ ਲੈ ਆ।”

ਡਾਇਰੀ ਦੇ ਪੰਨੇ

ਉਨ੍ਹਾਂ ਨੂੰ ਚੰਡੀਗੜ੍ਹ ਤੋਂ ਸ: ਮਨਜੀਤ ਸਿੰਘ (ਹੁਣ ਅੰਮ੍ਰਿਤਸਰ ਵਿਖੇ ਰੋਜ਼ਾਨਾ ਜਨਸੱਤਾ ਦਾ ਪ੍ਰਤੀਨਿਧ) ਨੇ ਫੋਨ ਤੇ ਦਸਿਆ ਸੀ ਕਿ ਰਾਤੀਂ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਸੰਭਾਵਨਾ ਹੈ। ਤੋਥੇ ਨੇ ਸੁਭਾਵਕ ਹੀ ਫੋਨ ਕੀਤਾ ਕਿ ਉਹ ਮੈਨੂੰ ਉਡੀਕ ਰਿਹਾ ਹੈ। ਉਪਰੋਂ-ਬਲੀ ਤਿੰਨ ਫੋਨ ਆਉਣ ਕਰਕੇ ਮੈਂ ਕੁਝ ਘਬਰਾ ਗਿਆ। ਕਾਹਲੀ ਕਾਹਲੀ ਕਪੜੇ ਪਹਿਨੇ—ਰਾਤ ਦੇ ਕਪੜੇ ਲਏ ਤੇ ਤੋਥੇ ਪਾਸ ਜਾਣ ਦੀ ਤਿਆਰੀ ਕੀਤੀ।

ਗੁਰਮੀਤ ਸਿੰਘ ਚੀਮਾ ਮੇਰੇ ਲਾਗਲੇ ਕਮਰੇ ਵਿਚ ਰਹਿੰਦਾ ਹੈ। ਉਹ ਹਾਲੇ ਘਰ ਨਹੀਂ ਆਇਆ ਸੀ। ਸੋਚਿਆ ਕਿ ਉਸ ਨੂੰ ਫਰਿਜ ਦੀ ਲੋੜ ਹੋਏਗੀ। ਮੈਂ ਫਰਿਜ ਚਲਦੀ ਰਹਿਣ ਦਿੱਤੀ। ਕੰਪਲੈਕਸ ਦੇ ਸਾਰੇ ਫੋਨ ਦੇ ਜੂਨ ਤੋਂ “ਡੈਂਡ” ਪਏ ਸਨ (ਕੱਟ ਦਿਤੇ ਗਏ ਸਨ) ਮੈਂ ਸੋਚਿਆ ਕਿ ਸੰਤ ਲੌਂਗੋਵਾਲ ਜਾਂ ਸਰਦਾਰ ਟੌਹੜਾ ਨੂੰ ਇਨ੍ਹਾਂ ਹਾਲਾਤਾਂ ਵਿਚ ਫੋਨ ਕਰਨ ਦੀ ਲੋੜ ਪੈ ਸਕਦੀ ਹੈ। ਇਸ ਲਈ ਚਾਬੀ ਆਪਣੇ ਗੁਆਂਢੀ ਭਾਈ ਹਰਚਰਨ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਨੂੰ ਦੇ ਦਿੱਤੀ। ਇਸ ਤੋਂ ਪਹਿਲੋਂ ਮੈਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸੁਨੇਹਾ ਭੇਜ ਦਿੱਤਾ ਸੀ ਕਿ “ਮੇਰਾ ਫੋਨ ਹਾਜ਼ਰ ਹੈ—ਜਦੋਂ ਚਾਹੋ ਵਰਤ ਲੈਣਾ।”

ਘਬਰਾਹਟ ਕਾਰਨ ਮੈਂ ਨਾ ਆਪਣੇ ਲਈ ਹੋਰ ਕਪੜੇ ਲੈ ਸਕਿਆ, ਨਾ ਹੀ ਛੋਟਾ ਮੋਟਾ ਕੀਮਤੀ ਸਮਾਨ ਚੁੱਕ ਸਕਿਆ। ਇਥੋਂ ਤੱਕ ਕਿ ਮੇਰੀ ਸੁਪਤਨੀ ਕੈਲਾਸ਼ ਜੋ ਹਿਮਾਚਲ ਵਿਚ ਅਧਿਆਪਕਾ ਹੈ ਅਤੇ ਹਰ ਐਤਵਾਰ ਅਤੇ ਛੁੱਟੀਆਂ ਵਿਚ ਇਥੇ ਆਉਂਦੀ ਰਹਿੰਦੀ ਹੈ, ਦੇ ਸਾਰੇ ਗਹਿਣੇ ਵੀ ਨਾ ਚੁੱਕ ਸਕਿਆ। (ਜੋ ਪਿੱਛੋਂ ਫੌਜੀਆਂ ਨੇ ਘਰ ਦੇ ਸਾਰੇ ਸਮਾਨ ਸਮੇਤ ਲੁੱਟ ਲਏ।)

ਸਕੂਟਰ ਸਟੈਂਡ ਤੋਂ ਆਪਣਾ ਸਕੂਟਰ ਲੈ ਕੇ ਮੈਂ ਇਧਰੋਂ ਨਿਕਲਿਆ। ਜਲਿਆਂ ਵਾਲੇ ਬਾਗ ਲਾਗੇ ਸੀ. ਆਰ. ਪੀ. ਨੇ ਰੋਕ ਲਿਆ। ਮੇਰੀ ਅਤੇ ਸਕੂਟਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ। ਮੈਂ ਘਰੋਂ ੮-੧੫ ਕੁ ਵਜੇ ਨਿਕਲਿਆ ਸੀ। ਥਾਂ-ਥਾਂ ਤਲਾਸ਼ੀ ਦਿੰਦਾ—ਪੌਣੇ ਨੌਂ ਵਜੇ ਤੋਥੇ ਪਾਸ ਪਹੁੰਚਿਆ।

ਰਾਤੀਂ ੧੧ ਵਜੇ ਦੇ ਕਰੀਬ ਸਾਰੇ ਸ਼ਹਿਰ ਦੇ ਫੋਨ ਕੱਟ ਦਿੱਤੇ ਗਏ। ਪਤਾ ਲੱਗਾ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਪਾਣੀ ਅਤੇ ਬਿਜਲੀ ਵੀ ਕੱਟ ਦਿੱਤੀ ਗਈ ਹੈ। ਸਾਡਾ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਰਾਤ ਨੂੰ ਫੌਜ ਕੰਪਲੈਕਸ ਅੰਦਰ ਦਾਖਲ ਹੋਏਗੀ ਅਤੇ ਸ਼ਾਇਦ ਬੋਹੇਸ਼ ਕਰਨ ਵਾਲੀ ਗੈਸ ਦੀ ਵਰਤੋਂ ਕਰਕੇ ਕਥਿਤ ਖਾੜਕੂਆਂ ਨੂੰ ਗ੍ਰਿਹਤਾਰ ਕਰ ਲਏਗੀ।

# ਰਾਤ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਰਹੀ

੪ ਜੂਨ ੧੯੬੮

ਪਿਛਲੀ ਰਾਤ ਮੈਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਆਪਣਾ ਘਰ ਛੱਡ ਕੇ ਖਾਲੀ ਹੱਥ ਤੌਮਰ ਪਾਸ ਆ ਗਿਆ ਸੀ। ਤੌਮਰ ਨੂੰ ਪੱਤਰਕਾਰ ਵਜੋਂ ਜੋ ਕੈਨਾਲ ਕਾਲੋਨੀ ਵਿਖੇ ਸਰਕਾਰੀ ਕੋਠੀ ਅਲਾਟ ਹੋਈ ਸੀ ਉਹ ਸਦਰ ਥਾਣੇ ਤੋਂ ਸੇਂਟ ਫਰਾਂਸਿਸ ਸਕੂਲ ਲਾਗੇ, ਸਾਹਮਣੀ ਸੜਕ ਉੱਤੇ ਜੋ ਮਿਲਟਰੀ ਕੈਪ ਨੂੰ ਆਉਂਦੀ ਹੈ, ਕੈਂਟ ਦੇ ਬਿਲਕੁਲ ਲਾਗੇ ਹੈ।

ਸਵੇਰੇ ਸਵੇਰੇ ਉਠੇ ਤਾਂ ਦੂਰੋਂ ਗੋਲੀਆਂ ਚਲਣ ਦੀ ਆਵਾਜ਼ ਆਈ। ਸਾਫ਼ ਜਾਪਦਾ ਹੈ ਕਿ ਕੰਪਲੈਕਸ, ਜੋ ਇਥੋਂ ੨-੩ ਕਿਲੋਮੀਟਰ ਦੂਰ ਹੈ, ਵੱਲੋਂ ਇਹ ਆਵਾਜ਼ ਆ ਰਹੀ ਹੈ। ਕਈ ਘੰਟੇ ਇਹ ਆਵਾਜ਼ ਆਉਂਦੀ ਰਹੀ। ਫਿਰ ਦਿਨ ਦੇ ਰੌਲੇ ਵਿਚ ਗੁਆਚ ਗਈ। ਟੈਲੀਫੂਨ ਰਾਤ ਦੇ ਕੱਟੇ ਜਾ ਚੁੱਕੇ ਹਨ। ਕਰਫ਼ਿਊ ਲੱਗਾ ਗੋਇਆ ਹੈ। ਅਖਬਾਰ ਬੰਦ ਹਨ। ਇਸ ਲਈ ਕਿਸੇ ਨੂੰ ਕੁਝ ਪਤਾ ਨਹੀਂ ਕਿ ਕੀ ਹੋ ਰਿਹਾ ਹੈ। ਦਿਨੇ ਰੇਡੀਓ ਨੇ ਖਬਰ ਦਿੱਤੀ, “ਦਰਬਾਰ ਸਾਹਿਬ ਦੇ ਅੰਦਰੋਂ ਅਤਿਵਾਦੀਆਂ ਨੇ ਸਕਿਊਰਟੀ ਫੋਰਸਾਂ ਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿਚ ਉਹਨਾਂ ਨੇ ਆਤਮ ਰੱਖਿਆ ਲਈ ਗੋਲੀ ਚਲਾਈ।”

ਜਿਧਰ ਮੈਂ ਰਹਿੰਦਾ ਹਾਂ ਇਧਰ ਸਰਕਾਰੀ ਗੱਜ਼ਟਿਡ ਅਫਸਰ, ਜੱਜ ਜਾਂ ਪੁਲਿਸ ਦੇ ਅਫਸਰ ਰਹਿੰਦੇ ਹਨ। ਮੇਰਾ ਸਾਥੀ ਪੱਤਰਕਾਰ ਗਿੱਲ ਵੀ ਲਾਗੇ ਹੀ ਕੈਨਾਲ ਕਲੋਨੀ ਵਿਚ ਰਹਿੰਦਾ ਹੈ। ਇਧਰ ਕਰਫ਼ਿਊ ਦੀ ਇਤਨੀ ਸਖਤਾਈ ਨਹੀਂ ਹੈ। ਮੈਂ ਤੇ ਤੌਮਰ ਸ਼ਾਮ ਵੇਲੇ ਗਿੱਲ ਦੇ ਘਰ ਜਾ ਆਏ ਸੀ।

ਇਧਰੋਂ ਉਧਰੋਂ ਖਬਰ ਸੁਣੀ ਹੈ ਕਿ ਫੌਜ ਨੇ ਲਾਊਡ ਸਪੀਕਰ ਤੇ ਵਾਰ ਵਾਰ ਖਾੜਕੂਆਂ ਨੂੰ ਨੋਟਿਸ ਦਿੱਤਾ ਹੈ ਕਿ ਆਤਮ ਸਮਰਪਣ ਕਰ ਦੇਣ ਪਰ ਉਹਨਾਂ ਨਹੀਂ ਕੀਤਾ ਅਤੇ ਫੌਜ ਦਾ ਡੱਟ ਕੇ ਮੁਕਾਬਲਾ ਕਰ ਰਹੇ ਹਨ।

ਅਸੀਂ ਪੱਤਰਕਾਰ ਸਾਥੀ ਆਪਣੇ ਆਪਣੇ “ਸੋਰਸ” ਜਾਂ ਦੋਸਤ ਪੁਲਿਸ ਅਫਸਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਸਾਂਝੀ ਕਰਦੇ ਰਹੇ। ਕਿਸੇ ਨੇ ਦੱਸਿਆ ਕਿ ਕਈ ਦੋਧੀ ਦੁੱਧ ਲੈ ਕੇ ਆਏ ਸਨ ਜਿਨ੍ਹਾਂ ਨੂੰ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਫੌਜ ਨੇ ਗੋਲੀਆਂ ਨਾਲ ਉੱਡਾ ਦਿੱਤਾ। ਇਸ ਤਰ੍ਹਾਂ ਦਰਜਨਾਂ ਹੀ ਬੰਦੇ ਮਾਰੇ ਗਏ ਹਨ।

ਰਾਤੀਂ ਗੋਲੀਆਂ ਚੱਲਣ ਦੀ ਆਵਾਜ਼ ਆਉਣ ਲੱਗੀ ਤੇ ਸਾਰੀ ਰਾਤ ਹੀ ਆਉਂਦੀ ਰਹੀ। ਸਾਫ਼ੇ ਪਾਸ ਖਬਰਾਂ ਸੁਣਨ ਦਾ ਵਸੀਲਾ ਕੇਵਲ ਰੇਡੀਓ ਹੀ ਹੈ।

ਬੀ. ਬੀ. ਸੀ. ਅਤੇ ਪਾਕਿਸਤਾਨ ਰੇਡੀਓ ਸੁਣ ਸੁਣ ਕੇ ਹਾਲਾਤ ਬਾਰੇ ਜਾਇਜ਼ਾ ਲਗਾਉਂਦੇ ਰਹੇ ਹਾਂ। ਸਾਡਾ ਰੇਡੀਓ ਤਾਂ ਇਕ ਪਾਸੜ ਖਬਰਾਂ ਹੀ ਦਸ ਰਿਹਾ ਹੈ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਲਗਪਗ ਇਕ ਹਜ਼ਾਰ ਸਿੰਘਾਂ ਦਾ ਜਥਾ ਪਾਕਿਸਤਾਨ ਗਿਆ ਹੋਇਆ ਸੀ। ਉਸ ਨੇ ਅੱਜ ਮੁੜਨਾ ਸੀ। ਇਸੇ ਜਥੇ ਬਾਰੇ ਕੋਈ ਵੀ ਖਬਰ ਰੇਡੀਓ ਨੇ ਨਹੀਂ ਦਿੱਤੀ।

ਪਤਾ ਲੱਗਾ ਹੈ ਕਿ ਛੌਜ ਨੇ ਪਿਛਲੀ ਰਾਤ ਹੀ ਕੰਪਲੈਕਸ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਸੀ ਅਤੇ ਅੱਜ ਤੜਕੇ ੪-੫੦ ਵਜੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਸੀ।



## ਅੱਗ ਦੇ ਗੋਲੇ ਦਿਖਾਈ ਦਿੰਦੇ ਹਨ

੫ ਜੂਨ, ੧੯੬੪

ਸਾਰੇ ਪੰਜਾਬ ਵਿਚ ਕਰਫ਼ਿਊ ਰਾਤ ਦੇ ਏ ਵਜੇ ਤੱਕ ਵਧਾ ਦਿੱਤਾ ਗਿਆ ਹੈ। ਗੱਡੀਆਂ ਆਦਿ ਦੇ ਚੱਲਣ ਤੇ ਪਾਬੰਦੀ ਵੀ ਵਧਾ ਦਿੱਤੀ ਗਈ ਹੈ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਲਗਪਗ ਇਕ ਹਜ਼ਾਰ ਸਿੰਘਾਂ ਦਾ ਜਥਾ ਪਾਕਿਸਤਾਨ ਗਿਆ ਹੋਇਆ ਸੀ। ਉਸਨੇ ਕਲ ਮੁੜਨਾ ਸੀ। ਰੇਡੀਓ ਨੇ ਖਬਰ ਦਿੱਤੀ ਹੈ ਕਿ ਇਸ ਜਥੇ ਨੂੰ ਦੋ ਦਿਨ ਹੋਰ ਰੋਕਣ ਲਈ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ।

ਰੇਡੀਓ ਨੇ ਖਬਰ ਦਿੱਤੀ ਹੈ “ਅੱਤਵਾਦੀਆਂ” ਨਾਲ ਦੋ ਤਰਫ਼ਾ ਗੋਲਾਬਾਰੀ ਵਿਚ ਇਕ ਜਵਾਨ ਮਾਰਿਆ ਗਿਆ ਹੈ ਅਤੇ ਅਨੇਕਾਂ ਜਖਮੀ ਹੋਏ ਹਨ—ਅੰਦਰ ਕੋਈ ਮਾਰਿਆ ਗਿਆ ਹੈ ਜਾਂ ਨਹੀਂ—ਇਸ ਬਾਰੇ ਕੋਈ ਪਤਾ ਨਹੀਂ।

ਤੋਮਰ ਦੇ ਕਈ ਸੀ. ਆਰ. ਪੀ. ਵਾਲੇ ਮਿੱਤਰ ਹਨ—ਇਕ ਛੌਜੀ ਕੈਪਟਨ ਵੀ। ਕੁਝ ਸੀ. ਆਰ. ਪੀ. ਵਾਲੇ ਉਸ ਦੇ ਘਰ ਆਏ—ਉਹ ਕਹਿਣ ਲੱਗੇ ਕੰਪਲੈਕਸ ਅੰਦਰ ੫੦-੬੦ ਆਦਮੀ ਤਾਂ ਮਾਰੇ ਹੀ ਗਏ ਹੋਣਗੇ।

ਸ਼ਾਮ ਨੂੰ ਸਾਡੀ ਇਸ ਕੋਠੀ ਵਾਲੀ ਅਤੇ ਛਾਉਣੀ ਤੋਂ ਕਚਹਿਰੀ ਵਾਲੀ ਸੜਕ (ਜੋ ਸਾਡੇ ਲਾਗੇ ਹੀ ਹੈ) ਰਾਹੀਂ ਅਨੇਕਾਂ ਟੈਂਕ ਅਤੇ ਬਖ਼ਤਰਬੰਦ ਗੱਡੀਆਂ ਕੰਪਲੈਕਸ ਵੱਲ ਗਈਆਂ ਹਨ—ਸੜਕ ਤੇ ਜਾ ਰਹੇ ਟੈਂਕਾਂ, ਬਖ਼ਤਰਬੰਦ ਗੱਡੀਆਂ ਦੇ ਸ਼ੇਰ ਨਾਲ ਵਾਤਾਵਰਨ ਵਿਚ ਇਕ ਸਨਾਟਾ ਜਿਹਾ ਛਾ ਗਿਆ ਹੈ।

ਰਾਤ ਨੂੰ ਗੋਲੀਆਂ ਚਲਣ ਦੀ ਆਵਾਜ਼ ਬੜੇ ਜ਼ੋਰ ਜ਼ੋਰ ਦੀ ਆਉਣ ਲੱਗੀ ਅਤੇ ਏ ਵਜੇ ਦੇ ਕਰੀਬ ਸਾਰੇ ਸ਼ਹਿਰ ਦੀ ਬਿਜਲੀ ਕੱਟ ਦਿੱਤੀ ਗਈ।

ਬੜੀ ਭਿਆਨਕ ਰਾਤ ਹੈ—ਅੱਧੀ ਤੋਂ ਵੱਧ ਰਾਤ ਬੀਤ ਚੁੱਕੀ ਹੈ—ਨੀਦ ਨਹੀਂ ਆ ਰਹੀ। ਆਵੇ ਵੀ ਕਿਵੇਂ—ਕੋਈ ਕਿਵੇਂ—ਸੌਂ ਸਕਦਾ ਹੈ—ਦਰਬਾਰ ਸਾਹਿਬ ਇਥੋਂ ੨-੩ ਕਿਲੋਮੀਟਰ ਹੋਏਗਾ ਪਰ ਫਿਰ ਵੀ ਤੋਪਾਂ ਦੀ ਆਵਾਜ਼ ਬੜੇ ਜ਼ੋਰ ਨਾਲ ਆ ਰਹੀ ਹੈ। ਕਈ ਵਾਰੀ ਚੰਗਿਆੜੇ ਜਾਂ ਅੱਗ ਦੇ ਗੋਲੇ ਵੀ ਦਿਖਾਈ ਦੇਂਦੇ ਹਨ। ਅਸੀਂ ਕਈ ਵਾਰੀ ਡਰਦੇ ਡਰਦੇ ਕੋਠੇ ਦੀ ਡੱਡ 'ਤੇ ਚੜ੍ਹੇ ਹਾਂ—ਇਹ ਅੰਗਾਰੇ ਵੇਖਣ ਲਈ। ਤੋਪਾਂ, ਐਮ. ਐਮ. ਜੀ. ਅਤੇ ਐਲ. ਐਮ. ਜੀ. ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ। ਫੌਜ ਵੱਲੋਂ ਬੜੀ ਹੀ ਤੇਜ਼ ਲਾਈਟ ਦੇ ਗੋਲੇ ਵੀ ਵਾਰ ਵਾਰ ਡੱਡੇ ਜਾ ਰਹੇ ਹਨ—ਪਿੱਛੋਂ ਇਕ ਦਮ ਤੋਪਾਂ, ਐਮ. ਐਮ. ਜੀ. ਅਤੇ ਐਲ. ਐਮ. ਜੀ. ਚੱਲਣ ਦੀ ਆਵਾਜ਼ ਆਉਂਦੀ ਹੈ। ਰੌਸ਼ਨੀ ਦੇ ਇਹ ਗੋਲੇ ਸ਼ਾਇਦ ਛੌਜੀਆਂ ਨੂੰ

ਡਾਂਗਿਗੀ ਦੇ ਪੰਨੇ

ਠੀਕ ਨਿਸ਼ਾਨਾ ਲਗਾਉਣ ਲਈ ਸੇਧ ਦੇਣ ਵਾਸਤੇ ਛੱਡੇ ਗਏ ਹਨ ।

ਰਾਤਾਂ ਰੇਡੀਓ ਨੇ ਖਬਰ ਦਿੱਤੀ ਸੀ ਕਿ ਸਾਰੇ ਪੰਜਾਬ ਵਿਚ ਕਰਫਿਊ ਤੇ ਹੋਰ ਪਾਬੰਦੀਆਂ ਕਲ ਸਵੇਰੇ ੬ ਵਜੇ ਤਕ ਵਧਾ ਦਿੱਤੀਆਂ ਹਨ ।

ਰੇਡੀਓ ਨੇ ਦਸਿਆ ਕਿ ਫੌਜ ਵੱਲੋਂ ਲਾਉਡ ਸਪੀਕਰ 'ਤੇ ਕੰਪਲੈਕਸ ਦੇ ਵਾਸੀਆਂ ਨੂੰ ਦਿੱਤੇ ਗਏ ਨੋਟਿਸ 'ਤੇ ੧੭੦ ਦੇ ਕਰੀਬ ਬੰਦੇ ਬਾਹਰ ਆ ਗਏ ਹਨ । ਬੀ. ਬੀ. ਸੀ. ਫੌਜੀ ਕਾਰਵਾਈ ਬਾਰੇ ਬਹੁਤ ਖਬਰਾਂ ਦੇ ਰਿਹਾ ਹੈ ।

ਲਗਭਗ ਸਾਰੀ ਰਾਤ ਸਾਹਮਣੀ ਸੜਕ 'ਤੇ ਫੌਜੀ ਗੱਡੀਆਂ ਦੀ ਆਵਾਜ਼ਾਈ ਲੱਗੀ ਰਹੀ ਹੈ । ਮਾਰੇ ਗਏ ਜਾਂ ਜ਼ਖਮੀ ਫੌਜੀਆਂ ਨੂੰ ਕੈਂਪ ਵਿਚ ਲਿਆਂਦਾ ਜਾ ਰਿਹਾ ਹੋਵੇਗਾ । ਰੱਬ ਹੀ ਜਾਣੇ ਕੀ ਗੱਲ ਹੈ ।

ਆਪਣੇ ਘਰ ਹੀ ਸੁੰਨ ਹੋਏ ਬੈਠੇ ਹਨ । ਪਤਾ ਨਹੀਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਕੀ ਹੋ ਰਿਹਾ ਹੈ ? ਸ਼ਹਿਰ ਦੇ ਵਾਸੀਆਂ ਦਾ ਕੀ ਹਾਲ ਹੋ ਰਿਹਾ ਹੈ ? ਸਿੱਖਾਂ ਦਾ ਮਨ ਕਿੰਨਾ ਤੜ੍ਹਪ ਰਿਹਾ ਹੋਏਗਾ । ਇਹ ਸੋਚ ਮੈਂ ਪਰੇਸ਼ਾਨ ਹੋਈ ਜਾਂਦਾ ਹਾਂ ।

ਤੇਮਰ ਤੇ ਉਸ ਪਾਸ ਕੰਮ ਕਰ ਰਿਹਾ ਮੁੰਡਾ (ਜੋ ਦਿਨੇ ਅੱਖਬਾਰਾਂ ਵੰਡਣ ਦਾ ਕੰਮ ਕਰਦਾ ਹੈ) ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ—ਉਹ ਕਹਿ ਰਹੇ ਹਨ, “ਆਜ ਤੋਂ ਘਮਸਾਨ ਕੀ ਲੜਾਈ ਹੋ ਰਹੀ ਹੈ । ਆਜ ਫੌਜ ਭਿੰਡਰਾਂ ਵਾਲੇ ਕੋ ਪਕੜ ਲੇਗੀ ।” ਸ਼ਾਇਦ ਉਹ ਅੰਦਰੋਂ ਅੰਦਰ ਦਿਲ ਵਿਚ ਖੁਸ਼ ਵੀ ਹੋ ਰਹੇ ਹੋਣ ਤੇ ਮੇਰੇ ਕਾਰਨ ਦਿਲ ਦੀ ਗੱਲ ਨਹੀਂ ਆਖ ਰਹੇ ।

ਸੁੰਨਸਾਨ ਰਾਤ ਵਿਚ ਗੋਲੀਆਂ ਦੀ ਆਵਾਜ਼ ਆ ਆ ਕੇ ਦਿਲ 'ਤੇ ਵੱਡੀ ਹੈ ।

(ਸਰਕਾਰੀ ਸੂਤਰਾਂ ਅਨੁਸਾਰ ਰਾਤੀਂ ੮-੩੦ ਦੇ ਕਰੀਬ ਜਲਿਆਂ ਵਾਲਾ ਬਾਗ, ‘ਬੀ’ ਡਵੀਜ਼ਨ ਪੁਲਿਸ ਸਟੇਸ਼ਨ ਦੇ ਸਾਹਮਣੇ ਅਜੀਤ ਨਗਰ ਪਾਣੀ ਦੀ ਟੈਂਕੀ ਲਾਗਿਓਂ ਤੋਪਾਂ ਨਾਲ ਕੰਪਲੈਕਸ 'ਤੇ ਗੋਲੇ ਸੁੱਟੇ ਗਏ । ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਵਾਲੀ ਪਾਣੀ ਦੀ ਵੱਡੀ ਟੈਂਕੀ, ਜਿਥੇ ਸਿੰਘਾਂ ਦੇ ਮੌਰਚੇ ਸਨ, ਰਾਤੀਂ ੮-੦੦ ਵਜੇ ਦੇ ਕਰੀਬ ਤੋੜ ਦਿੱਤੀ ਗਈ ਸੀ ਤੇ ਸਰਾਂ ਵਿਚ ਪਾਣੀ ਹੀ ਪਾਣੀ ਹੋ ਗਿਆ)

(ਕੋਈ ਦਸ ਵਜੇ ਦੇ ਕਰੀਬ ਕਮਾਓਂ, ਗਰਨੇਡੀਅਰ ਅਤੇ ਮਦਰਾਸ ਰਜਮੈਂਟਾਂ ਨੇ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਸਰਾਂ ਵਾਲੇ ਪਾਸਿਓਂ ਕੰਪਲੈਕਸ ਵਿਚ ਦਾਖਲ ਹੋ ਕੇ ਸਾਂਝਾ ਜ਼ੋਰਦਾਰ ਹਮਲਾ ਕੀਤਾ ਅਤੇ ਅੱਧੀ ਰਾਤ ਤਕ ਦੌਨੋਂ ਸਰਾਵਾਂ, ਸਮੁੰਦਰੀ ਹਾਲ, ਲੰਗਰ ਸ੍ਰੀ ਗੁਰੂ ਰਾਮਦਾਸ ਅਤੇ ਮੰਜ਼ੀ ਸਾਹਿਬ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ । ਇਧਰ ਜਿੱਤਨੇ ਵੀ ਅਕਾਲੀ ਲੀਡਰ, ਅਕਾਲੀ ਵਰਕਰ, ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਅਤੇ ਯਾਤਰੀ ਜੋ ਸਰਾਂ ਵਿਚ ਠਹਿਰੇ ਹੋਏ ਸਨ, “ਕੈਪਚਰ” ਕਰ ਲਏ ਗਏ ਸਨ) ।

# ਇਸ ਰਾਤ ਮੈਂ ਰੋਟੀ ਨਾ ਖਾ ਸਕਿਆ

੬ ਜੂਨ ੧੯੮੪

ਪਿਛਲੀ ਰਾਤ ਲਗਭਗ ਦੋ ਢਾਈ ਵਜੇ ਤੱਕ ਨੀਂਦ ਨਹੀਂ ਆਈ। ਅੱਖ ਲਗਦੀ ਵੀ ਤਾਂ ਤੋਪਾਂ ਦੇ ਗੋਲਿਆਂ ਦੀ ਜ਼ੋਰਦਾਰ ਆਵਾਜ਼ ਵਿਚ ਫਿਰ ਖੁਲ੍ਹੇ ਜਾਂਦੀ। ਢੂਜੇ ਸਾਹਮਣੀ ਸੜਕ 'ਤੇ ਸਾਰੀ ਰਾਤ ਛੌਜੀ ਗੱਡੀਆਂ ਦੀ ਆਵਾਜ਼ਾਈ ਨੇ ਹੀ ਰੌਲਾ ਪਾਈ ਰੱਖਿਆ। ਨੀਂਦ ਕਿਵੇਂ ਆਉਣੀ ਸੀ, ਹਰ ਸਮੇਂ, ਪਲ ਪਲ ਕੁਝ ਜਾਨਣ ਦੀ ਉਤਸੁਕਤਾ ਸੀ। ਅਸੀਂ ਬੀ. ਬੀ. ਸੀ. ਜਾਂ ਪਾਕਿਸਤਾਨ ਰੇਡੀਓ ਦਾ ਹਰ ਬੁਲਿਟਨ ਸੁਣਦੇ ਰਹੇ। ਅਕਾਸ਼ਬਾਣੀ ਤਾਂ ਸਿਰਫ ਸਰਕਾਰ ਦੇ ਪੱਖ ਦੀਆਂ ਖਬਰਾਂ ਹੀ ਦੇ ਰਿਹਾ ਹੈ।

ਸਵੇਰੇ ਤੜਕੇ ਹੀ ਅੱਖ ਖੁਲ੍ਹੀ। ਗੋਲੀਆਂ ਦੀ ਆਵਾਜ਼ ਆ ਰਹੀ ਸੀ। ਰੇਡੀਓ ਸੁਣਿਆ, ਕਰਫਿਊ ਤੇ ਪਾਬੰਦੀਆਂ ਰਾਤੀਂ ੯ ਵਜੇ ਤਕ ਵਧਾ ਦਿੱਤੀਆਂ ਗਈਆਂ ਹਨ।

ਸਵੇਰ ਹੋਣ ਵੇਲੇ ਗੋਲੀਆਂ ਦੀ ਆਵਾਜ਼ ਕੁਝ ਘਟੀ ਹੈ। ਮਾਲੂਮ ਹੁੰਦਾ ਹੈ ਕਿ ਰਾਤੀਂ ਛੌਜ ਨੇ ਆਪਣਾ ਕੰਮ ਮੁਕਾ ਲਿਆ ਹੈ। ਰੇਡੀਓ ਸੁਣਿਆ—ਖਬਰ ਸੀ ਕਿ ਦੋ ਪਾਸੜ ਛਾਇਰਿੰਗ ਵਿਚ ਕਈ ਛੌਜੀ ਮਾਰੇ ਗਏ ਹਨ। ਸਾਰੀ ਰਾਤ ਦੋਨਾਂ ਪਾਸਿਓਂ ਛਾਇਰਿੰਗ ਹੁੰਦੀ ਰਹੀ ਹੈ।

ਦਿਨ ਵੇਲੇ ੯-੧੦ ਵਜੇ ਇਕ ਪੁਲਿਸ ਅਫਸਰ ਦੇ ਘਰ ਗਏ। ਉਸ ਤੋਂ ਸਾਰੇ ਹਾਲਾਤ ਬਾਰੇ ਪੁੱਛਿਆ, ਡਰਦੇ ਡਰਦੇ ਨੇ ਅਤੇ ਹੱਥ ਜੋੜਦਿਆਂ ਕਿਹਾ ਕਿ ਅੱਗੇ ਗੱਲ ਨਾ ਕਰਿਓ। ਉਸ ਦੱਸਿਆ ਕਿ ਰਾਤੀਂ ਛੌਜ ਸ੍ਰੀ ਦਰਬਾਰ ਸਾਹਿਬ ਤੋਪਾਂ ਟੈਂਕਾਂ ਨਾਲ ਅੰਦਰ ਦਾਖਲ ਹੋ ਗਈ ਹੈ। ਅੱਤਵਾਦੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਢੂਜੀ ਮੰਜ਼ਲ ਤੋਂ ਗੋਲੀਆਂ ਚਲਾ ਰਹੇ ਸਨ ਪਰ ਬਹੁਤ ਸਾਰੇ ਅੱਤਵਾਦੀ ਮਾਰੇ ਜਾ ਚੁੱਕੇ ਹਨ। ਛੌਜ ਨੇ ਦੋਵੇਂ ਸਰਾਵਾਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਫਤਹਿ ਕਰ ਕੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਅਤੇ ਸੰਤ ਲੌਗੋਂਵਾਲ ਅਤੇ ਸ: ਟੌਹੜਾ ਨੂੰ ਗਿਫ਼ਤਾਰ ਕਰ ਲਿਆ ਹੈ।

ਦੁਪਹਿਰ ਵੇਲੇ ਬੀ. ਬੀ. ਸੀ. ਨੇ ਖਬਰ ਦਿੱਤੀ ਹੈ ਕਿ ਛੌਜ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਗਈ ਹੈ ਅਤੇ ਸੰਤ ਲੌਗੋਵਾਲ ਅਤੇ ਸਰਦਾਰ ਟੌਹੜਾ ਨੂੰ ਹਿਗਸਤ 'ਚ ਲੈ ਲਿਆ ਗਿਆ ਹੈ।

ਅਕਾਸ਼ਬਾਣੀ ਨੇ ੧ ਵਜੇ ਅਤੇ ੧-੪੦ ਦੇ ਬੁਲਿਟਨ ਵਿਚ ਵੀ ਦੱਸਿਆ ਕਿ ਬਹੁਤ ਸਾਰੇ ਉਗਰਵਾਦੀ ਮਾਰੇ ਗਏ ਹਨ ਅਤੇ ਬਹੁਤਿਆਂ ਨੇ ਆਤਮ ਸਮਰਪਣ

ਡਾਇਰੀ ਦੇ ਪੰਨੇ

ਕਰ ਦਿੱਤਾ ਹੈ। ਹਿੰਦੀ ਦੀਆਂ ਮੁਬਾਰਾਂ 'ਚ ੨-੧੦ ਵਜੇ ਦੱਸਿਆ ਗਿਆ ਕਿ ਸ਼ਾਮੀ ੩ ਤੋਂ ੫ ਵਜੇ ਤੱਕ ਕਰਫਿਊ ਵਿਚ ਢਿਲ ਦਿੱਤੀ ਗਈ ਹੈ। ਤੇਮਰ ਸੌਂ ਰਿਹਾ ਸੀ। ਮੈਂ ਉਸ ਨੂੰ ਉਠਾਇਆ ਕਿ ਚੱਲ ਕਿਤੇ ਚਲੀਏ, ਦੋ ਘੰਟੇ ਲਈ ਕਰਫਿਊ 'ਚ ਢਿੱਲ ਹੈ।

ਅਸੀਂ ਪੈਦਲ ਹੀ ਸ: ਗੁਰਦੀਪ ਸਿੰਘ (ਪੀ. ਟੀ. ਆਈ) ਦੇ ਘਰ ਟੇਲਰ ਰੋਡ ਗਏ। ਅਗੋਂ ਉਹ ਤੇ ਗਿੱਲ ਕਿਸੇ ਪੁਲਿਸ ਅਫਸਰ ਦੀ ਗੱਡੀ ਵਿਚ ਕੋਤਵਾਲੀ ਚੱਲੇ ਗਏ ਸਨ। ਥੋੜ੍ਹੀ ਦੂਰ ਤਕ ਅਸੀਂ ਵੀ ਲੋਕ ਸੰਪਰਕ ਵਿਭਾਗ ਦੀ ਗੱਡੀ ਵਿਚ ਆਏ ਸੀ। ਡਗਾਈਵਰ ਨੇ ਦੱਸਿਆ ਸੀ ਕਿ ਉਹ ਕਰਫਿਊ ਸਬੰਧੀ ਅਨਾਉਂਸਮੈਂਟ ਕਰਨ ਸ੍ਰੀ ਦਰਬਾਰ ਸਾਹਿਬ ਲਾਗੇ ਘੰਟਾ ਘਰ ਵਲ ਗਏ ਸਨ। ਛੋੜੀ ਦਰਬਾਰ ਸਾਹਿਬ ਦੇ ਅੰਦਰ-ਕੇਂਦਰੀ ਸਿੱਖ ਅਜਾਇਬ ਘਰ ਅਤੇ ਪ੍ਰਕਰਮਾ ਵਾਲੀ ਬਿਲਡਿੰਗ (ਜਿਥੇ ਮੇਰਾ ਘਰ ਸੀ) ਦੀ ਛੱਤ ਉਤੇ ਤੁਰੇ ਫਿਰਦੇ ਸਨ। ਅਕਾਲ ਤਖਤ ਨੂੰ ਅੱਗ ਲੱਗਾ ਦਿੱਤੀ ਗਈ ਹੈ। ਬੜਾ ਹੀ ਧੂਆਂ ਨਿਕਲ ਰਿਹਾ ਹੈ। ਬਾਹਰ ਟੈਂਕ ਹੀ ਟੈਂਕ ਹਨ।

ਕਿਸੇ ਪੁਲਿਸ ਅਫਸਰ ਤੋਂ ਪਤਾ ਲੱਗਾ ਕਿ ਸੰਤ ਭਿੰਡਰਾਂਵਾਲਿਆਂ ਨੂੰ ਸ਼ਾਮੀ ੫ ਵਜੇ ਤਕ ਦਾ ਸਮਾਂ ਦਿੱਤਾ ਗਿਆ ਹੈ ਕਿ ਆਤਮ ਸਮਰਪਣ ਕਰ ਦੇਣ।

ਸਾਡੇ ਪਾਸ ਤਾਂ ਸਮਾਂ ਨਹੀਂ ਸੀ ਕਿ ਪੈਦਲ ਕੋਤਵਾਲੀ ਵੱਲ ਜਾ ਕੇ ਕਰਫਿਊ ਲੱਗਣ ਤੋਂ ਪਹਿਲਾਂ ਵਾਪਸ ਆ ਜਾਂਦੇ। ਸ. ਗੁਰਦੀਪ ਸਿੰਘ ਦੇ ਘੱਠਾਂ ਹੀ ਅਸੀਂ ਪੈਦਲ ਵਾਪਸ ਮੁੜ ਆਏ।

ਰਾਤ ਨੂੰ ਗਿੱਲ ਤੇਮਰ ਵੱਲ ਆਇਆ। ਉਸ ਨੇ ਦੱਸਿਆ ਕਿ ਉਹ ਤੇ ਗੁਰਦੀਪ ਕੰਪਲੈਕਸ ਤਕ ਜਾ ਆਏ ਹਨ। ਸਿੰਘਾਂ ਦੀਆਂ ਲਾਜ਼ਾਂ ਟਰੱਕ ਵਿਚ ਇਉਂ ਭਰੀਆਂ ਸਨ ਜਿਵੇਂ ਧੋਬੀਆਂ ਨੇ ਕਪੜੇ ਧੋ ਕੇ ਉਨ੍ਹਾਂ ਦਾ ਢੇਰ ਲੱਗਾ ਦਿੱਤਾ ਹੋਵੇ। ਇਕ ਟਰੱਕ ਵਿਚ ੩੯ ਸਿੰਘਾਂ ਦੀਆਂ ਲਾਜ਼ਾਂ ਸਨ। ਸੈਂਕੜੇ ਲੋਕੀ ਮਾਰੇ ਜਾ ਚੁਕੇ ਹਨ। ਉਸ ਦੱਸਿਆ ਕਿ ਸ. ਗੁਰਚਰਨ ਸਿੰਘ (ਸਾਬਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ) ਅਤੇ ਸ. ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਮਾਰੇ ਗਏ ਹਨ। ਗਿੱਲ ਨੇ ਮੈਨੂੰ ਦੱਸਿਆ ਕਿ ਮੇਰੇ ਕਵਾਟਰ ਵੱਲ ਘੰਟਾ ਘਰ ਵਾਲੇ ਪਾਸੇ ਦਰਬਾਰ ਸਾਹਿਬ ਦਾ ਬਾਹਰਲਾ ਪਾਸਾ ਤੋਪਾਂ ਦੇ ਗੋਲਿਆਂ ਨਾਲ ਕਾਲਾ ਹੋਇਆ ਪਿਆ ਹੈ। ਅਕਾਲ ਤਖਤ ਤੋਂ ਬੜਾ ਹੀ ਸੰਘਣਾ ਧੂਆਂ ਨਿਕਲ ਰਿਹਾ ਹੈ। ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਹ ਚੀਜ਼ ਮਿਸ ਕਰ ਗਏ, ਜੋ ਉਧਰ ਨਹੀਂ ਗਏ, ਇਹ ਸੀਨ ਵੇਖਣ ਵਾਲਾ ਹੀ ਸੀ।

ਗਿੱਲ ਨੇ ਦੱਸਿਆ ਕਿ ਹਾਲ ਬਾਜ਼ਾਰ ਵਿਚ ਸੜਕ 'ਤੇ ਸਫੈਦੀ ਨਾਲ ਹਿੰਦੂਆਂ ਨੇ ਛੋਜ ਦਾ ਸਵਾਗਤ ਕਰਨ ਲਈ ਮੇਟੇ ਅੱਖਰਾਂ ਵਿਚ “Welcome To Indian Army” (ਭਾਰਤੀ ਛੋਜ ਨੂੰ ਜੀ ਆਇਆ) ਲਿਖਿਆ ਸੀ, ਉਸ ਨੇ ਦੱਸਿਆ ਕਿ ਹਾਲ ਬਾਜ਼ਾਰ ਤਕ ਟੈਂਕ ਤੇ ਬਖਤਰਬੰਦ ਗੱਡੀਆਂ ਥੜੀਆਂ ਹਨ। ਸੰਤ ਭਿੰਡਰਾਂਵਾਲਿਆਂ ਬਾਰੇ ਹਾਲੇ ਕੁਝ ਪਤਾ ਨਹੀਂ ਲੱਗਾ।

ਗਿੱਲ ਨੇ ਦੱਸਿਆ ਕਿ ਜਨੂਨੀ ਹਿੰਦੂ ਬੜੀਆਂ ਖੁਸ਼ੀਆਂ ਮਨਾ ਰਹੇ ਹਨ। ਛੋੜੀਆਂ

ਨੂੰ ਲੱਭੂ, ਪੂਰੀਆਂ ਕੜਾਹ ਆਦਿ ਵੰਡ ਰਹੇ ਹਨ। ਫੌਜੀਆਂ ਨੂੰ ਮੁਬਾਰਕਾਂ ਦੇ ਰਹੇ ਹਨ। ਗਲੇ ਵਿਚ ਹਾਰ ਪਾ ਰਹੇ ਹਨ। ਕੰਪਲੈਕਸ ਵਿੱਚੋਂ ਦੋ ਫੌਜੀਆਂ ਦੀਆਂ ਲਾਸ਼ਾਂ ਆਈਆਂ, ਕੁਝ ਹਿੰਦੂਆਂ ਨੇ ਉਨ੍ਹਾਂ ਦੇ ਪੈਰਿਂ ਹੱਥ ਲਗਾਇਆ।

ਉਸ ਦੱਸਿਆ ਕਿ ਕੁਝ ਫੌਜੀ ੧੨ ਕੁ ਨੌਜਵਾਨਾਂ ਨੂੰ ਜਿਨ੍ਹਾਂ ਦੀਆਂ ਪੱਗਾਂ ਲਖੀਆਂ ਸਨ, ਸਿਰ ਦੇ ਵਾਲ ਖੁਲ੍ਹੇ ਸਨ, ਗਾਲ੍ਹਾਂ ਕਢਦੇ ਹੋਏ ਕੋਤਵਾਲੀ ਲੈ ਕੇ ਆਏ, ਉਥੇ ਤਪਦੇ ਪੱਕੇ ਫਰਸ਼ 'ਤੇ ਗੋਡਿਆਂ ਪਰਨੇ ਲੰਮੇ ਪਾ ਕੇ ਲੋਕਾਂ ਸਾਹਮਣੇ ਹੀ ਟਾਰਚਰ ਕਰਨ ਲੱਗੇ, “ਸਾਲੇ ਬਤਾਓ, ਭਿੰਡਰਾਂਵਾਲਾ ਕਹਾਂ ਹੈ ?” ਕਿਸੇ ਨੂੰ ਹਿੰਮਤ ਨਹੀਂ ਸੀ ਕਿ ਕੋਲ ਖੜ੍ਹੇ ਸਕਦਾ ਜਾਂ ਫੌਜੀਆਂ ਨੂੰ ਕੁਝ ਪੁਛ ਸਕਦਾ। (ਇੰਡੀਆ ਟੂਡੇ ਦੇ ਪੱਤਰਕਾਰ ਸ੍ਰੀ ਸ਼ੇਖਰ ਗੁਪਤਾ ਵੀ ਇਥੇ ਹਾਜ਼ਰ ਸਨ, ਉਨ੍ਹਾਂ ਇਸ ਸੀਨ ਬਾਰੇ ਕੁਝ ਨਹੀਂ ਲਿਖਿਆ।)

ਉਸ ਦੱਸਿਆ ਕਿ ਫੌਜੀ ਖਾਸ ਕਰ ਕੇ ਕਮਾਂਡੋ ਬਹੁਤ ਮਾਰੇ ਗਏ ਹਨ।

ਇਸ ਰਾਤ ਮੈਂ ਰੋਟੀ ਨਾ ਖਾ ਸਕਿਆ। ਅਗਲੇ ਦਿਨ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਟੱਬਰ ਨੇ ਵੀ ਰਾਤਾਂ ਖਾਣਾ ਨਹੀਂ ਖਾਧਾ। ਸਾਰੀ ਰਾਤ ਮੇਰੀਆਂ ਅੱਖਾਂ ਅੱਗੇ ਸਾਰਾ ਸੀਨ ਵਾਰ ਵਾਰ ਆਉਂਦਾ ਰਿਹਾ ਕੰਪਲੈਕਸ ਵਲ ਜਿਹੜੇ ਸਿੰਘ ਜਾ ਆਏ ਹਨ, ਉਨ੍ਹਾਂ ਦਾ ਵੀ ਇਹੋ ਹਾਲ ਹੋਇਆ ਹੋਵੇਗਾ।

(ਸਰਕਾਰੀ ਸੂਤਰਾਂ ਅਨੁਸਾਰ ੫ ਅਤੇ ੬ ਜੂਨ ਦੀ ਦਰਮਿਆਨੀ ਸਾਰੀ ਰਾਤ ਦੌਨੋਂ ਪਾਸਿਆਂ ਤੋਂ ਜ਼ੋਰਦਾਰ ਡਾਇਰਿੰਗ ਹੁੰਦੀ ਰਹੀ। ਤੋਪਾਂ, ਟੈਂਕਾਂ ਤੇ ਨਵੀਨ ਹਥਿਆਰਾਂ ਨਾਲ ਲੈਸ ਹੋ ਕੇ ਪਿਛਲੀ ਰਾਤ ਫੌਜ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋ ਗਈ ਸੀ। ਪ੍ਰਕਰਮਾ ਵਿਚ ਟੈਂਕ ਚਲੇ ਗਏ ਸਨ। ਫੌਜ ਦਾ ਖਿਆਲ ਸੀ ਕਿ ਸੰਤ ਭਿੰਡਰਾਂਵਾਲੇ ਸੁਨਹਿਰੀ ਮੰਦਰ ਅੰਦਰ ਚਲੇ ਗਏ ਹਨ, ਇਸ ਲਈ ਸਮੁੰਦਰੀ ਫੌਜ ਦੇ ੨੦ “ਡਾਈਵਰਜ਼” (ਗੋਡਾ ਖੋਰ) ਵੀ ਪਾਵਨ ਸਰੋਵਰ ਵਿਚ ਉਤਾਰੇ ਸਨ, ਜੋ ਸਾਰੇ ਹੀ ਸਿੰਘਾਂ ਨੇ ਗੋਲੀ ਨਾਲ ਉਡਾ ਦਿੱਤੇ। ਅਕਾਲ ਤਖਤ ਵੱਲ ੬੦ ਕਮਾਂਡੋ ਭੇਜੇ ਗਏ ਸਨ, ਇਨ੍ਹਾਂ ਵਿੱਚੋਂ ਸਿੰਘਾਂ ਨੇ ਪਹਿਲੇ ਹੀ ਹੱਲੇ ਨਾਲ ੫੯ ਉੱਡਾ ਦਿੱਤੇ ਸਨ। ਇਸ ਤੇ ਗੁੱਸਾ ਖਾਕੇ ਹੀ ਫੌਜ ਨੇ ਤੋਪਾਂ ਟੈਂਕਾਂ ਆਦਿ ਨਾਲ ਸ੍ਰੀ ਅਕਾਲ ਤਖਤ 'ਤੇ ਜ਼ੋਰਦਾਰ ਹੱਲਾ ਕੀਤਾ। ਇਥੇ ਬੰਬ ਵੀ ਸੁੱਟੇ ਗਏ (ਕਿਹਾ ਜਾਂਦਾ ਹੈ ਕਿ ੬ ਜੂਨ ਸਵੇਰੇ ੬-੩੦ ਦੇ ਕਰੀਬ ਅਕਾਲ ਤਖਤ ਤੋਂ ਫੌਜ ਦਾ ਵਿਰੋਧ ਖਤਮ ਹੋ ਗਿਆ। ਬਾਕੀ ਸਾਰੇ ਕੰਪਲੈਕਸ ਦੇ ਉਤੇ ਤਾਂ ਫੌਜ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਸੀ)।

## ਸਿੱਖ ਹਿਰਦੇ ਛਲਣੀ ਹੋ ਗਏ

੮ ਜੂਨ, ੧੯੬੪

ਸਵੇਰੇ ਪੰਜ ਕੁ ਵਜੇ ਉਠਿਆ। ਪਿਛਲੇ ਹਫ਼ਤੇ ਤੋਂ ਰੋਜ਼ ਵਾਂਗ ਮੁਬਾਰਾਂ ਸੁਣਨ ਦੀ ਉਤਸੁਕਤਾ ਨਾਲ ਰੇਡੀਓ ਲਾਇਆ। ਜਲੰਧਰ ਤੋਂ ਸ਼ਬਦ ਕੀਰਤਨ ਦਾ ਪ੍ਰਗਰਾਮ ਆ ਰਿਹਾ ਸੀ। ਇਹ ਕੀ? ਮੈਂ ਸੋਚਿਆ ਕਿ ਕਿਤੇ ਸ੍ਰੀ ਦਰਬਾਰ ਸਾਹਿਬ ਤੋਂ ਤਾਂ ਕੀਰਤਨ ਗੀਲੇਅ ਨਹੀਂ ਕੀਤਾ ਜਾ ਰਿਹਾ।

ਮੇਰੀ ਸੋਚ ਠੀਕ ਸਾਬਤ ਹੋਈ। ੫-੪੫ ਵਜੇ ਦੇ ਕਰੀਬ ਅਰਦਾਸ ਸ਼ੁਰੂ ਹੋਈ ਪਰ ਅਰਦਾਸੀਆ ਸ੍ਰੀ ਦਰਬਾਰ ਸਾਹਿਬ ਦਾ ਨਹੀਂ ਲਗਦਾ ਸੀ। ਮੈਂ ਪਿਛਲੇ ੫ ਸਾਲ ਤੋਂ ਕੰਪਲੈਕਸ ਵਿਚ ਰਹਿ ਰਿਹਾ ਹਾਂ। ਸ੍ਰੀ ਦਰਬਾਰ ਸਾਹਿਬ ਦੇ ਸਾਰੇ ਸਿੰਘ ਸਾਹਿਬਾਨ, ਰਾਗੀ ਸਿੰਘਾਂ ਅਤੇ ਅਰਦਾਸੀਏ ਸਿੰਘਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਉਹਨਾਂ ਦੀ ਆਵਾਜ਼ ਪਹਿਚਾਣਦਾ ਹਾਂ। ਅੱਜ ਆਵਾਜ਼ ਵਿਚ ਪਹਿਲਾਂ ਵਰਗੀ ਮਿਠਾਸ ਨਹੀਂ ਸੀ। ਸ਼ਬਦ ਕੀਰਤਨ ਵੀ ਹਜ਼ੂਰੀ ਰਾਗੀਆਂ ਦਾ ਨਹੀਂ ਲੱਗਦਾ ਸੀ। ਸ਼ਾਇਦ ਮਿਲਟਰੀ ਦੇ ਰਾਗੀਆਂ ਨੇ ਸ਼ਬਦ ਕੀਰਤਨ ਕੀਤਾ ਹੋਵੇ ਅਤੇ ਮਿਲਟਰੀ ਦਾ ਗ੍ਰੰਥੀ ਅਰਦਾਸ ਕਰ ਰਿਹਾ ਹੋਵੇ। ਅਰਦਾਸੀਆ ਅਰਦਾਸ ਕਰਦਾ ਜਦੋਂ ‘ਬੋਲੋ ਜੀ ਵਾਹਿਗੁਰੂ’ ਕਹਿੰਦਾ ਤਾਂ ਹੁੰਗਾਰੇ ਵਿਚ ਕੋਈ ਵੀ ‘ਵਾਹਿਗੁਰੂ’ ਨਾ ਕਹਿੰਦਾ। ਇਸ ਤੋਂ ਸਪੱਸ਼ਟ ਸੀ ਕਿ ਉਥੇ ਸੰਗਤਾਂ ਨਹੀਂ ਸਨ।

ਅਰਦਾਸ ਮੁਤਮ ਹੋਣ ਵੇਲੇ ਕਿਹਾ ਗਿਆ ਕਿ ਜੋ ਕੁਝ ਵੀ ਵਾਪਰਿਆ ਹੈ ਪਰਮਾਤਮਾਂ ਦੀ ਮਰਜ਼ੀ ਅਨੁਸਾਰ ਹੀ ਹੋਇਆ ਹੈ। ਸਾਡੀਆਂ ਸਭ ਦੀਆਂ ਭੁੱਲਾਂ ਖਿਮਾਂ ਕਰਨਾ, ‘ਜੋ ਕਿਛੁ ਹੋਇਆ ਤੇਰਾ ਭਾਣਾ—ਜੇ ਤੂੰ ਕਰੋ ਪਰਵਾਨ।’

ਪਿੱਛੋਂ ਅਨਾਉਂਸਰ ਨੇ ਦੱਸਿਆ ਕਿ ਅੱਜ ਤੋਂ ਆਕਾਸ਼ਬਾਣੀ ਜਲੰਧਰ ਸ੍ਰੀ ਦਰਬਾਰ ਸਾਹਿਬ ਅੰਤਿਸਰ ਤੋਂ ਹਰ ਰੋਜ਼ ਸਵੇਰੇ ੪-੩੦ ਤੋਂ ੬-੦੦ ਵਜੇ ਤਕ ਅਤੇ ਸ਼ਾਮੀ ੫-੦੦ ਤੋਂ ੫-੩੦ ਤਕ ਸ਼ਬਦ ਕੀਰਤਨ ਦਾ ਸਿੱਧਾ ਪ੍ਰਗਰਾਮ ਗੀਲੇਅ ਕਰਿਆ ਕਰੇਗਾ।

ਇਸ ਘੱਲੂਘਾਰੇ ਪਿੱਛੋਂ ਸ਼ਾਇਦ ਇਹ ਪ੍ਰਗਰਾਮ ਸਿੱਖਾਂ ਦੇ ਜਜ਼ਬਾਤ ਸ਼ਾਂਤ ਕਰਨ ਲਈ, ਉਨ੍ਹਾਂ ਨੂੰ ਆਪਣੇ ਵੱਲ ਕਰਨ ਲਈ ਕੀਤਾ ਗਿਆ ਪਰ ਸ਼ਾਇਦ ਇਸ ਸਮੇਂ ਸਰਕਾਰ ਦਾ ਇਹ ਕਦਮ ਵੀ ਸਿੱਖਾਂ ਦੇ ਜਖਮੀ ਜਜ਼ਬਾਤਾਂ ਨੂੰ ਸ਼ਾਂਤ ਨਹੀਂ ਕਰ ਸਕੇਗਾ—ਉਨ੍ਹਾਂ ਨੂੰ ਖੁਸ਼ ਨਾ ਕਰ ਸਕੇਗਾ। ਸਿੱਖਾਂ ਦੇ ਦਿਲ ਛਲਣੀ ਹੋਏ ਪਏ ਹਨ।

ਸ੍ਰੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਗੀਲੇਅ ਕਰਨਾ ਵੀ ਅਕਾਲੀ ਦਲ ਦੀ ਇਕ ਮੰਗ ਸੀ। ਸ੍ਰੀਮਤੀ ਗਾਂਧੀ ਨੇ ਪਿਛਲੇ ਵਰ੍ਹੇ ਫਰਵਰੀ ਵਿਚ ਇਸ ਨੂੰ ਪ੍ਰਵਾਨ

ਕਰਨ ਸਬੰਧੀ ਦਿੱਲੀ ਐਲਾਨ ਵੀ ਕੀਤਾ ਸੀ, ਪਰ ਅਮਲੀ ਜਾਮਾ ਹਾਲੇ ਤੱਕ ਨਹੀਂ ਪਹਿਨਾਇਆ ਸੀ। “ਬੱਕਰੀ ਦੁਪ ਦੇਂਦੀ ਹੈ ਪਰ ਮੰਗਣਾ ਪਾਕੇ।” ਜੇ ਸ਼ਬਦ ਕੀਰਤਨ ਗੀਲੇਅ ਕਰਨ ਦੀ ਮੰਗ ਪ੍ਰਵਾਨ ਕਰ ਕੇ ਉਸ ਸਮੇਂ ਅਮਲੀ ਰੂਪ ਦਿੱਤਾ ਹੁੰਦਾ, ਤਾਂ ਉਸ ਸਮੇਂ ਸਿੱਖਾਂ ਤੇ ਜ਼ਰੂਰ ਕੁਝ ਅਸਰ ਹੋਣਾ ਸੀ ਪਰ ਮੈਂ ਨਹੀਂ ਸਮਝਦਾ ਕਿ ਸਿੱਖ ਇਸ ਕਦਮ ਨਹੀਂ ਭੁਲਾ ਸਕਣਗੇ। ਅਹਿਮਦ ਸ਼ਾਹ ਅਬਦਾਲੀ ਨੇ ੧੯੬੨ ਈਸਵੀ ਵਿਚ ਹਮਲਾ ਕੀਤਾ ਸੀ। ਸਿੱਖ ਹਾਲੇ ਤਕ ਨਹੀਂ ਭੁਲੇ। ਸ੍ਰੀਮਤੀ ਗਾਂਧੀ ਨੂੰ ਕਿਸ ਨੇ ਸਲਾਹ ਦੇ ਦਿੱਤੀ? ਉਹ ਲੋਕਾਂ ਦੀ ਨਬਜ਼ ਪਛਾਣਦੇ ਹਨ—ਪਾਰਮਿਕ ਜਜ਼ਬਾਤਾਂ ਨੂੰ ਸਮਝਦੇ ਹਨ—ਫਿਰ ਕਿਵੇਂ ਇਹ “ਗਲਤੀ” ਹੋ ਗਈ? ਸ਼ਾਇਦ ਪਾਰਟੀ ਹਿੱਤਾਂ ਨੂੰ ਮੁੱਖ ਰੱਖ ਕੇ ਰਾਜਸੀ ਲਾਭ ਉਠਾਉਣ ਲਈ ਅਜੇਹਾ ਕੀਤਾ ਹੈ। (ਪੱਤਰਕਾਰ ਇੰਦਰਜੀਤ ਨੇ ਆਪਣੀ ਇਕ ਪੁਸਤਕ ਵਿਚ ਪਿੱਛੋਂ ਲਿਖਿਆ ਕਿ ਸ੍ਰੀਮਤੀ ਗਾਂਧੀ ਨੇ ੧੫ ਜਨਵਰੀ ੧੯੬੪ ਨੂੰ ਸੈਨਾ ਦਿਵਸ ਵੇਲੇ ਹੀ ਜਨਰਲ ਵੈਦਯ ਨੂੰ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਦੀ ਤਿਆਰੀ ਕਰਨ ਦੇ ਬਾਰੇ ਕਹਿ ਦਿੱਤਾ ਸੀ)।

ਸ਼ਾਮੀ ਮੈਂ ੫-੦੦ ਤੋਂ ੫-੩੦ ਫਿਰ ਰੇਡੀਓ ਤੋਂ ਸ਼ਬਦ ਕੀਰਤਨ ਦਾ ਗੀਲੇਅ ਹੋ ਰਿਹਾ ਪ੍ਰੋਗਰਾਮ ਸਰਵਣ ਕੀਤਾ। ਅੱਧੇ ਘੰਟੇ ਦੌਰਾਨ ੨੧ ਵਾਰੀ ਗੋਲੀ ਚਲਣ ਦੀ ਆਵਾਜ਼ ਆਈ। ਸਰਕਾਰ ਤਾਂ ਰੇਡੀਓ ਤੇ ਵਾਰ ਵਾਰ ਕਹਿ ਰਹੀ ਸੀ। “ਸਥਿਤੀ ਪੂਰੀ ਤਰ੍ਹਾਂ ਨਿਯੰਤਰਨ ਮੈਂ ਹੈ।” ਗੋਲੀਆਂ ਦੀ ਇਹ ਆਵਾਜ਼ ਸਰਕਾਰ ਦੇ ਇਸ ਖੇਖਲੇ ਦਾਅਵੇ ਦਾ ਸਾਫ਼ ਮੂੰਹ ਚਿੜਾ ਰਹੀ ਸੀ।

ਜਿਸ ਘਰ 'ਚ ਮੈਂ ਠਹਿਰਿਆ ਹੋਇਆ ਸਾਂ ਉਸ ਦੀ ਸੜਕ ਤੋਂ ਸਵੇਰੇ ਮਿਲਟਰੀ ਕੈਂਪ ਤੋਂ ਦੋ ਟੈਂਕ ਕਿਸੇ ਪਾਸੇ ਜਾਂਦੇ ਵੇਖੇ। ਸ਼ਾਇਦ ਕਿਸੇ ਪਾਸੇ ਪਿੰਡਾਂ ਤੋਂ ਸੰਗਤਾਂ ਆਈਆਂ ਹੋਣਗੀਆਂ। ਇਹ ਟੈਂਕ ਉਨ੍ਹਾਂ ਦੇ ‘ਸਵਾਗਤ’ ਕਰਨ ਲਈ ਗਏ ਹੋਣਗੇ, ਜਿਵੇਂ ਕਲੂ ਪਰਸੋਂ ਰਾਜਸਾਂਸੀ ਤੇ ਹੋਰ ਕਈ ਥਾਵਾਂ ਤੇ ਕੀਤਾ ਹੈ। ਮਨ ਹੀ ਮਨ 'ਚ ਅਰਦਾਸ ਕਰਦਾ ਹਾਂ, ‘ਪ੍ਰਮਾਤਮਾ ਮਿਹਰ ਕਰੋ। ਹੋਰ ਮਾਸੂਮ ਜਿੰਦਾਂ ਦਾ ਖੂਨ ਨਾ ਵਹਾਈਂ। ਫੌਜ ਨੂੰ ਸੁਮੱਤ ਬਖਸ਼।’ ਹੈਲੀਕਾਪਟਰ ਰੋਜ਼ ਵਾਂਗ ਸ਼ਹਿਰ ਦੇ ਉਤੇ ਅਤੇ ਆਸੇ ਪਾਸੇ ਚੱਕਰ ਲੱਗਾ ਰਹੇ ਹਨ।

ਰੇਡੀਓ ਨੇ ਖੁਬਰ ਦਿੱਤੀ ਹੈ ਕਿ ਅੱਜ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ “ਦਰਸ਼ਨ” ਕਰ ਕੇ ਗਏ ਹਨ। ਦਿਨੇ ਸਾਨੂੰ ਪੁਲਿਸ ਅਫਸਰਾਂ ਤੋਂ ਸੂਹ ਮਿਲੀ ਸੀ ਕਿ ਸ਼ਾਇਦ ਗਿਆਨੀ ਜੀ ਆਉਣਗੇ। ਰਾਸ਼ਟਰਪਤੀ ਬਣਨ ਉਪਰੰਤ ਉਨ੍ਹਾਂ ਦਾ ਆਪਣੇ ਹੀ ਸੂਬੇ ਪੰਜਾਬ ਦਾ ਇਹ ਪਹਿਲਾ ਸਰਕਾਰੀ ਦੌਰਾ ਸੀ। ਉਹ ਸ਼ਾਇਦ ਆਪਣੇ ਹੀ ਸੂਬੇ ਵਿਚ ਆਉਣ ਦੀ ਜੁੱਗਤ ਨਹੀਂ ਕਰ ਸਕੇ ਸਨ। ਦੋ ਵਾਰੀ ਪ੍ਰੋਗਰਾਮ ਬਣਿਆ ਸੀ ਪਰ ਐਨ ਮੌਕੇ 'ਤੇ ਆ ਕੇ ਮਨਸੂਖ ਹੋ ਜਾਂਦਾ ਰਿਹਾ ਪਰ ਅੱਜ ਇਹ ਆਪਣੇ ਹੀ ਸੂਬੇ, ਆਪਣੇ ਹੀ ਧਰਮ ਦੇ ਮਹਾਨ ਪਾਵਨ ਅਤੇ ਉੱਚ ਅਸਥਾਨ ਦੇ “ਦਰਸ਼ਨ” ਕਰਨ ਮਿਲਟਰੀ ਰਾਜ ਵਿਚ (ਜਿਸ ਦੇ ਉਹ ਸੁਪਰੀਮ ਕਮਾਂਡਰ ਹਨ) ਮਿਲਟਰੀ ਦੇ ਸਾਏ ਹੇਠ ਆਏ ਹਨ। ਕਿੰਨੀ ਤਰਸਯੋਗ ਹਾਲਤ ਹੈ—ਰੱਬ

ਮਿਹਰ ਕਰੋ ।

ਅੱਜ ਸ਼ਾਮੀ ਕਿਸੇ ਨੇ ਦੱਸਿਆ ਕਿ ਕੰਪਲੈਕਸ ਵਿੱਚੋਂ ਅਨੇਕਾਂ ਹੀ ਗਰਭਵਤੀ ਨੌਜਵਾਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ—ਮੈਂ ਸੋਚਦਾ ਹਾਂ ਕਿ ਸੰਤ ਭਿੰਡਰਾਂਵਾਲਿਆਂ ਨੇ ਪਿਛਲੇ ੧੦-੧੨ ਮਹੀਨਿਆਂ ਦੌਰਾਨ ਆਪਣੇ ਅਨੇਕਾਂ ਹੀ ਸੇਵਕਾਂ ਜਾਂ ਜਥੇ ਦੇ ਮੈਂਬਰਾਂ ਦੇ ਵਿਆਹ ਕੰਪਲੈਕਸ ਅੰਦਰ ਹੀ ਕਰਵਾਏ ਸਨ । ਇਹ ਬਹੁਤੇ ਸਿੰਘ ਕੰਪਲੈਕਸ ਅੰਦਰ ਹੀ ਰਹਿੰਦੇ ਸਨ । ਸ਼ਾਇਦ ਇਨ੍ਹਾਂ ਦੀਆਂ ਸਿੰਘਣੀਆਂ ਹੋਣ ਅਤੇ ਉਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਆਪ ਹੀ ਮਾਰ ਦਿੱਤਾ ਹੋਵੇ ਤਾਂ ਜੋ ਫੌਜ ਦੇ ਹੱਥ ਨਾ ਆਉਣ ਅਤੇ ਇਨ੍ਹਾਂ ਦੀ ਬੇਪਤੀ ਨਾ ਹੋਵੇ, ਜਿਵੇਂ ਪਾਕਿਸਤਾਨ ਬਣਨ ਵੇਲੇ ਕਈਆਂ ਨੇ ਕੀਤਾ ਸੀ ।

ਰਾਤ ਨੂੰ ਬੀ. ਬੀ. ਸੀ. ਨੇ ਖੁਸ਼ ਦਿੱਤੀ ਕਿ ਪ੍ਰਸਿੱਧ ਪੱਤਰਕਾਰ ਅਤੇ ਮੈਂਬਰ ਪਾਰਲੀਮੈਂਟ ਸ. ਖੁਸ਼ਵੰਤ ਸਿੰਘ ਨੇ ਆਪਣਾ “ਪਦਮ ਸ਼੍ਰੀ” ਦਾ ਖਿਤਾਬ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ ਅਤੇ ਫੌਜੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ । ਬੀ. ਬੀ. ਸੀ. ਨੇ ਉਨ੍ਹਾਂ ਦੀ ਅੰਗਰੇਜ਼ੀ ਵਿਚ ਇੰਟਰਵਿਊ ਵੀ ਗੀਲੇਅ ਕੀਤੀ ਹੈ । ਸ. ਖੁਸ਼ਵੰਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗਿੜਤਾਰ ਕਰਨਾ ਚਾਹੁੰਦੀ ਸੀ ਤਾਂ ਹੋਰ ਬੜੇ ਹੀ ਤਰੀਕੇ ਸਨ । ਕੰਪਲੈਕਸ ਨੂੰ ਕਈ ਦਿਨ ਘੇਰਾ ਪਾ ਕੇ ਉਨ੍ਹਾਂ ਨੂੰ ਆਤਮ ਸਮਰਪਣ ਲਈ ਮਜ਼ਬੂਰ ਕੀਤਾ ਜਾ ਸਕਦਾ ਸੀ । ਉਨ੍ਹਾਂ ਕਿਹਾ ਕਿ ਸਾਡੇ ਘਰ ਚੋਰ ਆ ਜਾਏ, ਇਸ ਦਾ ਇਹ ਇਲਾਜ ਨਹੀਂ ਕਿ ਘਰ ਨੂੰ ਅੱਗ ਲੱਗਾ ਕੇ ਤਬਾਹ ਕਰ ਦਿੱਤਾ ਜਾਏ । ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਐਕਸ਼ਨ ਕਰਕੇ ਸਾਰੀ ਦੁਨੀਆਂ ਦੇ ਸਿੱਖਾਂ ਦੇ ਹਿਰਦੇ ਛਲਣੀ ਛਲਣੀ ਕਰ ਦਿੱਤੇ ਅਤੇ ਐਵੇਂ ਇਕ “ਮੈਡ ਮੌਕ” ਨੂੰ “ਹੀਰੋ” ਬਣਾ ਕੇ ਰੱਖ ਦਿੱਤਾ ਹੈ ।

## ਸਫ਼ਾਈ-ਮਜ਼ਦੂਰਾਂ ਨੇ ਹੱਥ ਰੰਗ ਲਏ

੯ ਜੂਨ ੧੯੬੪

ਕਿਸੇ ਨੇ ਦੱਸਿਆ ਕਿ ਕਲੁ ਜਦੋਂ ਗਿਆਨੀ ਜੈਲ ਸਿੰਘ ਸ੍ਰੀ ਦਰਬਾਰ ਸਾਹਿਬ ਆਏ ਸਨ ਤਾਂ ਉਥੇ ਹੋਈ ਤਬਾਹੀ ਦੇਖ ਕੇ ਰੋ ਪਏ ਸਨ। ਛੌਜ਼ ਨੇ ਭਾਵੇਂ ਪ੍ਰਕਰਮਾ ਸਾਫ਼ ਕਰ ਕੇ ਫੀਨਾਇਲ ਅਗਦਿ ਛਿੜਕ ਦਿੱਤੀ ਸੀ, ਪਰ ਹਾਲੇ ਤਕ ਲਾਸ਼ਾਂ ਦੀ ਸੜਿਆਂਦ ਨਹੀਂ ਗਈ ਸੀ। ਦੱਸਿਆ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਹੈਂਡ-ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਨੇ ਸਾਰੀ ਤਬਾਹੀ ਦਾ ਦ੍ਰਿਸ਼ ਗਿਆਨੀ ਜੀ ਨੂੰ ਵਿਖਾਉਂਦਿਆਂ ਵਾਰ ਵਾਰ ਕਿਹਾ “ਐਹ ਵੇਖੋ, ਤੁਹਾਡੀ ਛੌਜ਼ ਨੇ ਕੀ ਬਰਬਾਦੀ ਕੀਤੀ ਹੈ।” ਗਿਆਨੀ ਜੀ ਨੇ ਸ੍ਰੀ ਦਰਬਾਰ ਸਾਹਿਬ, ਹਰਿ ਕੀ ਪੌੜੀ ਵਿਖੇ ਸਸ਼ੋਭਿਤ ਹਸਤ ਲਿਖਤ ਬੀੜ, ਜਿਸ ਵਿਚ ਗੋਲੀ ਲੱਗੀ ਹੈ, ਦੇ ਵੀ ਦਰਸ਼ਨ ਕੀਤੇ ਸਨ।

ਕਿਸੇ ਨੇ ਦੱਸਿਆ ਕਿ ਜਦੋਂ ਗਿਆਨੀ ਜੀ ਆਏ ਸਨ, ਉਦੋਂ ਵੀ ਛਾਇਰਿੰਗ ਹੋ ਰਹੀ ਸੀ ਅਤੇ ਬੁੰਗਾ ਰਾਮਗੜੀਆਂ ਚੌਂ ਕਬਿਤ ਅੱਤਵਾਦੀਆਂ ਵੱਲੋਂ ਚਲਾਈ ਗਈ ਇਕ ਗੋਲੀ ਉਨ੍ਹਾਂ ਦੇ ਅੱਗ-ਰਖਸ਼ਕ ਕਰਨਲ ਨੂੰ ਲੱਗੀ ਹੈ।

ਇਕ ਦੋਸਤ ਪ੍ਰੈਸ ਫੋਟੋਗ੍ਰਾਫਰ ਮਿਲੇ, ਉਨ੍ਹਾਂ ਦੱਸਿਆ ਕਿ ਕੁਝ ਛੌਜ਼ੀ ਉਸ ਨੂੰ ਬੁਲਾਉਣ ਆਏ ਸਨ ਕਿ ਅੰਦਰ (ਲਾਸ਼ਾਂ ਆਦਿ) ਦੀਆਂ ਫੋਟੋਆਂ ਖਿਚ ਦਿਉ ਪਰ ਉਸ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਕੈਮਰਾ ਅਤੇ ਫਿਲਮਾਂ ਸਟੂਡੀਓ ਵਿਚ ਪਈਆਂ ਹਨ। ਉਸ ਨੇ ਹੋਰ ਦੋ ਤਿੰਨ ਫੋਟੋਗ੍ਰਾਫਰਾਂ ਦਾ ਐਡਰੈਸ ਦੇ ਦਿੱਤਾ ਸੀ, ਪਰ ਇਤਨੇ ਨੂੰ ਦਿੱਲੀ ਤੋਂ ਛੌਜ਼ ਦਾ ਹੀ ਫੋਟੋਗ੍ਰਾਫਰ ਆ ਗਿਆ।

ਇਕ ਹੋਰ ਦੋਸਤ ਜੋ ਇਸਲਾਮਾਬਾਦ ਦਾ ਰਹਿਣ ਵਾਲਾ ਹੈ (ਹਿੰਦੂ ਵੀਰ) ਨੇ ਦੱਸਿਆ ਕਿ ਉਸ ਦੇ ਇਲਾਕੇ ਵਿੱਚੋਂ ਛੌਜ਼ੀ ਆ ਕੇ ਜਮਾਂਦਾਰਾਂ (ਸਫ਼ਾਈ ਮਜ਼ਦੂਰਾਂ) ਨੂੰ ਲਾਸ਼ਾਂ ਚੁਕਣ ਲਈ ਲੈ ਕੇ ਗਏ ਸਨ। ਗਰਮੀ ਕਾਰਨ ਲਾਸ਼ਾਂ ਬਹੁਤ ਖਰਾਬ ਹੋ ਚੁੱਕੀਆਂ ਸਨ। ਬਦਬੂ ਵੀ ਬਹੁਤ ਆ ਰਹੀ ਸੀ। ਸ਼ਾਇਦ ਇਕ ਲਾਸ਼ ਚੁਕਣ ਦੇ ੫੦ ਰੁਪਏ ਦਿੱਤੇ ਗਏ ਹਨ। ਪਹਿਲਾਂ ਸਫ਼ਾਈ ਮਜ਼ਦੂਰਾਂ ਨੂੰ ਸ਼ਰਾਬ ਵੀ ਪਿਲਾਈ ਗਈ। ਜਮਾਂਦਾਰਾਂ ਨੂੰ ਇਹ ਵੀ ਪੁਰੀ ਖੁਲ੍ਹੀ ਸੀ ਕਿ ਹਰ ਲਾਸ਼ ਦੀ ਘੜੀ, ਸੋਨੇ ਦਾ ਕੜਾ ਜਾਂ ਪੈਸੇ ਆਦਿ ਉਸ ਆਪ ਹੀ ਰੱਖ ਸਕਦੇ ਹਨ। ਦੋਸਤ ਨੇ ਦੱਸਿਆ ਕਿ ਲਾਸ਼ਾਂ ਚੁਕਣ ਵਾਲਿਆਂ ਨੇ ਖੂਬ ਜੇਬਾਂ ਭਰੀਆਂ ਹਨ। ਨਗਰ ਪਾਲਕਾ ਦੀਆਂ ਕੂੜਾਂ ਢੋਣ ਵਾਲੀਆਂ ਗੱਡੀਆਂ ਵਿਚ ਲਾਸ਼ਾਂ ਢੋਈਆਂ ਗਈਆਂ ਹਨ।

ਵਿਦੇਸ਼ੀ ਸਮਾਚਾਰ ਏਜੰਸੀ ਏ. ਪੀ. ਦੇ ਸਟਾਫ਼ ਰੀਪੋਰਟਰ ਬ੍ਰਹਮਾ ਚੇਲਾਨੀ ਕੋਤਵਾਲੀ ਮਿਲੇ। ਤਿੰਨ ਜੂਨ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਉਣ

ਪਿੱਛੋਂ ਫੌਜ ਨੇ ਅੰਮ੍ਰਿਤਸਰ ਦੇ ਥੀ ਸਟਾਰ ਹੋਟਲਾਂ ਵਿਚ ਠਹਿਰੇ ਵਿਦੇਸ਼ੀ ਅਖਬਾਰਾਂ ਜਾਂ ਏਜੰਸੀਆਂ ਨੂੰ ਖਬਰਾਂ ਭੇਜਣ ਵਾਲੇ ਸਾਰੇ ਪੱਤਰਕਾਰ ਜ਼ਬਰਦਸਤੀ ਕੱਢ ਕੇ ਦਿੱਲੀ ਭੇਜ ਦਿੱਤੇ ਸਨ। ਚੇਲਾਨੀ ਜਿਸ ਹੋਟਲ ਵਿਚ ਠਹਿਰਿਆ, ਉਹ ਫੌਜ ਜਾਂ ਪੁਲਿਸ ਦੇ ਨੋਟਿਸ ਵਿਚ ਨਾ ਆਇਆ। ਚੇਲਾਨੀ ਸਾਨੂੰ ਇਸ ਤੋਂ ਪਹਿਲਾਂ ਵੀ ਜਸਪਾਲ (ਯੂ. ਐਨ. ਆਈ.) ਨਾਲ ਇਕ ਦੋ ਵਾਰੀ ਗਿੱਲ ਦੇ ਘਰ ਮਿਲਿਆ ਸੀ। (ਇਥੋਂ ਵਾਪਸ ਜਾ ਕੇ ਚੇਲਾਨੀ ਨੇ ਫੌਜੀ ਐਕਸ਼ਨ ਬਾਰੇ ਜੋ ਖਬਰਾਂ ਭੇਜੀਆਂ—ਬਿਲਕੁਲ ਸਹੀ ਸਨ। ਉਹ ਵਿਦੇਸ਼ਾਂ ਦੇ ਕਈ ਅਖਬਾਰਾਂ ਵਿਚ ਛਪੀਆਂ—ਜਿਸ ਨਾਲ ਸਰਕਾਰ ਦੇ ਕਈ ਦਾਅਵੇ ਝੂਠੇ ਸਾਬਤ ਹੋ ਗਏ। ਪਿੱਛੋਂ ਸਰਕਾਰ ਨੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਫੀ ਪੇਸ਼ਾਨ ਵੀ ਕੀਤਾ)।

ਅੱਜ ਸਵੇਰੇ ੧-੨੫ ਦੇ ਕਰੀਬ ਫਿਰ ਐਮ. ਐਮ. ਜੀ. ਦੀਆਂ ਗੋਲੀਆਂ ਦੀ ਆਵਾਜ਼ ਆਈ ਹੈ। ਹੈਲੀਕਾਪਟਰ ਉੱਡ ਰਿਹਾ ਹੈ।

ਇਸ ਤੋਂ ਪਿੱਛੋਂ ੯-੧੫ ਦੇ ਕਰੀਬ ਫਿਰ ਕਿਤੇ ਤੋਪਾਂ ਚੱਲਣ ਦੀ ਆਵਾਜ਼ ਕਾਫੇ ਦੇਰ ਆਉਂਦੀ ਰਹੀ। ਸਾਡੇ ਸਾਹਮਣੇ ਦੀ ਸੜਕ ਤੋਂ ਮਿਲਟਰੀ ਕੈਪ ਵੱਲੋਂ ਫੌਜ ਦੀਆਂ ਭਰੀਆਂ ਤਿੰਨ ਗੱਡੀਆਂ ਲੰਘੀਆਂ ਹਨ।

ਸ਼ਾਮੀਂ ਦੋ ਤੋਂ ਪੰਜ ਵਜੇ ਤਕ ਕਰਫਿਊ ਵਿਚ ਢਿੱਲ ਦਿੱਤੀ ਗਈ। ਮੈਂ ਤੇ ਤੋਮਰ ਜੇਠ ਹਾੜ੍ਹ ਦੀ ਕੜਕਦੀ ਧੁੱਪ ਵਿਚ ਪੈਦਲ ਹੀ ਦਰਬਾਰ ਸਾਹਿਬ ਵੱਲ ਆਏ (ਸਕੂਟਰਾਂ ਤੇ ਹਾਲੇ ਪਾਬੰਦੀ ਹੈ), ਪਰ ਮਿਲਟਰੀ ਨੇ ਧਰਮ ਸਿੰਘ ਮਾਰਕਿਟ ਵਾਲੇ ਚੌਂਕ ਤੋਂ ਅੱਗੇ ਨਹੀਂ ਜਾਣ ਦਿੱਤਾ। ਸਾਰਾ ਸ਼ਹਿਰ ਹੀ, ਕੀ ਹਿੰਦੂ, ਕੀ ਸਿੱਖ, ਸ੍ਰੀ ਦਰਬਾਰ ਸਾਹਿਬ ਵੱਲ ਉਮਡ ਪਿਆ ਸੀ। ਅਸੀਂ ਕਈ ਗਲੀਆਂ ਵਿਚ ਦੀ ਹੁੰਦੇ ਹੋਏ ਕੋਸ਼ਿਸ਼ ਕੀਤੀ ਕਿ ਜਲਿਆਂ ਵਾਲੇ ਬਾਗ ਲਾਗੇ ਪਹੁੰਚ ਕੇ ਦੂਰੋਂ ਹੀ ਦਰਬਾਰ ਸਾਹਿਬ ਦੀ ਹਾਲਤ ਵੇਖ ਸਕੀਏ ਪਰ ਫੌਜ ਨੇ ਕੋਈ ਪੇਸ਼ ਨਾ ਜਾਣ ਦਿੱਤਾ।

ਦੁਕਾਨਾਂ ਤੇ ਬੜੀ ਹੀ ਭੀੜ ਸੀ। ਲੋਕਾਂ ਆਟਾ, ਦਾਲਾਂ, ਖੰਡ, ਸੁੱਕਾ ਦੁੱਧ ਆਦਿ ਖਰੀਦ ਰਹੇ ਸਨ। ਮੌਕੇ ਦਾ ਫਾਇਦਾ ਉਠਾ ਕੇ ਦੁਕਾਨਦਾਰ ਲੋਕਾਂ ਦੀ ਛਿਲ ਲਾਹ ਰਹੇ ਸਨ। ਇਕ ਫਿਰਕੇ ਦੇ ਲੋਕ ਬੜੇ ਖੁਸ਼ ਨਜ਼ਰ ਆ ਰਹੇ ਹਨ। ਇਕ ਦੂਜੇ ਨੂੰ ਗਲਵਕੜੀਆਂ ਪਾ ਰਹੇ ਹਨ, ਵਧਾਈਆਂ ਦੇ ਰਹੇ ਹਨ।

## ਦਰਬਾਰ ਸਾਹਿਬ ਵੇਖ ਕੇ ਕਲੇਜਾ ਧੂਹਿਆ ਗਿਆ

੧੦ ਜੂਨ, ੧੯੬੪

ਬੀ. ਬੀ. ਸੀ. ਨੇ ਸਵੇਰੇ ਖਬਰ ਦਿੱਤੀ ਹੈ ਕਿ ਗੰਗਾ ਨਗਰ ਵਿਖੇ ਸਿੱਖ ਰਜਸੈਟ ਦੇ ਲਗਭਗ ੪੦੦ ਜਵਾਨਾਂ ਨੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਵਿਚੁਧ ਰੋਸ ਪ੍ਰਗਟ ਕਰਨ ਲਈ ਬਗਾਵਤ ਕਰ ਦਿੱਤੀ ਹੈ। ਉਨ੍ਹਾਂ ਨੇ ਅਸਲਾ ਲੁਟ ਲਿਆ ਅਤੇ ਗੱਡੀਆਂ ਲੈ ਕੇ ਪੰਜਾਬ ਦੀ ਸੀਮਾ ਵਿਚ ਪਹੁੰਚ ਗਏ। ਪਿੱਛੋਂ ਹੋਰ ਰਜਸੈਟਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਹੈਲੀਕਾਪਟਰ ਨਾਲ ਉਨ੍ਹਾਂ ਦੀ ਮੂਹਮੈਂਟ ਵੇਖ, ਦੋਵਾਂ ਵਿਚ ਲੜਾਈ ਹੋਈ, ਜਿਸ ਵਿਚ ਦੋਵਾਂ ਪਾਸਿਆਂ ਤੋਂ ਅਨੇਕਾਂ ਜਵਾਨ ਮਾਰੇ ਗਏ ਹਨ।

ਰਾਮਗੜ੍ਹ ਤੋਂ ਵੀ ਅਜੇਹੀਆਂ ਹੀ ਖਬਰਾਂ ਮਿਲੀਆਂ ਹਨ। ਅੰਮ੍ਰਿਤਸਰ ਕੈਪ ਵਿਚ ਸਿੱਖ ਲਾਈਟ ਇਨਫੈਨਟਰੀ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਫੌਜੀ ਐਕਸ਼ਨ ਵਿਚ ਹਿੱਸਾ ਲੈਣ ਤੋਂ ਨਾਹ ਕਰ ਦਿੱਤੀ ਦੀ। ਜਿਸ ਦਿਨ ਹਮਲਾ ਹੋਇਆ ਉਨ੍ਹਾਂ ਨੇ ਖਾਣਾ ਨਾ ਖਾਧਾ। ਉਹਨਾਂ ਸਭਨਾਂ ਨੂੰ ਇਥੋਂ ਕਿਸੇ ਹੋਰ ਥਾਂ ਤਬਦੀਲ ਕਰ ਦਿੱਤਾ ਗਿਆ ਹੈ।

ਪ੍ਰੈਫੈਸਰ ਐਸ. ਪੀ. ਧਵਨ, ਜੋ ਤੋਮਰ ਦੇ ਲਾਗੇ ਹੀ ਇਕ ਸਰਕਾਰੀ ਕਾਲੋਨੀ ਵਿਚ ਰਹਿੰਦੇ ਹਨ ਅਤੇ ਅਕਸਰ ਉਸ ਦੇ ਘਰ ਆਉਂਦੇ ਰਹਿੰਦੇ ਹਨ, ਨੇ ਦੱਸਿਆ ਕਿ ਸ. ਲਹਿਣਾ ਸਿੰਘ ਤੁੜ ਐਮ. ਪੀ. ਦੇ ਛੋਟੇ ਭਾਈ ਢਾ: ਗੁਰਚਰਨ ਸਿੰਘ, ਜੋ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਡਾਕਟਰ ਲੱਗੇ ਹੋਏ ਸਨ, ਆਪਣੇ ਘਰ ਦੀ ਛੱਤ 'ਤੇ ਬੈਠੇ ਕੁਝ ਪੜ੍ਹ ਰਹੇ ਸਨ, ਫੌਜ ਨੇ ਗੋਲੀ ਮਾਰ ਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ।

ਇਕ ਹੋਰ ਦੋਸਤ ਨੇ ਦੱਸਿਆ ਕਿ ਇਕ ਸਿੱਖ ਅਫਸਰ ਆਪਣੀ ਕੋਠੀ ਦੇ ਲਾਅਨ ਵਿਚ ਖੜ੍ਹੇ ਸਨ। ਸਿਰ ਤੇ ਪਟਕਾ ਬੰਨਿਆ ਸੀ। ਕੋਠੀ ਅਗਲੀ ਸੜਕ ਤੋਂ ਇਕ ਫੌਜੀ ਜੀਪ ਲੰਘੀ। ਝਟ ਹੀ ਇਹ ਜੀਪ ਵਾਪਸ ਆ ਕੇ ਕੋਠੀ ਅੱਗੇ ਖੜ੍ਹੇ ਗਈ। ਕੁਦਰਤੀ ਜੀਪ ਵਿਚ ਇਕ ਸਿੱਖ ਕੈਪਟਨ ਵੀ ਸੀ। ਉਸ ਨੇ ਪੁੱਛਿਆ, “ਸਰਦਾਰ ਜੀ ਤੁਸੀਂ ਇਥੇ ਕਿਉਂ ਖੜ੍ਹੇ ਹੋ” ਉਸ ਨੇ ਜਵਾਬ ਦਿੱਤਾ, “ਇਹ ਮੇਰਾ ਘਰ ਹੈ।” ਇਸ ਤੇ ਸਿੱਖ ਜਵਾਨ ਨੇ ਕਿਹਾ “ਅੰਦਰ ਚਲੋ ਜਾਓ, ਸਾਡੀ ਫੌਜ ਹਲਕ ਗਈ ਹੈ।”

ਅੱਜ ਸ਼ਹਿਰ ਵਿਚ ੧੨ ਤੋਂ ੫ ਵਜੇ ਤਕ ਅਤੇ ਚਾਰ ਦੀਵਾਰੀ ਵਾਲੇ ਪੁਰਾਣੇ ਸ਼ਹਿਰ ਵਿਚ ੧੨ ਤੋਂ ਦੋ ਵਜੇ ਤਕ ਕਰਫਿਊ ਵਿਚ ਢਿੱਲ ਦਿੱਤੀ ਗਈ। ਮੈਂ ਤੇ ਤੋਮਰ ਜਲ੍ਹਿਆਂ ਵਾਲੇ ਬਾਗ ਤਕ ਗਏ। ਉਥੇ ਖੜ੍ਹੇ ਕੇ ਸ੍ਰੀ ਦਰਬਾਰ ਸਾਹਿਬ ਵਲ

ਝਾਤ ਮਾਰੀ। ਕਲੇਜਾ ਧੂਹਿਆ ਗਿਆ। ਸਾਹਮਣੀ ਦੀਵਾਰ ਤੇ ਗੋਲੀਆਂ ਦੀ ਬੋਛਾੜ ਦਿਸ ਰਹੀ ਸੀ। ਗੁੰਬਦ ਚਲਣੀ ਛਲਦੀ ਹੋਏ ਪਏ ਸਨ। ਵੱਡੇ ਗੁੰਬਦ ਤੇ ਲਗੇ ਕਲਾਕ (ਵੱਡੀਆਂ ਘੜੀਆਂ) ਦਾ ਡਾਇਲ ਅਤੇ ਸੂਈਆਂ ਨਸ਼ਟ ਹੋ ਚੁੱਕੀਆਂ ਸਨ। ਸੱਜੇ ਪਾਸੇ ਮੈਂ ਆਪਣਾ ਕੁਆਟਰ ਤਾਂ ਨਾ ਵੇਖ ਸਕਿਆ ਪਰ ਲਾਗਲੇ ਕਈ ਕੁਆਟਰਾਂ ਵਿਚ ਫੌਜੀ ਫਿਰਦੇ ਦਿਸ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੀ ਇਹ ਬਰਬਾਦੀ ਬਾਹਰੋਂ ਵੇਖ ਕੇ ਮਨ ਇਕਦਮ ਉਦਾਸ ਹੋ ਗਿਆ। ਥੌੜੀ ਦੇਰ ਕੋਤਵਾਲੀ ਰੁਕ ਕੇ ਘਰ ਵਾਪਸ ਆ ਗਿਆ। ਭਾਵੇਂ ਕਿ ਪੰਜ ਵਜੇ ਤਕ ਬਾਹਰ ਰਿਹਾ ਜਾ ਸਕਦਾ ਸੀ। ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰ ਹੈ, ਭਗਤੀ ਅਤੇ ਸ਼ਕਤੀ ਦਾ ਕੇਂਦਰ ਹੈ—ਉਹਨਾਂ ਦੀ ਸ਼ਖਸੀਅਤ ਦਾ ਇਕ ਅਟੁਟ ਅੰਗ ਹੈ। ਸਗੋਂ ਇਸ ਤੋਂ ਵੱਧ ਪਾਵਨ, ਮਹਾਨ ਅਤੇ ਪੂਜਣ ਯੋਗ ਅਸਥਾਨ ਹੈ ਜਿਸ ਤੇ ਵੱਡੀ ਤੋਂ ਵੱਡੀ ਕੁਰਬਾਨੀ ਕੀਤੀ ਜਾ ਸਕਦੀ ਹੈ। ਇਸ ਸਰਬੋਤਮ ਅਸਥਾਨ ਦੀ ਇਹ ਬਰਬਾਦੀ ਸਿੱਖ ਕਿਵੇਂ ਵੇਖ ਸਕਦੇ ਹਨ, ਸਹਾਰ ਸਕਦੇ ਹਨ।

ਜੋ ਵੀ ਮਿਲਦਾ ਹੈ ਕੋਈ ਨਵੀਂ ਗੱਲ ਸੁਣਾਉਂਦਾ ਹੈ, ਕੁਝ ਸੱਚੀ, ਕੁਝ ਸੁਣੀ ਸੁਣਾਈ ਜਾਂ ਕੇਵਲ ਅਫਵਾਹ। ਚਾਰ ਦੀਵਾਰੀ ਵਾਲੇ ਸ਼ਹਿਰ ਵਲ ਆਉਂਦਿਆਂ ਭੰਡਾਰੀ ਪੁਲ ਲਾਗੇ ਸ਼੍ਰੋਮਣੀ ਕਮੇਟੀ ਦਾ ਇਕ ਬਜ਼ੁਰਗ ਸੇਵਾਦਾਰ (ਪਰਦੇਸੀ) ਮਿਲ ਗਿਆ। ਉਸ ਨੂੰ ਪੁੱਛਿਆ ਕਿ ਕੀ ਹਾਲ ਹੈ? ਰੋਣ ਹਾਕਾ ਹੋ ਕੇ ਉਹ ਕਹਿਣ ਲੱਗਾ ਕਿ ਅਸੀਂ ਬਾਗ ਵਾਲੀ ਗਲੀ (ਸਮੁੰਦਰੀ ਹਾਲ ਦੇ ਪਿਛਲੇ ਪਾਸੇ) ਰਹਿੰਦੇ ਹਾਂ। ਉਧਰ ਵੀ ਅੱਜ ਅੱਗ ਲੱਗਾ ਦਿੱਤੀ ਗਈ ਹੈ। ਮਸਾਂ ਬੱਚ ਕੇ ਖਾਲੀ ਹੱਥ ਨਿਕਲ ਕੇ ਆਇਆ ਹਾਂ।

ਐਸ. ਪੀ. ਸਿਟੀ ਸ੍ਰੀ ਸੀਤਲ ਦਾਸ\* ਦੇ ਦਫ਼ਤਰ ਸ: ਕਿਰਪਾਲ ਸਿੰਘ, ਪ੍ਰਧਾਨ ਚੀਫ਼ ਖਾਲਸਾ ਦੀਵਾਨ, ਸ. ਹਰਭਜਨ ਸਿੰਘ ਸੰਧੂ\*\* ਤੇ ਹੋਰ ਕਈ ਅਕਾਲੀ ਲੀਡਰ ਮਿਲੇ। ਸ. ਕਿਰਪਾਲ ਸਿੰਘ ਨੇ ਐਸ. ਪੀ. ਸਿਟੀ ਨੂੰ ਇਹ ਕਹਿ ਕੇ ਸਖਤ ਪ੍ਰੈਸਟ ਕੀਤਾ, “ਜਿਸ ਗੱਡੀ ਵਿਚ ਸੰਤ ਭਿੰਡਰਾਂਵਾਲਿਆਂ ਦੀ ਦੇਹ ਨੂੰ ਸਸਕਾਰ ਕਰਨ ਲਈ ਲਿਜਾਇਆ ਗਿਆ ਸੀ, ਮੈਂ ਉਸ ਦਾ ਨੰਬਰ ਨੋਟ ਕੀਤਾ ਹੈ। ਉਹ ਨਗਰ ਪਾਲਕਾ ਦੀ ਕੂੜਾ ਢੋਣ ਵਾਲੀ ਗੱਡੀ ਸੀ। ਸੰਤ ਜੀ ਦੀ ਮਹਾਨ ਸ਼ਖਸੀਅਤ ਦਾ ਖਿਆਲ ਰੱਖਣਾ ਚਾਹੀਦਾ ਸੀ।” ਐਸ. ਪੀ. ਅੱਗੋਂ ਕੁਝ ਨਹੀਂ ਬੋਲੇ।

ਇਥੇ ਹੀ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਐਡੀਟਰ ਸ. ਜਗਜੀਤ ਸਿੰਘ ਬੀਰ, ਜੋ ਤਿੰਨ ਜੂਨ ਦੇ ਇਥੇ ਆਏ ਹੋਏ ਹਨ, ਮਿਲੇ ਅਤੇ ਉਨ੍ਹਾਂ ਦੱਸਿਆ ਕਿ ਉਹ ਇਕ ਡਾਕਟਰ ਦੀ ਮਦਦ ਨਾਲ ਇਕ ਹਸਪਤਾਲ ਜਾ ਕੇ ਆਏ ਹਨ, ਉਥੇ ਜ਼ਖਮੀ ਸਿੰਘਾਂ

\* ਸ੍ਰੀ ਸੀਤਲ ਦਾਸ ਪਟਿਆਲੇ ਐਸ. ਪੀ. ਲੱਗੇ ਹੋਏ ਸਨ, ਜਦੋਂ ਅਗਸਤ ੧੯੮੮ 'ਚ ਖਾੜਕ ਸ਼ਹਿਰ ਵਿੱਚ ਆਏ ਇਕ ਪੁਲਿਸ ਇੰਸਪੈਕਟਰ ਦਲਬੀਰ ਸਿੰਘ ਨੇ ਮਾਰ ਦਿੱਤਾ ਸੀ। ਦਲਬੀਰ ਸਿੰਘ ਨੂੰ ਸ੍ਰੀ ਰਿਬੇਰੇ ਨੇ ਖਾੜਕਾਂ ਦੀ ਪਛਾਣ ਕਰਨ ਤੇ ਮਾਰਨ ਲਈ ਭਰਤੀ ਕੀਤਾ ਸੀ।

\*\* ਸ੍ਰੀ ਸੰਧੂ ਸ. ਸੁਰਜੀਤ ਸਿੰਘ ਬਰਨਾਲਾ ਦੇ ਮੰਤਰੀ ਮੰਡਲ 'ਚ ਮੰਤਰੀ ਬਣੇ। ਜੂਨ ੧੯੮੧ ਦੀਆਂ ਚੋਣਾਂ ਸਮੇਂ ਖਾੜਕਾਂ ਨੇ ਉਹਨਾਂ ਨੂੰ ਮਾਰ ਦਿੱਤਾ।

ਦਾ ਬੁਰਾ ਹੀ ਹਾਲ ਹੈ। ਕੋਈ ਉਨ੍ਹਾਂ ਵੱਲ ਤਵੱਜੇ ਨਹੀਂ ਦੇ ਰਿਹਾ। ਬਿਨਾਂ ਇਲਾਜ  
ਕਈਆਂ ਦੀ ਹਾਲਤ ਬੜੀ ਹੀ ਨਾਜ਼ਕ ਹੈ।

ਇਕ ਫਿਰਕੇ ਦੇ ਲੋਕ ਕਲੁ ਵਾਂਗ ਹੀ ਬੜੇ ਖੁਸ਼ ਸਨ। ਨਿਰਜਲਾ ਇਕਾਦਸ਼ੀ  
ਹੋਣ ਕਾਰਨ, ਅੱਜ ਬਾਜ਼ਾਰ ਵਿਚ ਰੋਣਕ ਕਾਢੀ ਸੀ। ਕਈ ਥਾਵਾਂ 'ਤੇ ਛਬੀਲਾਂ  
ਲਾਈਆਂ ਗਈਆਂ ਸਨ।

ਰਾਤ ਅਸੀਂ ਗਿੱਲ ਦੇ ਘਰ ਗਏ। ਟੀ. ਵੀ. ਤੇ ਮੇਜਰ ਜਨਰਲ ਕੁਲਦੀਪ ਸਿੰਘ  
ਬਰਾੜ (ਜਿਨ੍ਹਾਂ ਦੀ ਅਗਵਾਈ ਵਿਚ ਫੌਜੀ ਕਾਰਵਾਈ ਕੀਤੀ ਗਈ ਸੀ) ਦੀ  
ਇੰਟਰਵਿਊ ਸੀ। ਉਹ ਬੜਾ ਹੀ ਝੁੰਜਲਾਏ ਹੋਏ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ  
ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਅੱਤਵਾਦੀਆਂ ਨੂੰ ਵਿਦੇਸ਼ੀ  
ਸਹਾਇਤਾ ਮਿਲਦੀ ਸੀ, ਅੱਤਵਾਦੀਆਂ ਪਾਸ ਚੀਨੀ ਹਥਿਆਰ ਹਨ ਜੋ ਪਾਕਿਸਤਾਨ  
ਰਾਹੀਂ ਆਏ ਹਨ।

ਪੂਰੇ ਇਕ ਹਫ਼ਤੇ ਪਿੱਛੋਂ ਰਾਤੀਂ ੧੧ ਦੇ ਕਰੀਬ ਟੈਲੀਫੋਨ ਬਹਾਲ ਕੀਤੇ ਗਏ।

# ਮੁਗਲਾਂ ਦੇ ਜੂਲਮ ਤਾਂ ਸੁਣੋ ਸਨ ਪਰ...

੧੧ ਜੂਨ. ੧੯੮੪

ਬੀ. ਬੀ. ਸੀ. ਨੇ ਖਬਰ ਦਿੱਤੀ ਹੈ ਬਿਹਾਰ ਵਿਚ ਵੀ ਫੌਜੀਆਂ ਨੇ ਵੱਡੀ ਪੱਧਰ ਤੇ ਬਗਾਵਤ ਕਰ ਦਿੱਤੀ ਹੈ, ਉਹ ਹੋਰ ਸਿੱਖਾਂ ਸਮੇਤ ਪੰਜਾਬ ਵੱਲ ਵੱਧ ਰਹੇ ਹਨ। ਸਿੱਖ ਫੌਜੀਆਂ ਵੱਲੋਂ ਹੋਰ ਥਾਵਾਂ 'ਤੇ ਵੀ ਬਗਾਵਤ ਕਰਨ ਦਾ ਡਰ ਹੈ। ਬਿਹਾਰ ਵਿਚ ਰਾਮਗੜ੍ਹ ਤੋਂ ਚਲੇ ਇਹ ਸਿੱਖ ਫੌਜੀ ਰਸਤੇ ਵਿਚ ਪਿੱਛਾ ਕਰਨ ਵਾਲੇ ਫੌਜੀਆਂ ਨਾਲ ਜੂਝ ਕੇ ਲੜੇ ਅਤੇ ਬਹੁਤ ਸਾਰੇ ਸ਼ਹੀਦ ਹੋ ਗਏ। ਬਾਕੀ ਬੰਦੀ ਬਣਾ ਲਏ ਗਏ।

ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਰਕਾਰ ਨੇ ਸਿੱਖਾਂ ਨਾਲ ਜੰਗ ਛੇੜ ਦਿੱਤੀ ਹੈ, ਜਿਸ ਦਾ ਸਿੱਖ ਡਟ ਕੇ ਮੁਕਾਬਲਾ ਕਰਨਗੇ। ਉਨ੍ਹਾਂ ਨੇ ਦੇਸ਼ ਵਿਦੇਸ਼ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਤੇ ਸਰਕਾਰ ਵੱਲੋਂ ਕੀਤੇ ਜਾਬਰਾਨਾ ਫੌਜੀ ਹਮਲੇ ਵਿਰੁੱਧ ਪ੍ਰੈਟੈਸਟ ਕਰਨ ਲਈ ੧੭ ਜੂਨ (ਐਤਵਾਰ) ਨੂੰ “ਰੋਸ ਦਿਵਸ” ਦੇ ਰੂਪ ਵਿਚ ਮਨਾਉਣ। ਉਸ ਦਿਨ ਆਪਣੇ ਘਰਾਂ ਵਿਚ ਚੁਲ੍ਹੇ ਨਾ ਬਾਲਣ। ਕਾਲੇ ਬੱਸਤਰ (ਪਗੜੀਆਂ ਜਾਂ ਢੁਪੱਟੇ) ਪਹਿਨਣ ਅਤੇ ਰਾਤ ਨੂੰ ਭੁੰਜੇ ਹੀ ਸੌਣ। ਸਰਦਾਰ ਬਾਦਲ ਨੇ ਸਿੱਖ ਫੌਜੀਆਂ ਵੱਲੋਂ ਬਗਾਵਤ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਸਿੱਖ ਫੌਜੀਆਂ ਦਾ ਸਹੀ ਕਦਮ ਦੱਸਿਆ ਹੈ। ਸ: ਬਾਦਲ ਨੇ ਸਿੱਖਾਂ ਨੂੰ ਆਪਣੇ ਸਨਮਾਨ, ਜਿਵੇਂ ਕਿ ਪਦਮ ਸ਼੍ਰੀ, ਪਦਮ ਭੂਸ਼ਣ ਆਦਿ ਵਾਪਸ ਕਰਨ ਅਤੇ ਸਾਰੇ ਸਿੱਖ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਨੂੰ ਆਪਣੀ ਆਪਣੀ ਮੈਂਬਰੀ ਤੋਂ ਅਸਤੀਫ਼ਾ ਦੇਣ ਦੀ ਅਪੀਲ ਵੀ ਕੀਤੀ ਹੈ।

ਪ੍ਰੇ: ਧਵਨ ਦੇ ਕੋਈ ਨਜ਼ਦੀਕੀ ਰਿਸ਼ਤੇਦਾਰ ਸਥਾਨਕ ਮਿਲਟਰੀ ਕੈਂਟ ਵਿਚ ਕੰਮ ਕਰਦੇ ਹਨ। ਉਹ ਕੈਂਟ ਵਿਚ ‘ਪੀ. ਓ. ਡਬਲਿਊ’ (ਜੰਗੀ ਕੈਦੀਆਂ) ਨੂੰ ਵੇਖ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਇਕ ਕਮਰੇ ਵਿਚ ਬਹੁਤ ਹੀ ਜ਼ਿਆਦਾ ਬੰਦੇ ਬੰਦ ਰੱਖੇ ਗਏ ਹਨ। ਗਰਮੀ ਅੰਤਾਂ ਦੀ ਹੈ, ਪੱਥੇ ਨਹੀਂ ਲੱਗੇ। ਦੋ ਨੂੰ ਟੱਟੀਆਂ ਲੱਗੀਆਂ ਤਾਂ ਉਹ ਥਾਗੀ ਰਾਹੀਂ ਥਾਹਰ ਆਏ। ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਕਿਹਾ ਇਹ ਗਿਆ ਕਿ ਉਹ ਨੱਸਣ ਦੀ ਕੋਸ਼ਿਸ਼ ਕਰ ਰਹੇ ਸਨ। (ਇਸ ਤਰ੍ਹਾਂ ਪਿੱਛੋਂ ਹੋਰ ਅਨੇਕਾਂ ਹੀ ਸਿੰਘਾਂ ਨੂੰ ਕੈਂਟ ਵਿਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤੇ ਜਾਣ ਦੀ ਖਬਰ ਸੁਣੀ।)

ਪ੍ਰੇ: ਧਵਨ ਨੇ ਇਥੇ ਤੋਮਰ ਦੇ ਘਰ ਬੈਠਿਆਂ ਹੀ ਕਿਸੇ ਨੂੰ ਫੋਨ ਕੀਤਾ। ਗੱਲਾਂ

ਗੱਲਾਂ ਵਿਚ ਉਸ ਨੇ ਦੱਸਿਆ ਕਿ ਜਨਰਲ ਬਰਾੜ ਨੇ ਕਿਸੇ ਹੋਰ ਛੌਜੀ ਅਫਸਰ ਨੂੰ ਕਿਹਾ ਹੈ ਕਿ “ਜੇ ਸਾਡੇ ਪਾਸ ਭਿੰਡਰਾਂਵਾਲਿਆਂ ਦੇ ਸਿੰਘਾਂ ਵਰਗੇ ‘ਕਮਿਟਡ’ (ਵੱਚਨਬਧ) ਛੌਜੀ ਹੋਣ ਭਾਵੇਂ ੧੦ ਹਜ਼ਾਰ ਹੀ ਹੋਣ, ਅਸੀਂ ਦੋ ਦਿਨਾਂ ਵਿਚ ਪਾਕਿਸਤਾਨ ਨੂੰ ਸਾਫ਼ ਕਰ ਦੇਈਏ।” ਇਸ ਦਾ ਇਹ ਭਾਵ ਹੈ ਕਿ ਜਨਰਲ ਬਰਾੜ ਨੇ ਸਿੱਖਾਂ ਦੀ ਬਹਾਦਰੀ ਦਾ ਲੋਹਾ ਮੰਨ ਲਿਆ ਹੈ।

ਟੇਲਰ ਰੋਡ ਤੇ ਰਹਿੰਦੇ ਇਕ ਪੁਲਿਸ ਅਫਸਰ ਦੇ ਬੱਚਿਆਂ ਨੇ ਈ ਜੂਨ ਸਵੇਰੇ ਤੋਪਾਂ ਅਤੇ ਐਮ. ਐਮ. ਜੀ. ਦੇ ਗੋਲਿਆਂ ਦੀ ਭਿਆਨਕ ਆਵਾਜ਼ ਆਪਣੇ ਟੇਪ-ਰੀਕਾਰਡਰ 'ਤੇ ਟੇਪ ਕੀਤੀ ਹੈ। ਅਸੀਂ ਅੱਜ ਸ. ਗੁਰਦੀਪ ਸਿੰਘ ਦੇ ਘਰ ਬੈਠ ਕੇ ਇਹ ਟੇਪ ਸੁਣੀ। ਇਥੋਂ ਕੰਪਲੈਕਸ ਸਿੱਧਾ ਢੇਚ ਕਿਲੋਮੀਟਰ ਤਾਂ ਹੋਏਗਾ। ਇਹ ਆਵਾਜ਼ ਸੁਣ ਕੇ ਵੀ ਇਕ ਡਰ ਜਿਹਾ ਆਉਂਦਾ ਹੈ। ਉਹੋ ਭਿਆਨਕ ਦ੍ਰਿਸ਼ ਸਾਹਮਣੇ ਨਜ਼ਰ ਆਉਂਦਾ ਹੈ। ਪੱਤਰਕਾਰ ਸੁਭਾਸ਼ ਕਿਰਪੇਕਰ, ਜੋ ਅੱਜ ਕੰਪਲੈਕਸ ਲਾਗੇ ਤਬਾਹ ਹੋਇਆ ਕੁਝ ਇਲਾਕਾ ਵੇਖ ਕੇ ਆਇਆ ਹੈ, ਨੇ ਦੱਸਿਆ ਕਿ ਬਹੁਤ ਹੀ ਤਬਾਹੀ ਹੋਈ ਹੈ।

ਤੋਹਰ ਵੀ ਦੀਪਕ ਸ਼ਰਮਾ, ਅਸ਼ੋਕ ਸੋਨੀ ਅਤੇ ਸ਼ਾਮੀ ਸਰੀਨ ਨਾਲ ਪਿਛਲੇ ਬਾਜ਼ਾਰ 'ਚ ਹੁੰਦਾ ਹੋਇਆ ਅਕਾਲ ਤਖਤ ਵੇਖ ਕੇ ਆਇਆ ਹੈ। ਉਹ ਘੰਟਾ ਘਰ ਵੱਲ ਜਾ ਸਕੇ ਸਨ ਤੇ ਉਸ ਨੇ ਮੈਨੂੰ ਦੱਸਿਆ ਕਿ ਤੇਰੇ ਕੁਆਟਰ ਵਿਚ ਕਈ ਛੌਜੀ ਫਿਰ ਰਹੇ ਸਨ।

ਰੇਡੀਓ ਨੇ ਖਬਰ ਦਿੱਤੀ ਹੈ ਲੁਧਿਆਣਾ ਤੋਂ ਕਾਂਗਰਸ (ਆਈ) ਦੇ ਮੈਂਬਰ ਪਾਰਲੀਮੈਟ ਸ. ਦੇਵਿੰਦਰ ਸਿੰਘ ਗਰਚਾ ਨੇ ਛੌਜੀ ਹਮਲੇ ਵਿਰੁੱਧ ਰੋਸ ਵਜੋਂ ਲੋਕ ਸਭਾ ਸੀਟ ਅਤੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਅਜੇਹਾ ਪਹਿਲਾਂ ਹੀ ਕਰ ਚੁੱਕੇ ਹਨ।

ਪਿਛਲੇ ਹਫ਼ਤੇ ਤੋਂ ਡਾਕ ਤਾਰ ਪੂਰੀ ਤਰ੍ਹਾਂ ਬੰਦ ਹੈ। ਅੱਜ ਤਾਰਾਂ ਆਉਣ ਜਾਣ ਲੱਗੀਆਂ ਹਨ। ਮੈਂ ਸੋਚਿਆ ਕਿ ਲੁਧਿਆਣੇ ਆਪਣੇ ਘਰ ਭਰਾਵਾਂ ਨੂੰ ਅਤੇ ਹਿਮਾਚਲ ਵਿਚ ਆਪਣੀ ਪਤਨੀ ਨੂੰ ਰਾਜੀ ਖੁਸ਼ੀ ਦੀ ਤਾਰ ਦੇ ਦਿਆਂ, ਫਿਕਰ ਨਾ ਕਰਦੇ ਰਹਿਣ। ਕੇਂਦਰੀ ਤਾਰ ਘਰ ਗਿਆ, ਬੜੀ ਲੰਮੀ ਕਤਾਰ ਲੱਗੀ ਹੋਈ ਸੀ। ਮੈਂ ਫਾਰਮ ਲੈ ਕੇ, ਤਾਰ ਦਾ ਮਜ਼ਮੂਨ ਲਿਖਿਆ “ਰਾਜੀ ਖੁਸ਼ੀ ਹਾਂ ਫਿਕਰ ਨਾ ਕਰਨਾ।” ਮੇਰੀ ਵਾਰੀ ਆਈ ਤਾਂ ਤਾਰ ਬਾਬੂ ਨੇ ਦੱਸਿਆ ਕਿ ਕੇਵਲ “ਮੌਤ” ਦੀਆਂ ਤਾਰਾਂ ਹੀ ਜਾ ਰਹੀਆਂ ਹਨ, ਰਾਜੀ ਖੁਸ਼ੀ ਦੀਆਂ ਹਾਲੇ ਨਹੀਂ। ਨਿਰਾਸ ਹੋ ਕੇ ਮੈਂ ਵਾਪਸ ਆ ਗਿਆ।

ਇਕ ਮਿੱਤਰ ਨੇ ਦੱਸਿਆ ਅੰਮ੍ਰਿਤਸਰ ਸਹਿਰ ਵਿਚ ਦਾਖਲ ਹੋਣ ਵਾਲੀ ਹਰ ਸੜਕ 'ਤੇ ਸੀ. ਆਰ. ਪੀ. ਜਾਂ ਛੌਜ ਖੜੀ ਹੈ ਜਿਸ ਕਿਸੇ ਨੇ ਕ੍ਰਿਪਾਨ ਪਹਿਨੀ ਹੁੰਦੀ ਜਾਂ ਨੀਲੀ ਪਗੜੀ, ਉਹ ਲੁਹਾ ਲੁਹਾ ਕੇ ਉਥੇ ਰੱਖੀ ਜਾਂਦੇ ਹਨ। ਇਨ੍ਹਾਂ ਲੁਹਾਈਆਂ ਗਈਆਂ ਪਗੜੀਆਂ ਤੇ ਕ੍ਰਿਪਾਨਾਂ ਦੇ ਚੇਰ ਲੱਗ ਗਏ, ਜੇ ਕੋਈ ਇਨਕਾਰ ਕਰਦਾ

ਹੈ ਤਾਂ ਉਸ ਨੂੰ ਗ੍ਰਹਤਾਰ ਕਰ ਲੈਂਦੇ ਹਨ। ਸਿੱਖ ਇਤਿਹਾਸ ਵਿਚ ਮੁਗਲਾਂ ਅਫ਼ਗਾਨਾਂ ਤੇ ਹੋਰ ਧਾੜਵੀਆਂ ਦੇ ਜੁਲਮ ਸੁਣ ਸੁਣ ਕੇ ਹੈਰਾਨ ਹੁੰਦੇ ਸੀ, ਪਰ ਕਾਂਗਰਸ ਰਾਜ ਵਿਚ ਇਹ ਸਾਰੇ ਜੁਲਮ ਹੁੰਦੇ, ਆਪਣੀ ਅੱਖਾਂ ਦੇਖ ਲਏ ਹਨ, ਕੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਮੁਗਲ ਜਨੇਊ ਉਤਰਵਾ ਰਹੇ ਸਨ, ਕਾਂਗਰਸੀ ਹੁਕਮਰਾਨ ਕ੍ਰਿਪਾਨਾ ਲੁਹਾ ਰਹੇ ਹਨ।

ਇਕ ਦੋਸਤ ਅਫਸਰ ਮਿਲੇ ਜਿਨ੍ਹਾਂ ਦੀ ਡਿਊਟੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਲੱਗੀ ਹੋਈ ਸੀ। ਉਨ੍ਹਾਂ ਅੱਖਾਂ ਦੇਖਿਆ ਹਾਲ ਸੁਣਾ ਉੰਦਿਆਂ ਦੱਸਿਆ ਕਿ ਜਦੋਂ ਛੌਜ ਨੇ ਸ੍ਰੀ ਦਰਬਾਰ ਸਾਹਿਬ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਤਾਂ ਇਕ ਫਿਰਕੇ ਦੇ ਲੋਕਾਂ ਨੇ ਖੁਸ਼ ਹੋ ਕੇ ਛੌਜੀ ਜਵਾਨਾਂ ਨੂੰ ਕੜਾਹ, ਪੂੜੀਆਂ, ਲੱਭੂ ਆਦਿ ਵੰਡੇ ਅਤੇ ਸ਼ਰਬਤ ਪਿਲਾਇਆ। ਇਸਤਰੀਆਂ ਨੇ ਇਹਨਾਂ ਛੌਜੀਆਂ ਦੇ ਮੱਥੇ ਤੇ ਤਿਲਕ ਲਗਾਇਆ। (ਰੇਡੀਓ ਨੇ ਵੀ ਖਬਰ ਦਿੱਤੀ ਸੀ ਕਿ ਕੰਪਲੈਕਸ ਲਾਗਲੇ ਲੋਕ ਛੌਜ ਨੂੰ ਪੂਰੀ ਤਰ੍ਹਾਂ ਸਹਿਯੋਗ ਤੇ ਮਦਦ ਦੇ ਰਹੇ ਹਨ)। ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਗ੍ਰਹਤਾਰ ਕੀਤੇ ਸਿੰਘਾਂ ਨੂੰ ਟਰੱਕਾਂ ਰਾਹੀਂ ਕੈਂਟ ਵੱਲ ਲਿਆਏ ਹਨ, ਤਾਂ ਹਾਲ ਬਾਜ਼ਾਰ ਵਿਚ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੋਂ ਇਨ੍ਹਾਂ ਨੂੰ ਵੇਖ ਵੇਖ ਖੁਸ਼ ਹੋ ਰਹੇ ਹਨ।

## ਜਬੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਿਆਨ

੧੨ ਜੂਨ, ੧੯੬੪

ਅੱਜ ਸਵੇਰੇ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਹੈਂਡ-ਗੰਬੀ ਸਿੰਘ ਸਾਹਿਬ ਗਿ: ਸਾਹਿਬ ਸਿੰਘ ਜੀ ਹੁਕਮਨਾਮਾ ਲੈ ਰਹੇ ਸਨ, ਤਾਂ ਰੇਡੀਓ ਵਿਚ ਗੋਲੀ ਚੱਲਣ ਦੀ ੪-ਪ ਵਾਰੀ ਆਵਾਜ਼ ਆਈ। ਜਾਪਦਾ ਹੈ ਕਿ ਫੌਜ ਨੇ ਇਹ ਗੋਲੀ ਚਲਾਈ ਹੈ।

ਅੱਜ ਕਰਫ਼ਿਊ ਵਿਚ ਸਵੇਰੇ ੭ ਵਜੇ ਤੋਂ ੧੨ ਘੰਟੇ ਦੀ ਛਿੱਲ ਦਿੱਤੀ ਗਈ ਪਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਲਾਗਲੇ ਇਲਾਕਿਆਂ ਵਿਚ ਦੁਪਹਿਰੇ ੧੨ ਤੋਂ ੬ ਵਜੇ ਤਕ ਸੀ। ਇਧਰ ਵੀ ਕੋਈ ਜਲ੍ਹਿਆਂ ਵਾਲੇ ਬਾਗ ਤਕ ਕਟੜਾ ਆਹਲੂਵਾਲੀਆ ਵਿਚ ਮੰਦਰ ਵਾਲੇ ਚੌਕ ਤਕ, ਭਾਵ ਕੰਪਲੈਕਸ ਦੇ ਲਾਗੇ ਕਿਤੇ ਵੀ ਨਹੀਂ ਜਾ ਸਕਦੇ ਸੀ ਜਿਥੇ ਕੰਡੇਦਾਰ ਤਾਰਾਂ ਲਾ ਕੇ ਰਾਹ ਰੋਕਿਆ ਗਿਆ ਸੀ ਤੇ ਫੌਜੀ ਹਰ ਸਮੇਂ ਆਪਣੀਆਂ ਸਟੇਨਗਨਾਂ ਤਾਣੀ ਖੜ੍ਹੇ ਰਹਿੰਦੇ ਸਨ। ਅਸੀਂ ਕਈ ਪੱਤਰਕਾਰ ੧੧ ਕੁ ਵਜੇ ਕੋਤਵਾਲੀ ਗਏ। ਕੁਦਰਤੀ ਉਥੇ ਸੀ. ਆਰ. ਪੀ. ਦੇ ਡੀ. ਆਈ. ਜੀ. ਸ੍ਰੀ ਖਾਨ ਮਿਲ ਗਏ। ਗੱਲਾਂ ਗੱਲਾਂ ਵਿਚ ਮੇਰੇ ਸਾਬੀ ਪੱਤਰਕਾਰਾਂ ਸ. ਗੁਰਦੀਪ ਸਿੰਘ ਅਤੇ ਗਿੱਲ ਨੇ ਉਸ ਨੂੰ ਕਿਹਾ ਕਿ ਕੰਪਲੈਕਸ ਵਿੱਚੋਂ ਇਸ ਦੇ (ਮੇਰੇ) ਘਰੋਂ ਕੀਮਤੀ ਸਾਮਾਨ ਤਾਂ ਕਢਵਾ ਦਿਓ। ਉਨ੍ਹਾਂ ਇਕ ਡੀ. ਐਸ. ਪੀ. ਦੀ ਡਿਊਟੀ ਲੱਗਾ ਦਿੱਤੀ ਕਿ ਮੇਰਾ ਨਾਂ ਲੈ ਕੇ ਫਲਾਂ ਮੇਜਰ ਨੂੰ ਕਹਿ ਕੇ ਸਾਮਾਨ ਕਢਵਾ ਦੇ।

ਅਸੀਂ ਚੌਕ ਕਟੜਾ ਆਹਲੂਵਾਲੀਆ ਤੋਂ ਰਤਾ ਕੁ ਅੱਗੇ ਘੰਟਾ ਘਰ ਵੱਲ ਗਏ। ਡੀ. ਐਸ. ਪੀ. ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰਲੇ ਗੇਟ ਤੋਂ ਪਤਾ ਕੀਤਾ, ਉਹ ਮੇਜਰ ਉਸ ਸਮੇਂ ਨਹੀਂ ਸੀ। ਇਕ ਕਰਨਲ ਸੀ, ਜਿਸ ਨੇ ਆਖਿਆ ਕਿ ਪੰਜ ਕੁ ਦਿਨ ਹੋਰ ਠਹਿਰ ਜਾਓ, ਮੈਂ ਸਾਮਾਨ ਕਢਵਾ ਦਿਆਂਗਾ। ਹੁਣ ਇਕ ਤਾਂ ਕੇਂਦਰੀ ਮੰਤਰੀ ਬੂਟਾ ਸਿੰਘ ਅੰਦਰ ਗਏ ਹਨ। ਦੂਜੇ ਕੋਈ ਫੌਜੀ ਐਵੇਂ ਤੁਹਾਨੂੰ ਗੋਲੀ ਹੀ ਨਾ ਮਾਰ ਦੇਵੇ।

ਘੰਟਾ ਘਰ ਚੌਕ 'ਚੋਂ ਮੈਂ ਵੇਖਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਵੀ ਦੀਵਾਰ ਤੇ ਹਜ਼ਾਰਾਂ ਹੀ ਗੋਲੀਆਂ ਦੇ ਨਿਸ਼ਾਨ ਸਨ। ਕਈ ਬਾਵਾਂ ਤੇ ਐਮ. ਐਮ. ਜੀ. ਦੇ ਗੋਲੀਆਂ ਨਾਲ ਵੱਡੇ ਵੱਡੇ ਨਿਸ਼ਾਨ ਪਏ ਸਨ। ਜੰਗਲੇ ਦੀਆਂ (ਸੀਮਿੰਟ) ਜਾਲੀਆਂ ਟੁਟ ਚੁੱਕੀਆਂ ਹਨ। ਭਾਈ ਕੁਲਵੰਤ ਸਿੰਘ ਰਾਗੀ ਦੇ ਕੁਆਟਰ ਦੇ ਸਾਰੇ ਬੂਹੇ ਬਾਰੀਆਂ, ਰੋਸ਼ਨਦਾਨ ਆਦਿ ਸੜ੍ਹੇ ਹੋਏ ਵਿਖਾਈ ਦੇ ਰਹੇ ਸਨ। ਮੇਰੇ ਕੁਆਟਰ ਦੇ ਦਰਵਾਜ਼ੇ ਬਾਰੀਆਂ ਖੁਲ੍ਹੇ ਸਨ ਤੇ ਫੌਜੀ ਫਿਰ ਰਹੇ ਸਨ।

ਕੋਤਵਾਲੀ ਸਾਨੂੰ ਇਕ ਪੁਲਿਸ ਅਫਸਰ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਆਈ।

ਜੀ. (ਸੀ. ਆਈ. ਡੀ.) ਸ੍ਰੀ ਰੰਧਾਵਾ ਆਏ ਨੇ ਅਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ। ਉਹ ਮੁੱਖ ਦੀਵਾਰ ਦੇ ਬਾਹਰ ਜੁੱਤੀਆਂ ਲਾਹੁਣ ਲੱਗੇ ਤਾਂ ਇਕ ਫੌਜੀ ਅਫਸਰ ਨੇ ਕਿਹਾ ਕਿ ਜੁੱਤੀ ਪਾਈ ਰੱਖੇ ਉਤਾਰਨ ਦੀ ਲੋੜ ਨਹੀਂ, ਤਾਂ ਅੱਗੋਂ ਰੰਧਾਵਾ ਸਾਹਿਬ ਨੇ ਉਸ ਫੌਜੀ ਅਫਸਰ ਨੂੰ ਬੜੇ ਗੁੱਸੇ ਨਾਲ ਕਿਹਾ, “Don't hurt my sentiments” (ਮੇਰੇ ਜਜ਼ਬਾਤਾਂ ਨੂੰ ਠੇਸ ਨਾ ਪਹੁੰਚਾਓ)।

ਗਿੱਲ ਦੇ ਘਰ ਰਾਤੀਂ ਟੀ. ਵੀ. ਵੇਖਣ ਗਏ। ੨ ਜੂਨ ਤੋਂ ਸਾਡਾ ਰੇਡੀਓ ਅਤੇ ਟੀ. ਵੀ. ਖਬਰਾਂ ਆਦਿ ਲਈ ਬਹੁਤਾ ਸਮਾਂ ਪੰਜਾਬ ਨੂੰ ਹੀ ਦੇ ਰਹੇ ਹਨ ਅਤੇ ਸਰਕਾਰ ਫੌਜੀ ਐਕਸ਼ਨ ਨੂੰ “ਜ਼ਰੂਰੀ ਅਤੇ ਸਹੀ ਕਾਰਵਾਈ” ਸਾਬਤ ਕਰਨ ਲਈ ਪੂਰਾ ਜ਼ੋਰ ਲੱਗਾ ਰਹੀ ਹੈ। ਨੈਸ਼ਨਲ ਨੈਟ-ਵਰਕ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਵਾਲੇ ਖੂਹ ਵਿੱਚੋਂ, ਫੌਜ ਦੇ ਕਹਿਣ ਅਨੁਸਾਰ, ਜੋ ਹਥਿਆਰ ਅਤੇ ਸੋਨਾ ਆਦਿ ਮਿਲਿਆ ਹੈ, ਵਿਖਾਇਆ।

ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਬੇਦਾਰ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਸੰਗਤਾਂ ਦੇ ਨਾਂ ਸੰਦੇਸ਼ ਪੜ੍ਹਿਆ, ਜੋ ਇਸ ਤਰ੍ਹਾਂ ਹੈ—

“ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਹ ਦੁਖਦਾਈ ਅਤੇ ਅਫਸੋਸਨਾਕ ਹਨ ਜਿਸ ਤੇ ਹਰ ਹਿਰਦਾ ਅਤਿਅੰਤ ਦੁਖੀ ਹੈ। ਕੌਮਾਂ ਮਹਾਨ ਗੁਰੂ ਸਾਹਿਬਾਨ ਅਤੇ ਵਡੇਰਿਆਂ ਦੀਆਂ ਸਿਖਿਆਵਾਂ ਧਾਰਨ ਕਰਕੇ ਹਮੇਸ਼ਾ ਬਿਚਤਾ ਤੇ ਸੰਕਟ ਵਿੱਚੋਂ ਨਿਕਲ ਸਕਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਤੇ ਇਤਿਹਾਸਕ ਤੋਸ਼ਾਖਾਨਾ ਠੀਕ ਹਨ ਤੇ ਤੋਸ਼ਾਖਾਨਾ ਨੂੰ ਸਾਡੇ ਰਾਹੀਂ ਸੀਲ ਕਰਕੇ ਉਸ ਦੇ ਸੁਰਖਿਅਤ ਪ੍ਰਬੰਧ ਕਰ ਲਈ ਹਨ।”

ਪਾਵਨ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਨੁਕਸਾਨ ਹੋਇਆ ਹੈ। ਉਸ ਦਾ ਸਾਨੂੰ ਸਭਨਾਂ ਨੂੰ ਭਾਰੀ ਦੁੱਖ ਹੈ, ਪਰ ਸ੍ਰੀ ਹਰਿਮੰਦਰ ਸਾਹਿਬ ਅਤੇ ਕੋਠਾ ਸਾਹਿਬ ਠੀਕ ਹਨ ਅਤੇ ਆਪਾਂ ਹਿੰਦੂ-ਸਿੱਖ ਸਭ ਭਰਾ ਭਰਾ ਹਾਂ ਅਤੇ ਸਾਡੀ ਸਾਂਝ ਸਦੀਆਂ ਪੁਰਾਣੀ ਹੈ ਤੇ ਸਾਨੂੰ ਇਹ ਕਾਇਮ ਰੱਖਣੀ ਚਾਹੀਦੀ ਹੈ। ਸੰਗਤਾਂ ਕਈ ਦਿਨਾਂ ਤੋਂ ਸ੍ਰੀ ਸੱਚਖੰਡ ਦੇ ਦਰਸ਼ਨ-ਇਸ਼ਨਾਨ ਤੋਂ ਵਾਂਝੀਆਂ ਹਨ। ਇਸ ਲਈ ਭਰਪੂਰ ਯਤਨ ਜਾਰੀ ਹਨ ਅਤੇ ਆਸ ਹੈ ਕਿ ਛੇਤੀ ਹੀ ਇਸ ਅਸਥਾਨ ਦੀ ਧੂੜੀ ਮਸਤਕ ਲਗਾ ਸਕਣਗੀਆਂ।”

ਇਸ ਸਮੇਂ ਤਕ ਸਭਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਹੈ (ਭਾਵੇਂ ਹੇਠਲੀ ਮੰਜ਼ਲ ਤੇ ਕੋਠਾ ਸਾਹਿਬ ਸੱਚਮੁਚ ਠੀਕ ਠਾਕ ਸਨ)। ਸ੍ਰੀ ਅਕਾਲ ਤਖਤ ਸਾਹਿਬ ਬਾਰੇ ਗੋਲਮੇਲ ਬਿਆਨ ਸੁਣ ਕੇ ਸਾਨੂੰ ਬੜਾ ਹੀ ਅਫਸੋਸ ਹੋਇਆ। ਸੋਚਿਆ ਕਿ ਸ਼ਾਇਦ ਫੌਜ ਨੇ ਸੰਗੀਨ ਦੀ ਨੋਕ ਤੇ ਦੁਆਇਆ ਹੋਏ। (ਪਿੱਛੋਂ ਮੈਨੂੰ ਪਤਾ ਲਗਾ ਕਿ ਇਹ ਬਿਆਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਤਿਆਰ ਕਰ ਕੇ ਪੜ੍ਹਨ ਲਈ

ਦਿੱਤਾ ਸੀ)।

(ਇਸ ਬਿਆਨ ਕਾਰਨ ਬਹੁਤ ਸਾਰੇ ਸਿੱਖ ਵਿਸ਼ੇਸ਼ ਕਰਕੇ ਨੌਜਵਾਨ ਜਥੇਦਾਰ ਸਾਹਿਬ ਨਾਲ ਕਾਢੀ ਨਾਰਾਜ਼ ਹੋਏ ਅਤੇ ਫਰਵਰੀ ੧੯੯੫ ਵਿਚ ਲੁਧਿਆਣੇ ਲਾਗੇ ਉਨ੍ਹਾਂ ਉੱਤੇ ਕਾਤਲਾਨਾ ਹਮਲਾ ਵੀ ਕੀਤਾ ਗਿਆ ਅਤੇ ਜਖਮੀ ਕੀਤੇ ਗਏ, ਪਰ ਖੁਸ਼ਕਿਸਮਤੀ ਨਾਲ ਉਹ ਬਚ ਗਏ)।

ਸ. ਬਾਦਲ ਅਤੇ ਸ. ਸੁਰਜੀਤ ਸਿੰਘ ਬਰਨਾਲਾ ਨੂੰ ਅੱਜ ਕੌਮੀ ਸੁਰਖਿਆ ਐਕਟ ਅਧੀਨ ਗ੍ਰਾਫ਼ਤਾਰ ਕਰ ਲਿਆ ਗਿਆ ਹੈ। ਸ. ਬਲਵੰਤ ਸਿੰਘ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਨੇ ਬੀ. ਬੀ. ਸੀ. ਨਾਲ ਇਕ ਇੰਟਰਵਿਊ ਵਿਚ ਪੰਜਾਬ ਦੇ ਹਾਲਾਤ ਗੁੰਝਲਦਾਰ ਕਰਨ ਲਈ ਸ੍ਰੀਮਤੀ ਇੰਦਰਾ ਗਾਂਧੀ ਨੂੰ ਜਿੰਮੇਵਾਰ ਠਹਿਰਾਇਆ ਹੈ।

ਬੀ. ਬੀ. ਸੀ. ਨੇ ਦੱਸਿਆ ਹੈ ਕਿ ਫੌਜ ਵਿਚ ਸਿੱਖ ਜਵਾਨਾਂ ਵੱਲੋਂ ਬਗਾਵਤ ਹੁਣ ਵਾਲਾਂ 'ਤੇ ਹੋ ਗਈ ਹੈ ਅਤੇ ਜਵਾਨਾਂ ਦੀ ਗਿਣਤੀ ਇਕ ਹਜ਼ਾਰ ਤੋਂ ਉਪਰ ਹੈ। ੫੩ ਦੇ ਕਗੀਬ ਸਿੱਖ ਫੌਜੀ ਮਾਰੇ ਗਏ ਹਨ। ਆਮ ਸਿੱਖ ਸੋਚਦੇ ਹਨ ਕਿ ਇਨ੍ਹਾਂ ਸਿੱਖ ਜਵਾਨਾਂ ਦੀ ਕੁਰਬਾਨੀ ਉਨ੍ਹਾਂ ਸਭਨਾਂ, ਜਿਨ੍ਹਾਂ ਨੇ ਨੌਕਰੀਆਂ ਛੱਡੀਆਂ ਹਨ ਜਾਂ ਸਨਮਾਨ ਮੌਜੂਦੇ ਹਨ, ਤੋਂ ਵਧ ਹੈ, ਜੋ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਆਪਣੀਆਂ ਜਾਨਾਂ ਹਥੇਲੀ 'ਤੇ ਧਰ ਕੇ ਨਿਕਲੇ ਹਨ। (ਇਨ੍ਹਾਂ ਫੌਜੀਆਂ ਵਿਰੁੱਧ ਪਿੱਛੋਂ ਫੌਜੀ ਅਦਾਲਤਾਂ ਵਿਚ ਮੁਕੱਦਮੇ ਚੱਲੇ ਅਤੇ ਕਈਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਸਨ। ਸੰਤ ਲੌਂਗੋਵਾਲ-ਰਾਜੀਵ ਸਮਝੌਤੇ ਅਨੁਸਾਰ ਇਨ੍ਹਾਂ ਸਭਨਾਂ ਫੌਜੀਆਂ ਨੂੰ ਮੁੜ ਵਸਾਉਣ ਅਤੇ ਲਾਹੌਰੰਦ ਰੁਜ਼ਗਾਰ ਦਾ ਯਤਨ ਕੀਤਾ ਜਾਏਗਾ)।

ਕੋਤਵਾਲੀ ਵਿਚ ਇਕ ਪੁਲਿਸ ਇੰਸਪੈਕਟਰ ਸ. ਸੁਰਿੰਦਰਪਾਲ ਸਿੰਘ ਮਿਲੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਲਾਸ਼ਾਂ ਦੇ ਸਸਕਾਰ ਕਰਨ ਦੀ ਸੀ। ਕਈ ਲਾਸ਼ਾਂ ਨੂੰ ਇਕੱਠਿਆਂ ਕਰਕੇ ਅੰਤਮ ਸਸਕਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸੰਤ ਭਿੰਡਰਾਂਵਾਲਿਆਂ ਦਾ ਇਕੱਲਿਆਂ ਦਾ ਪੂਰੇ ਸਨਮਾਨ ਨਾਲ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਗੁ: ਬਾਬਾ ਦੀਪ ਸਿੰਘ ਸ਼ਹੀਦ ਤੋਂ ਘਿਉ ਮੰਗਵਾ ਕੇ ਚਿਤਾ ਉੱਤੇ ਪਾਇਆ ਅਤੇ ਚਿਤਾ ਨੂੰ ਅੱਗ ਲਾਉਣ ਸਮੇਂ ਉਨ੍ਹਾਂ ਨੇ ਸੰਤ ਜੀ ਨੂੰ ਸਲੂਟ ਮਾਰ ਕੇ ਪ੍ਰਣਾਮ ਕੀਤਾ। ਇਸ ਉੱਤੇ ਉਨ੍ਹਾਂ ਦੀ ਰੀਪੋਰਟ ਵੀ ਹੋ ਗਈ ਸੀ ਪਰ ਜਦੋਂ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਦੱਸਿਆ ਕਿ ਸੰਤ ਜੀ ਇਕ ਧਾਰਮਿਕ ਨੇਤਾ ਸਨ, ਉਨ੍ਹਾਂ ਨੂੰ ਕੁਝ ਨਾ ਕਿਹਾ ਗਿਆ, ਸਗੋਂ ਰੇਡੀਓ 'ਤੇ ਵੀ ਖਬਰ ਦਿੱਤੀ ਗਈ, “ਸੰਤ ਭਿੰਡਰਾਂਵਾਲਿਆਂ ਦਾ ਅੰਤਮ ਸਸਕਾਰ ਸਿੱਖ ਮਰਯਾਦਾ ਅਨੁਸਾਰ ਪੂਰੇ ਸਨਮਾਨ ਨਾਲ ਕੀਤਾ ਗਿਆ ਹੈ।”

ਇਕ ਹੋਰ ਸਰਕਾਰੀ ਅਫਸਰ ਮਿਲੇ ਜਿਨ੍ਹਾਂ ਦੀ ਡਿਊਟੀ ਕੰਪਲੈਕਸ ਤੇ ਮਿਲਟਰੀ ਕੈਪ ਵਿਚ ਲਗਦੀ ਰਹੀ। ਉਨ੍ਹਾਂ ਦੱਸਿਆ ਕਿ ਵੱਡੀ ਸ਼ਾਮ ਨੂੰ ਫੌਜ ਦਾ ਕੰਪਲੈਕਸ 'ਤੇ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਸੀ। ਸਾਰਾ ਕੰਪਲੈਕਸ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ, ਬਾਹਰ ਘੰਟਾ ਘਰ ਵਾਲਾ ਪਾਸਾ, ਦੋਨਾਂ ਸਰਾਵਾਂ ਸਾਹਮਣੀ ਸੜਕ ਆਦਿ

ਲਾਸ਼ਾਂ ਨਾਲ ਭਰੇ ਪਏ ਹਨ। ਕੰਪਲੈਕਸ ਤੋਂ ਬਾਹਰ ਵੀ ਫੌਜ ਜਾਂ ਸੀ. ਆਰ. ਪੀ. ਨੇ ਕਿਸੇ ਨੂੰ ਨੀਲੀ ਜਾਂ ਪੀਲੀ ਪਗੜੀ ਜਾਂ ਪਟਕਾ ਬੰਨਿਆ ਵੇਖਿਆ ਤਾਂ ਗੋਲੀ ਨਾਲ ਉਡਾ ਦਿੱਤਾ। ਕਈਆਂ ਨੂੰ ਘਰੋਂ ਕੱਢ ਕੱਢ ਕੇ ਗੋਲੀ ਨਾਲ ਮਾਰਿਆ।

ਮਿਲਟਰੀ ਕੈਂਪ ਬਾਰੇ ਉਨ੍ਹਾਂ ਦੱਸਿਆ ਕਿ ਸਕੂਲ ਦੀ ਦੋ ਮੰਜ਼ਲਾ ਨਵੀਂ ਇਮਾਰਤ ਵਿਚ ਕੰਪਲੈਕਸ ਵਿੱਚੋਂ ਫੜੇ ਸਿੰਘਾਂ ਅਤੇ ਸਿੰਘਣੀਆਂ ਨੂੰ ਰੱਖਿਆ ਗਿਆ ਹੈ। ਕੋਈ ਪੱਖਾ ਨਹੀਂ, ਗਰਮੀ ਅੰਤਾਂ ਦੀ ਹੈ। ਇਕ ਕਮਰੇ ਵਿਚ ੬੦-੭੦ ਬੰਦੇ ਤੂੜੇ ਪਏ ਹਨ। ਕਈ ਕਈ ਦਿਨਾਂ ਤੋਂ ਨਹਾ ਵੀ ਨਹੀਂ ਸਕੇ। ਜਖਮੀਆਂ ਦੇ ਇਲਾਜ ਦਾ ਕੋਈ ਪ੍ਰਬੰਧ ਨਹੀਂ। ਉਨ੍ਹਾਂ ਦੱਸਿਆ ਕਿ ਕੰਪਲੈਕਸ ਵਿੱਚੋਂ ਜਾਂ ਆਸਿਓਂ ਪਾਸਿਓਂ ਜਿੰਨੇ ਵੀ ਸਿੰਘਾਂ ਨੂੰ ਪਕੜ ਕੇ ਮਿਲਟਰੀ ਕੈਂਪ ਲਿਜਾਇਆ ਜਾਂਦਾ ਸੀ ਤਾਂ ਅੱਖਾਂ 'ਤੇ ਪੱਟੀ ਬੰਨੀ ਜਾਂਦੀ ਸੀ ਅਤੇ ਉਨ੍ਹਾਂ ਦੀ ਹੀ ਪੱਗੜੀ ਨਾਲ ਪਿੱਠ ਪਿੱਛੇ ਹੱਥ ਬੰਨੇ ਜਾਂਦੇ ਸਨ। ਕੰਪਲੈਕਸ ਤੋਂ ਟਰੱਕਾਂ ਵਿਚ ਇਨ੍ਹਾਂ ਨੂੰ ਲੈ ਕੇ, ਦੋ ਮਿੰਟ ਬਰਾਏ ਨਾਮ ਗਿਣਤੀ ਕਰਨ ਲਈ ਪਹਿਲਾਂ ਕੋਤਵਾਲੀ ਰੋਕਦੇ ਸਨ ਫਿਰ ਹਾਲ ਬਾਜ਼ਾਰ ਰਾਹੀਂ ਕੈਂਟ ਲੈ ਆਉਂਦੇ ਸਨ।

ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਅਫਸਰ ਸ. ਨਰਿੰਦਰ ਸਿੰਘ ਨੰਦਾ ਵੀ ਮਿਲਟਰੀ ਕੈਂਪ ਵਿਚ ਆਪਣੇ ਪੂਰੇ ਪਰਿਵਾਰ ਨਾਲ ਕੈਦ ਸਨ। ਉਹ ਦਿਲ ਦੀ ਬੀਮਾਰੀ ਦੇ ਮਰੀਜ਼ ਹਨ। ਮਿਲਟਰੀ ਦੇ ਭੈੜੇ ਸਲੂਕ ਅਤੇ ਕੈਂਪ ਦੀ ਔਖਿਆਈ ਕਰਨ ਉਨ੍ਹਾਂ ਦੀ ਤਕਲੀਫ ਵੱਧ ਗਈ ਸੀ, ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਹੈ।



# ਛੱਤ ਤੇ ਚੜ੍ਹਕੇ ਅਕਾਲ ਤਖ਼ਤ ਵੇਖਿਆ

੧੩ ਜੂਨ. ੧੯੬੪

ਬੀ. ਬੀ. ਸੀ. ਨੇ ਮੁਬਾਰ ਦਿੱਤੀ ਹੈ ਕਿ ਬਗਾਵਤ ਕਰਨ ਵਾਲੇ ਸਿੱਖ ਫੌਜੀਆਂ ਦੀ ਗਿਣਤੀ ੨,੦੦੦ ਤੋਂ ਵੱਧ ਹੋ ਗਈ ਹੈ। ਅਗਰਤਲਾ, ਸਿਲੀਗੁਰੀ ਤੇ ਕਈ ਥਾਵਾਂ ਤੇ ਬਗਾਵਤ ਹੋਈ ਹੈ। ਜੰਮੂ ਕਸ਼ਮੀਰ ਵਿਚ ਰਾਜੱਝੜੀ ਤੋਂ ਫੌਜੀ ਪਾਕਿਸਤਾਨ ਚਲੇ ਗਏ ਹਨ।

ਆਕਾਸ਼ਬਾਣੀ ਨੇ ਮੁਬਾਰ ਦਿੱਤੀ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਜੋ ਹਥਿਆਰ ਮਿਲੇ ਹਨ, ਉਹ ਚੀਜ਼ਾਂ ਅਤੇ ਪੂਰਬੀ ਦੇਸ਼ਾਂ ਦੇ ਬਣੇ ਹੋਏ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਅੱਤਵਾਦੀਆਂ ਦੇ ਵਿਦੇਸ਼ਾਂ ਨਾਲ ਸਬੰਧ ਸਨ। ਰੇਡੀਓ ਅਨੁਸਾਰ ਹਥਿਆਰਾਂ ਤੋਂ ਬਿਨਾਂ ਸ਼ਕਤੀਸ਼ਾਲੀ ਟਰਾਂਸਮੀਟਰ ਵੀ ਮਿਲਿਆ ਹੈ, ਜਿਸ ਨਾਲ ਵਿਦੇਸ਼ਾਂ ਨੂੰ ਸੂਚਨਾਵਾਂ ਭੇਜੀਆਂ ਜਾਂਦੀਆਂ ਸਨ।

ਪੱਛਮੀ ਕਮਾਨ ਦੇ ਜੀ. ਓ. ਸੀ. ਮੇਜ਼ਰ ਜਨਰਲ ਟੀ. ਐਸ. ਉਬਰਾਏ (ਹੁਣ ਉਪ ਰਾਜਪਾਲ ਅੰਡੇਮਾਨ ਨਿਕੋਬਾਰ) ਨੇ ਕਿਹਾ ਕਿ ਬਗਾਵਤ ਕਰਨ ਵਾਲੇ ਸਿੱਖ ਫੌਜੀਆਂ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਸ਼ਾਮ ਨੂੰ ਆਕਾਸ਼ਬਾਣੀ ਨੇ ਰੱਖਿਆ ਮੰਤਰਾਲੇ ਦੇ ਇਕ ਪ੍ਰੈਸ ਨੋਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਫੌਜੀਆਂ ਨਾਲ ਹਮਦਰਦੀ ਵਾਲਾ ਸਲੂਕ ਕੀਤਾ ਜਾਏਗਾ।

ਰਾਤੀਂ ਦੂਰਦਰਸ਼ਨ 'ਤੇ ਸ੍ਰੀ ਦਰਬਾਰ ਸਾਹਿਬ ਦੇ ਹੈਂਡ-ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਦਾ ਸੰਦੇਸ਼ ਸੀ, ਜੋ ਇਸ ਤਰ੍ਹਾਂ ਹੈ—

'ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਇਹ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸਾਰੀ ਮਨੁੱਖਤਾ ਦਾ ਅਤੇ ਸਿੱਖ ਧਰਮ ਦਾ ਮਹਾਨ ਕੇਂਦਰ ਹੈ, ਜਿਥੇ ਸਾਰੀ ਸਿਸ਼ਟੀ ਦੇ ਮਨੁੱਖਾਂ ਨੂੰ ਸੱਚ, ਹੱਕ, ਪ੍ਰੇਮ ਪਿਆਰ ਦਾ ਸੁੰਦਰ ਉਪਦੇਸ਼ ਮਿਲਦਾ ਹੈ। ਇਸ ਨਾਲ ਸਿੱਖ ਕੌਮ ਦਾ ਮਹਾਨ ਇਤਿਹਾਸ ਜੁੜਿਆ ਹੋਇਆ ਹੈ। ਸਭ ਸਿੱਖ ਸ਼ਰਧਾ ਨਾਲ ਇਸ ਅਸਥਾਨ ਦੇ ਦਰਸ਼ਨ-ਇਸ਼ਨਾਨ ਲਈ ਅਰਦਾਸ ਕਰਦੇ ਹਨ। ਸ੍ਰੀ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਹੈ ਕਿ ਸੱਚਖੰਡ ਦੇ ਚਾਰੇ ਦਰਵਾਜ਼ੇ ਸਾਰੀ ਮਨੁੱਖ ਜਾਤੀ ਲਈ ਖੁੱਲ੍ਹੇ ਹਨ। ਏਥੇ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਹੈ। ਸਤਿਗੁਰੂ ਜੀ ਦੀ ਬਾਣੀ ਦਾ ਹੁਕਮ ਹੈ—

'ਖਤਰੀ ਬਾਹਮਣ ਸੂਦ ਵੈਸ਼, ਉਪਦੇਸ਼ ਚਹੁੰ ਵਰਨਾ ਕੋ ਸਾਂਝਾ'

ਪਿਛਲੇ ਕੁਝ ਦਿਨਾਂ ਵਿਚ ਹਿਰਦੇ ਵੇਦਕ ਘਟਨਾਵਾਂ ਇਥੇ ਵਾਪਰੀਆਂ ਹਨ। ਉਹ ਸਾਡੇ ਲਈ ਅਤਿ ਦੁਖਦਾਈ ਹਨ, ਜਿਸ ਤੋਂ ਅਸੀਂ ਸਾਰੇ ਗੁਰੂ ਦੇ ਪਿਆਰੇ

ਡਾਇਰੀ ਦੇ ਪੰਨੇ

ਦੁਖੀ ਹਾਂ।

ਇਸ ਵੇਲੇ ਸ੍ਰੀ ਹਰਿੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਆਕਾਸ਼ਬਾਣੀ ਰਾਹੀਂ ਕੀਰਤਨ ਗੀਲੇਅ ਹੋ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਉਹ ਆਪਣੀਆਂ ਸੰਗਤਾਂ ਨੂੰ ਆਪਣੇ ਪਾਵਨ ਅਸਥਾਨ ਦੇ ਛੇਤੀ ਦਰਸ਼ਨ ਦੀਦਾਰ ਬਖਸ਼ਿਸ਼ ਕਰਨ।”

ਇਸੇ ਬਿਆਨ ਵਿਚ ਭਾਵੇਂ ਤਬਾਹ ਹੋਏ ਅਕਾਲ ਤਖਤ ਸਾਹਿਬ ਬਾਰੇ ਕੁਝ ਨਹੀਂ ਕਿਹਾ ਗਿਆ ਸੀ, ਪਰ ਕੋਈ ਗੱਲ ਗੋਲਮੇਲ ਵੀ ਨਹੀਂ ਸੀ, ਜਿਸ ਕਰ ਕੇ ਇਸ 'ਤੇ ਕੋਈ ਇਤਰਾਜ਼ ਨਹੀਂ ਸੁਣਿਆ ਗਿਆ।

ਅੱਜ ਇਕ ਪੱਤਰਕਾਰ ਸਾਬਿ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਦੇ ਤਬਾਹ ਹੋਏ ਬਾਜ਼ਾਰ ਵੇਖਣ ਗਿਆ। ਪਹਿਲੋਂ ਬ੍ਰਾਹਮਣਾਂ ਮਾਰਕਿਟ ਦੇ ਪਿੱਛੇ ਇਕ ਤਿੰਨ ਮੰਜ਼ਲਾ ਘਰ ਦੀ ਛੱਤ 'ਤੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਬਾਹੀ ਵੇਖੀ। ਉਥੋਂ ਕੇਵਲ ਸੁਨਹਿਰੀ ਗੁੰਬਦ ਵਿਚ ਵੱਡੇ ਵੱਡੇ ਮਘੋ ਅਤੇ ਢੱਠੇ ਹੋਏ ਮੀਨਾਰ ਹੀ ਦਿਸ ਰਹੇ ਸਨ। ਆਟਾ ਮੰਡੀ ਵਿਚ ਦੀਪਕ ਸ਼ਰਮਾ (ਪੱਤਰਕਾਰ) ਤੇ ਸ. ਤੇਜਿੰਦਰ ਸਿੰਘ ਨਾਗੀ ਪ੍ਰੈਸ ਫੋਟੋਗ੍ਰਾਫਰ ਵੀ ਮਿਲ ਗਏ। ਫੌਜ ਵਾਲੇ ਢੱਠੇ ਹੋਏ ਬਾਜ਼ਾਰਾਂ ਦੇ ਲਾਗੇ ਨਹੀਂ ਜਾਣ ਦਿੰਦੇ ਸਨ। ਕਈ ਥਾਵਾਂ ਤੇ ਮਜ਼ਦੂਰ ਲਗਾ ਕੇ ਬੈਲ ਗੱਡੀਆ ਜਾਂ ਥੋਤਿਆਂ 'ਤੇ ਮਲਬਾ ਚੁੱਕ ਕੇ ਢੋਇਆ ਜਾ ਰਿਹਾ ਸੀ। ਇਕ ਦੋ ਥਾਵਾਂ ਤੇ ਕਈ ਇਮਾਰਤਾਂ ਵਿੱਚੋਂ ਹਾਲੇ ਤਕ ਧੂਆਂ ਨਿਕਲ ਰਿਹਾ ਸੀ।

ਬਾਜ਼ਾਰ ਮਨਿਆਰਾਂ, ਬਾਜ਼ਾਰ ਪਾਪੜਾਂ ਅਤੇ ਗਲੀ ਤਰਖਾਣਾਂ, ਥੜਾ ਸਾਹਿਬ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਬਾਜ਼ਾਰ ਕਾਠੀਆਂ ਦਾ ਇਕ ਹਿੱਸਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ। ਸੈਂਕੜੇ ਹੀ ਦੁਕਾਨਾਂ ਜਿਨ੍ਹਾਂ ਵਿਚ ਲੱਖਾਂ ਕਰੋੜਾਂ ਰੁਪਏ ਦਾ ਸਮਾਨ ਸੀ, ਬਰਬਾਦ ਹੋ ਗਈਆ ਹਨ। ਚਾਰੇ ਪਾਸੇ ਫੌਜੀ ਜਵਾਨ ਦੂਰਬੀਨਾਂ ਤੇ ਸਟੇਨ ਗੰਨਾਂ ਲੈ ਕੇ ਬੈਠੇ ਸਨ, ਤਾਂ ਜੋ ਕੋਈ ਫੋਟੋਗ੍ਰਾਫਰ ਇਸ ਤਬਾਹੀ ਦੇ ਦਿਸ਼ਾ ਦੀ ਫੋਟੋ ਨਾ ਲੈ ਸਕੇ।

ਇਧਰ ਫਿਰਦਿਆਂ ਫਿਰਦਿਆਂ ਮੇਰੇ ਗੁਵਾਂਢੀ ਮਿੱਤਰ ਸ. ਹਰਿੰਦਰ ਸਿੰਘ (ਗਿਫ਼ਟ ਹਾਊਸ ਵਾਲੇ) ਅਤੇ ਸ. ਜੋਗਿੰਦਰ ਸਿੰਘ (ਗੁਰਮਤਿ ਕ੍ਰਿਪਾਨ ਵਾਲੇ) ਮਿਲ ਗਏ। ਉਨ੍ਹਾਂ ਦਾ ਘਰ ਵੀ ਇਥੇ ਨੇੜੇ ਹੈ। ਉਨ੍ਹਾਂ ਨੇ ਇਨ੍ਹਾਂ ਬਾਜ਼ਾਰਾਂ ਦੀ ਤਬਾਹੀ ਦਾ ਹਾਲ ਦੱਸਿਆ ਕਿ ਕਿਵੇਂ ਲੋਕ ਆਪਣੇ ਭਰਾਏ ਘਰ ਛੱਡ ਕੇ ਖਾਲੀ ਹੱਥ ਜਾਨ ਬਚਾ ਕੇ ਨੱਠ ਕੇ ਗਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਪਟਾਕੇ ਫੁਲਝੜੀਆਂ ਆਦਿ ਦੀਆਂ ਦੁਕਾਨਾਂ ਸਨ, ਜਿਨ੍ਹਾਂ ਬਾਰੇ ਫੌਜ ਨੂੰ ਵੀ ਗਿਆਨ ਨਹੀਂ ਸੀ, ਭਾਰੀ ਗੋਲਾ ਬਾਰੀ ਵਿਚ ਇਨ੍ਹਾਂ ਦੁਕਾਨਾਂ ਨੂੰ ਪਹਿਲਾਂ ਅੱਗ ਲੱਗੀ, ਪਟਾਕੇ ਫਟ ਗਏ, ਜਿਸ ਨਾਲ ਅੱਗ ਆਸੇ ਫੈਲ ਗਈ ਅਤੇ ਅਰਬਾਂ ਕਟੋੜਾਂ ਰੁਪਏ ਦਾ ਨੁਕਸਾਨ ਹੋ ਗਿਆ।

ਸ. ਹਰਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ

ਸਾਡੀਆਂ ਦੁਕਾਨਾਂ ਤਾਂ ਹਾਲੇ ਤਕ ਸਹੀ ਸਲਾਮਤ ਹਨ, ਪਰ ਉਪਰਲੇ ਤੁਹਾਡੇ ਕੁਆਟਰਾਂ ਵਿਚ ਸ਼ਾਇਦ ਕੁਝ ਨਹੀਂ ਬਚਿਆ, ਲੁਟ ਲਏ ਗਏ ਹਨ। ਉਥੇ ਛੌਜੀ ਰਹਿ ਰਹੇ ਹਨ।

ਟੈਲੀਫੋਨ ਬਹਾਲ ਹੋਣ ਨਾਲ ਅੰਮ੍ਰਿਤਸਰ ਦੀਆਂ ਖਬਰਾਂ ਬਾਹਰ ਅਤੇ ਬਾਹਰ ਦੀਆਂ ਇਥੇ ਪਹੁੰਚਣ ਲੱਗੀਆਂ ਹਨ। ਹਾਲੀ ਤੱਕ ਅਖਬਾਰ ਤਾਂ ਆਉਣ ਨਹੀਂ ਲੱਗੇ। ਬਾਕੀ ਸ਼ਹਿਰਾਂ ਵਿਚ ਸੁਣਿਆ ਹੈ ਕਿ ਅਖਬਾਰ ਆਉਣ ਲੱਗੇ ਪਏ ਹਨ।

ਸੁਣਿਆ ਹੈ ਕਿ ਜਦੋਂ ਦੇ ਗਿਆਨੀ ਜੈਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਆ ਕੇ ਗਏ ਹਨ, ਬੜੇ ਹੀ ਦੁੱਖੀ ਅਤੇ ਉਦਾਸ ਹਨ। ਉਹ ਕਿਸੇ ਸਰਕਾਰੀ ਸਮਾਗਮ 'ਤੇ ਨਹੀਂ ਗਏ। ਕਿਹਾ ਜਾਂਦਾ ਹੈ ਕਿ ਛੌਜੀ ਕਾਰਵਾਈ ਕਰਨ ਤੋਂ ਪਹਿਲਾਂ ਸ੍ਰੀਮਤੀ ਗਾਂਧੀ ਨੇ ਉਨ੍ਹਾਂ ਨੂੰ ਉਕਾ ਹੀ ਭਰੋਸੇ 'ਚ ਨਹੀਂ ਲਿਆ। ਇਥੋਂ ਤਕ ਕਿ ਦੱਸਿਆ ਤਕ ਨਹੀਂ। ਅਫਵਾਹ ਹੈ ਕਿ ਗਿਆਨੀ ਜੀ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਛੌਜੀ ਹਮਲੇ ਵਿਹੁੱਧ ਰੋਸ ਵਜੋਂ ਅਸਤੀਫ਼ਾ ਦੇਣ ਬਾਰੇ ਸੋਚ ਰਹੇ ਹਨ। (ਜੁਲਾਈ ੯੮ ਦੇ ਮਹੀਨੇ ਇਕ ਸੀਨੀਅਰ ਕਾਂਗਰਸੀ ਲੀਡਰ ਨੇ ਮੈਨੂੰ ਦੱਸਿਆ ਸੀ ਕਿ ਸਾਨੂੰ ਕਿਆਲ ਸੀ ਕਿ ਗਿਆਨੀ ਜੀ ਅਸਤੀਫ਼ਾ ਦੇ ਦੇਣਗੇ। ਅਸੀਂ ਸਾਰੇ ਕਾਂਗਰਸੀ ਉਨ੍ਹਾਂ ਵੱਲ ਹੀ ਵੇਖ ਰਹੇ ਸੀ। ਜੇ ਗਿਆਨੀ ਜੀ ਅਸਤੀਫ਼ਾ ਦੇ ਦਿੰਦੇ ਤਾਂ ਲਗਭਗ ਸਾਰੇ ਕਾਂਗਰਸੀ ਸਿੱਖਾਂ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦੇਣਾ ਸੀ ਅਤੇ ਛੌਜ ਤੇ ਹਵਾਈ ਛੌਜ ਵਿਚ ਵੀ ਸਿੱਖਾਂ ਨੇ ਬਹੁਤ ਵੱਡੇ ਪੱਧਰ ਤੋਂ ਬਗਾਵਤ ਕਰਨੀ ਸੀ, ਜੋ ਸਰਕਾਰ ਨੂੰ ਸਾਂਭਣੀ ਆਂਖੀ ਹੋ ਜਾਣੀ ਸੀ।)

# ਸ੍ਰੀ ਅਕਾਲ ਤਖ਼ਤ ਸਾਹਿਬ ਵੀਰਾਨ ਸੀ

੧੪ ਜੂਨ, ੧੯੬੪

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਨੀ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਹੈ।

ਅੱਜ ਅਕਾਲ ਤਖ਼ਤ ਸਾਹਿਬ ਬਰਬਾਦ ਪਿਆ ਹੈ। ਸਿੱਖਾਂ ਨੂੰ ਇਸ ਢਹਿ ਢੇਰੀ ਅਕਾਲ ਤਖ਼ਤ ਦੇ ਦਰਸ਼ਨ ਕਰਨ ਦੀ ਵੀ ਆਗਿਆ ਨਹੀਂ—ਦਰਸ਼ਨ ਇਕ ਪਾਸੇ ਦੂਰੋਂ ਖੜ੍ਹੇ ਕੇ ਝਾਤੀ ਮਾਰਨ ਦੀ ਵੀ ਆਗਿਆ ਨਹੀਂ। ਅਕਾਲ ਤਖ਼ਤ ਸਾਹਿਬ ਦੀ ਨੀਂਹ ੧੬੦੬ ਵਿਚ ਰੱਖੀ ਗਈ ਸੀ, ਅੱਜ ਪਹਿਲੀ ਵਾਰੀ ਸਿੱਖਾਂ ਨੂੰ ਇਥੇ ਅਤੇ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਦੀ ਆਗਿਆ ਨਹੀਂ, ਮੁਗਲਾਂ ਸਮੇਂ ਵੀ ਅਜੇਹੀ ਪਾਬੰਦੀ ਕਦੀ ਨਹੀਂ ਲੱਗੀ ਸੀ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਦੋ ਕ੍ਰਿਪਾਨਾਂ ਪਹਿਨ ਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੋ ਨਿਸ਼ਾਨ ਸਾਹਿਬ ਝੁਲਾ ਕੇ ਧਰਮ ਅਤੇ ਸਿਆਸਤ ਦਾ ਸੁਮੇਲ ਕੀਤਾ ਸੀ, ਪਰ ਅੱਜ ਇਨ੍ਹਾਂ ਨੂੰ ਜਬਰਦਸਤੀ ਵੱਖ-ਵੱਖ ਕੀਤਾ ਜਾ ਰਿਹਾ ਹੈ। ਸਿੱਖਾਂ ਦੀ ਧੋਣ ਉੱਚੀ ਕਰਨ ਵਾਲੇ ਮਹਾਨ ਗੁਰੂ ਦੇ ਪ੍ਰਕਾਸ਼ ਦਿਵਸ ਤੇ ਅੱਜ ਸਿੱਖਾਂ ਨੂੰ ਦਬਾਇਆ ਜਾ ਰਿਹਾ ਹੈ।

ਸੰਤ ਭਿੰਡਰਾਂਵਾਲੇ ਅਤੇ ਹੋਰ ਸਿੰਘ ਜੋ ਫੌਜੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀਆਂ ਅਸਥੀਆਂ ਜਲ ਪਰਵਾਹ ਕਰਨ ਲਈ ਕੀਰਤਪੁਰ ਸਾਹਿਬ ਲੈ ਕੇ ਗਏ ਹਨ। ਐਗਜ਼ੈਕਟਿਵ ਮੈਜਿਸਟਰੇਟ ਸ੍ਰੀ ਸਰੂਪ ਸਿੰਘ ਢਿਲੋਂ ਦੀ ਡਿਊਟੀ ਲੱਗੀ ਹੈ।

ਅੱਜ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਹਰਕਿਸ਼ਨ ਲਾਲ ਭਗਤ ਦਿੱਲੀ ਤੋਂ ਅੰਖਬਾਰਾਂ ਦੇ ਐਡੀਟਰਾਂ ਅਤੇ ਵਿਦੇਸ਼ੀ ਪੱਤਰਕਾਰਾਂ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਆਏ ਹਨ। ਉਨ੍ਹਾਂ ਨੂੰ ਪਹਿਲਾਂ ਮਿਲਟਰੀ ਕੈਪ ਵਿਚ ਲਿਜਾ ਕੇ “ਬਰੀਫਿੰਗ” ਕੀਤੀ ਗਈ, ਵਿਰ ਇਧਰ ਲੈ ਕੇ ਆਂਦਾ, ਅੰਮ੍ਰਿਤਸਰ ਦੇ ਪੈਸ ਨੂੰ ਹਾਲੇ ਤੱਕ ਨੇੜੇ ਨਹੀਂ ਜਾਣ ਦਿੱਤਾ ਗਿਆ।

ਟੈਲੀਫੋਨ ਕੁਝ ਦਿਨ ਪਹਿਲਾਂ ਬਹਾਲ ਹੋ ਗਏ ਸਨ। ਸਾਡੀਆਂ ਟੈਲੀਪਿੰਟਰ ਲਾਈਨਾਂ ਅੱਜ ਤੋਂ ਖੁਲ੍ਹੇ ਗਈਆਂ ਹਨ। ਕਲੁਂ ਤੋਂ ਇਥੇ ਅੰਖਬਾਰ ਵੀ ਆਉਣ ਲੱਗ ਪੈਣਗੇ।

ਸਰਕਾਰ ਨੇ ਅੱਜ ਚੰਡੀਗੜ੍ਹ ਆਦਿ ਤੋਂ ਕਾਂਗਰਸੀ ਸਿੱਖਾਂ ਨੂੰ ਹਵਾਈ ਜਹਾਜ਼ ਰਾਹੀਂ ਲਿਆ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਏ ਹਨ। ਹਵਾਈ ਅੱਡੇ

ਤੋਂ ਪਹਿਲਾਂ ਮਿਲਟਰੀ ਕੈਪ ਲਿਆਏ। ਦੁਪਹਿਰ ਦਾ ਖਾਣਾ ਖਿਲਾਇਆ। ਫਿਰ ਭਾਸ਼ਣ ਦਿੱਤਾ, “ਅੱਤਵਾਦੀਆਂ ਨੇ ਸਾਡੇ ਪਾਵਨ ਸ੍ਰੀ ਦਰਬਾਰ ਸਾਹਿਬ ਤੇ ਕਬਜ਼ਾ ਕਰ ਕੇ, ਇਸ ਨੂੰ ਇਕ ਕਿਲਾ ਬਣਾ ਲਿਆ ਸੀ ਅਤੇ ਇਸ ਦੀ ਪਵਿੱਤਰਤਾ ਬਹਾਲ ਕੀਤੀ ਹੈ।” ਉਨ੍ਹਾਂ ਕਾਂਗਰਸੀਆਂ ਨੂੰ ਸਲਾਹ ਦਿੱਤੀ ਕਿ ਪਿੰਡਾਂ ਵਿਚ ਜਾ ਕੇ ਦਸੋਂ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪੁੱਜਾ।

ਇਕ ਰੀਟਾਇਰਡ ਮੇਜਰ ਮਿਲਿਆ। ਉਹ ਕਹਿਣ ਲੱਗਾ ਜੇ ਅਸੀਂ ਜਨਰਲ ਨਿਆਜ਼ੀ ਅਤੇ ਇਕ ਲੱਖ ਪਾਕਿਸਤਾਨੀ ਫੌਜੀਆਂ ਤੋਂ ਹਥਿਆਰ ਸੁਟਵਾ ਸਕਦੇ ਸੀ ਤਾਂ ੧੫੦-੨੦੦ ਕਥਿਤ ਅੱਤਵਾਦੀਆਂ ਤੋਂ ਕਿਉਂ ਨਹੀਂ ਸੁਟਵਾ ਸਕਦੇ ਸੀ। ਭਿੰਡਰਾਂਵਾਲੇ ਅਤੇ ਹੋਰਨਾਂ ਨੂੰ ਪਕੜਣ ਦੇ ਬੜੇ ਸਾਧਨ ਸਨ। ਸਰਕਾਰ ਦੀ ਸਾਜਿਸ਼ ਹੀ ਸ੍ਰੀ ਅਕਾਲ ਤਖਤ ਨੂੰ ਢਾਹੁਣ ਦੀ ਸੀ, ਬਾਕੀ ੩੨ ਗੁਰਦੁਆਰਿਆਂ ਵਿਚ ਤਾਂ ਭਿੰਡਰਾਂਵਾਲਾ ਨਹੀਂ ਸੀ, ਉਥੇ ਕਿਉਂ ਹਮਲਾ ਕੀਤਾ ਗਿਆ ਹੈ?

ਆਕਾਸ਼ਬਾਣੀ ਨੇ ਸਵੇਰੇ ਖੱਬਰ ਦਿੱਤੀ ਹੈ ਕਿ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਬਿਆਂ ਨੂੰ ਬੱਬਰ ਖਾਲਸਾ ਵਾਲਿਆਂ ਨੇ ਮਾਰਿਆ ਹੈ। ਭਿੰਡਰਾਂਵਾਲੇ ਦਹਿਸਤ ਫੈਲਾ ਕੇ ਖਾਲਿਸਤਾਨ ਬਣਾਉਣਾ ਚਾਹੁੰਦੇ ਸਨ। ਇਸ ਮੰਤਰ ਲਈ ਪਾਕਿਸਤਾਨ ਤੋਂ ਹਰ ਤਰ੍ਹਾਂ ਦੀ ਮਦਦ ਮਿਲ ਰਹੀ ਸੀ। ਅੱਤਵਾਦੀਆਂ ਨੂੰ ਪਾਕਿਸਤਾਨੀ ਕਸ਼ਮੀਰ ਵਿਚ ਹਥਿਆਰਾਂ ਦੀ ਟ੍ਰੈਨਿੰਗ ਦਿੱਤੀ ਗਈ।

ਸ਼ਾਮ ਨੂੰ ਪਾਕਿਸਤਾਨ ਰੇਡੀਓ ਨੇ ਸਰਕਾਰੀ ਹਵਾਲਾ ਦਿੰਦਿਆਂ ਇਸ ਗੱਲ ਦੀ ਜ਼ੋਰਦਾਰ ਤਰਦੀਦ ਕੀਤੀ ਹੈ ਅਤੇ ਕਿਹਾ ਹੈ ਕਿ ਜਦੋਂ ਵੀ ਭਾਰਤ ਵਿਚ ਕੋਈ ਗੜਬੜ ਹੁੰਦੀ ਹੈ ਤਾਂ ਵਿਦੇਸ਼ੀ ਤਾਕਤਾਂ ਨੂੰ ਇਸ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ। ਪਾਕਿਸਤਾਨੀ ਬੁਲਾਰੇ ਨੇ ਬੀ. ਬੀ. ਸੀ. ਨੂੰ ਦੱਸਿਆ ਕਿ ਭਾਰਤ ਨੇ ਕਦੀ ਵੀ ਇਸ ਸਬੰਧੀ ਕੋਈ ਸਬੂਤ ਨਹੀਂ ਦਿੱਤਾ ਹਮੇਸ਼ਾ ਝੂਠੀ ਇਲਜ਼ਾਮਬਾਜ਼ੀ ਹੀ ਕੀਤੀ ਹੈ।

ਅੱਜ ਸ਼ਹਿਰ ਵਿਚ ਸਵੇਰੇ ੬ ਵਜੇ ਤੋਂ ੧੩ ਘੰਟੇ ਲਈ ਕਰਫਿਊ ਵਿਚ ਢਿੱਲ ਦਿੱਤੀ ਗਈ, ਪਰ ਚਾਰ ਦੀਵਾਗੀ ਵਾਲੇ ‘ਹੋਲੀ ਸਿਟੀ’ (ਪਵਿੱਤਰ ਨਗਰੀ) ਵਿਚ ਹਾਲੇ ਕਰਫਿਊ ਨਹੀਂ ਚੁਕਿਆ ਗਿਆ। ਅੱਜ ਤੋਂ ਕੁਝ ਥਾਵਾਂ—ਜਲੰਧਰ, ਪਠਾਨਕੋਟ, ਮੋਗਾ ਨੂੰ ਕੁਝ ਬੱਸਾਂ ਚੱਲੀਆਂ ਹਨ। .

ਪ੍ਰਸਿੱਧ ਇਤਿਹਾਸਕਾਰ ਡਾ: ਗੰਡਾ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਆਪਣਾ “ਪਦਮ ਸ੍ਰੀ” ਦਾ ਖਿਤਾਬ ਵਾਪਸ ਕਰ ਦਿੱਤਾ ਹੈ।

ਸ੍ਰੀ ਦਰਬਾਰ ਸਾਹਿਬ ਅਤੇ ਕਥਿਤ ਅੱਤਵਾਦੀਆਂ ਵਿਰੁੱਧ ਪ੍ਰਾਪੇਰੰਡਾ ਪੂਰੀ ਤਰ੍ਹਾਂ ਜਾਰੀ ਹੈ। ਆਕਾਸ਼ਬਾਣੀ ਨੇ ਦਿੱਲੀ ਤੋਂ ਪੀ. ਟੀ. ਆਈ. ਦੇ ਹਵਾਲੇ ਨਾਲ ਖੱਬਰ ਦਿੱਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਭਾਰੀ ਮਾਤਰਾ ਵਿਚ ਚਰਸ ਤੇ ਹੀਰੋਨ ਆਦਿ ਮਿਲੀ ਹੈ। ਇਹ ਕਮਰੇ ਭਿੰਡਰਾਂਵਾਲੇ ਦੇ ਸਾਬਿਆਂ ਪਾਸ ਸਨ

(ਦਸ ਦਿਨਾਂ ਪਿੱਛੋਂ ਇਸ ਖਬਰ ਦੀ ਤਰਦੀਦ ਕੀਤੀ ਗਈ ਅਤੇ ਕਿਹਾ ਗਿਆ ਕਿ ਚਰਸ ਆਦਿ ਕੰਪਲੈਕਸ ਦੇ ਲਾਗੇ ਕਿਸੇ ਹੋਰ ਥਾਂ ਤੋਂ ਮਿਲੇ ਹਨ)।

ਬੀ. ਬੀ. ਸੀ. ਨੇ ਕਲੁ ਲੰਡਨ ਤੋਂ ਖਾਲਸਤਾਨੀ ਨੇਤਾ ਡਾ: ਜਗਜੀਤ ਸਿੰਘ ਚੌਹਾਨ ਦੀ ਇੰਟਰਵਿਊ ਗੀਲੇਅ ਕੀਤੀ ਸੀ, ਜਿਸ ਵਿਚ ਸ੍ਰੀਮਤੀ ਗਾਂਧੀ ਨੂੰ ਕੋਈ ਧਮਕੀ ਦਿੱਤੀ ਸੀ। ਦਿੱਲੀ ਵਿਖੇ ਬੀ. ਬੀ. ਸੀ. ਦਫ਼ਤਰ ਅੱਗੇ ਕਾਂਗਰਸੀਆਂ ਅੱਜ ਰੋਸ ਮੁਜ਼ਾਹਰਾ ਕੀਤਾ ਹੈ।

ਸ. ਬਾਦਲ ਅਤੇ ਸ. ਬਰਨਾਲਾ ਨੂੰ ਅੱਜ ਚੰਡੀਗੜ੍ਹ ਜੇਲ੍ਹ ਤੋਂ ਮੱਧ ਪ੍ਰਦੇਸ਼ ਵਿਚ ਪੱਚਮੜੀ ਤਬਦੀਲ ਕਰ ਦਿੱਤਾ ਗਿਆ ਹੈ।

ਦਿੱਲੀ ਤੋਂ ਪੰਜਾਬ ਲਈ ਅੱਜ ਤਿੰਨ ਗੱਡੀਆਂ, ਨੰਗਲ ਡੈਮ ਐਕਸਪ੍ਰੈਸ, ਜੰਮੂ ਤਵੀ ਐਕਸਪ੍ਰੈਸ ਅਤੇ ਸ਼ਾਨੇ-ਪੰਜਾਬ ਜਲੰਧਰ ਤਕ ਲਈ ਬਹਾਲ ਕੀਤੀਆਂ ਗਈਆਂ ਹਨ।

ਮਿਲਟਰੀ ਕੈਂਪ ਵਿਚ ਜੋ ਜੰਗੀ ਕੈਦੀ ਰਖੇ ਹਨ (ਬੀਬੀਆਂ ਸਮੇਤ) ਉਨ੍ਹਾਂ ਵਿੱਚੋਂ ਬਹੁਤਿਆਂ ਦੇ ਕਪੜੇ ਪਾਟੇ ਹੋਏ ਸਨ, ਜੋ ਉਨ੍ਹਾਂ ਤਿੰਨ ਜੂਨ ਤੋਂ ਪਹਿਲਾਂ ਪਹਿਨੇ ਸਨ। ਪਤਾ ਲੱਗਾ ਹੈ ਕਿ ਕੈਂਪ ਵਿਚ ਦਰਜੀ ਬਿਠਾ ਦਿੱਤੇ ਗਏ ਹਨ ਅਤੇ ਕਪੜੇ ਦੇ ਥਾਨ ਮੰਗਵਾ ਕੇ ਇਨ੍ਹਾਂ ਲਈ ਨਵੇਂ ਕਪੜੇ ਸੀਤੇ ਜਾ ਰਹੇ ਹਨ। ਜਖਮੀਆਂ ਜਾਂ ਬੀਮਾਰਾਂ ਲਈ ਮੈਡੀਕਲ ਕੈਂਪ ਵੀ ਖੇਲ੍ਹ ਦਿੱਤਾ ਗਿਆ ਹੈ। ਜੋ ਜ਼ਿਆਦਾ ਜਖਮੀ ਜਾਂ ਬੀਮਾਰ ਸਨ, ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਸੀ। ਹਸਪਤਾਲ ਵਿਚ ਦਵਾਈਆਂ ਆਦਿ ਦਾ ਪ੍ਰਬੰਧ ਚੰਗਾ ਨਹੀਂ ਸੁਣਿੰਦਾ ਅਤੇ ਪਤਾ ਲੱਗਾ ਹੈ ਕਿ ਕਈ ਸਿੰਘ ਸਹੀ ਇਲਾਜ, ਲਾਪਰਵਾਹੀ ਅਤੇ ਦਵਾਈਆਂ ਦੀ ਘਾਟ ਕਾਰਨ ਚੜ੍ਹਾਈ ਕਰ ਗਏ ਹਨ।

## ਪੱਤਰਕਾਰਾਂ ਨੇ ਸ੍ਰੀ ਦਰਬਾਰ ਸਾਹਿਬ ਵੇਖਿਆ

੧੫ ਜੂਨ ੧੯੬੪

ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਸ. ਆਤਮਾ ਸਿੰਘ ਨੇ ਕਪੂਰਥਲੇ ਤੋਂ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਸਿੱਖ-ਪੰਥ ਬੜੇ ਹੀ ਨਾਜ਼ੁਕ ਦੌੜੋਂ ਲੰਘ ਰਿਹਾ ਹੈ। ਸੰਤ ਲੌਂਗੋਵਾਲ ਜੀ ਸਮੇਤ ਸਾਰੇ ਸੀਨੀਅਰ ਅਕਾਲੀ ਲੀਡਰ ਅਨ. ਐਸ. ਏ. ਅਧੀਨ ਗ੍ਰੰਥਤਾਰ ਕਰਕੇ ਵੱਖ ਵੱਖ ਜੇਲ੍ਹਾਂ ਵਿਚ ਡੱਕ ਦਿੱਤੇ ਗਏ ਹਨ, ਇਸ ਲਈ ਸਿੰਘ ਸਾਹਿਬਾਨ ਸਿੱਖ-ਪੰਥ ਦੀ ਵਾਗਡੋਰ ਸੰਭਾਲ ਕੇ ਸੇਧ ਦੇਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੁੰਗਮਤ ਜਾਂ ਦੋਬਾਰਾ ਬਨਾਉਣ ਸਬੰਧੀ ਕੋਈ ਫੈਸਲਾ ਕਰਨ (ਇਸ ਨਾਜ਼ੁਕ ਸਮੇਂ ਸਿੰਘ ਸਾਹਿਬਾਨ ਨੇ ਕੌਮ ਨੂੰ ਨਿਰਸੰਦੇਹ ਸਹੀ ਅਗਰਵਾਈ ਦਿੱਤੀ ਅਤੇ ਸੰਤ ਲੌਂਗੋਵਾਲ ਜੀ ਦੀ ਗੈਰ-ਹਾਜ਼ਰੀ ਮਹਿਸੂਸ ਨਹੀਂ ਹੋਣ ਦਿੱਤੀ ।)

ਪੰਜਾਬ ਸਰਕਾਰ ਅੱਜ ਚੰਡੀਗੜ੍ਹ ਤੋਂ ਪ੍ਰੈਸ ਨੂੰ ਹਵਾਈ ਜਹਾਜ਼ ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖਾਉਣ ਲਈ ਲੈ ਕੇ ਆਈ ਹੈ। ਸਥਾਨਕ ਪੱਤਰਕਾਰਾਂ ਨੂੰ ਹਾਲੇ ਤਕ ਸ੍ਰੀ ਦਰਬਾਰ ਸਾਹਿਬ ਨਹੀਂ ਜਾਣ ਦਿੱਤਾ, ਹਾਲਾਂ ਕਿ ਡਿਪਟੀ ਕਮਿਸ਼ਨਰ ਨੂੰ ਕਈ ਵਾਰੀ ਇਸ ਸਬੰਧੀ ਬੇਨਤੀ ਕੀਤੀ ਗਈ ਹੈ।

ਭਾਰਤੀ ਜਨਤਾ ਪਾਰਟੀ ਦੇ ਉਪ-ਪ੍ਰਧਾਨ ਸ੍ਰੀ ਰਾਮ ਜੇਠਮਲਾਨੀ, ਜੋ ਇਕ ਤਜਰਬੇਕਾਰ ਬਜ਼ੁਰਗ ਵਕੀਲ ਵੀ ਹਨ, ਨੇ ਸੁਪਰੀਮ ਕੋਰਟ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਨਜ਼ਰਬੰਦੀ ਨੂੰ ਚੈਲੰਜ ਕੀਤਾ ਸੀ, ਪਾਰਟੀ ਦੇ ਕੁਝ ਲੀਡਰਾਂ ਨੇ ਇਸ ਤੋਂ ਇਤਰਾਜ਼ ਕੀਤਾ। ਸ੍ਰੀ ਜੇਠਮਲਾਨੀ ਨੇ ਲੋਕ ਸਭਾ ਦੀ ਮੈਂਬਰੀ ਅਤੇ ਪਾਰਟੀ ਦੀ ਉਪ-ਪ੍ਰਧਾਨਰੀ ਤੋਂ ਆਪਣਾ ਅਸਤੀਫ਼ਾ ਪਾਰਟੀ ਦੇ ਪ੍ਰਧਾਨ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਭੇਜ ਦਿੱਤਾ ਹੈ। (ਜੋ ਪਿੱਛੋਂ ਇਹ ਕਹਿ ਕੇ ਅਪਰਵਾਨ ਕੀਤਾ ਗਿਆ ਕਿ ਵਕਾਲਤ ਉਨ੍ਹਾਂ ਦਾ ਪੇਸ਼ਾ ਹੈ ਇਸ ਲਈ ਸੰਤ ਜੀ ਦਾ ਕੇਸ ਲੜ ਸਕਦੇ ਹਨ)।

ਅਖੌਤੀ ਰਾਸ਼ਟਰੀਆ ਹਿੰਦੂ ਸੰਗਠਨ ਪੰਜਾਬ ਦਾ ਆਪੇ ਬਣਿਆ ਪ੍ਰਧਾਨ ਸੁਰਿੰਦਰ ਕੁਮਾਰ ਬਿੱਲਾ ਤੌਮਰ ਨੂੰ ਇਕ ਪ੍ਰੈਸ ਨੋਟ ਦੇਣ ਆਇਆ। ਤੌਮਰ ਪ੍ਰੈਸ ਨੋਟ ਪੜ੍ਹ ਕੇ ਕਹਿਣ ਲੱਗਾ, “ਆਗ ਲਗਾਨੇ ਕੀ ਬਾਤੋਂ ਅਥ ਬੰਦ ਕਰ ਦੋ, ਅਥ ਤੋਂ ਮਾਹੌਲ ਠੰਢਾ ਕਰਨੇ ਕੀ ਜ਼ਰੂਰਤ ਹੈ।” ਬਿੱਲਾ ਸ਼ਰਮਿੰਦਾ ਜਿਹਾ ਹੋ ਕੇ ਚਲਾ ਗਿਆ। ਤੌਮਰ ਨੇ ਪਿੱਛੋਂ ਮੈਨੂੰ ਦੱਸਿਆ, “ਭਿੰਡਰਾਂਵਾਲੇ ਕੇ ਮਰਨੇ ਕੀ ਖੁਸ਼ੀ ਮੌਕੇ ਵਿਚ ਇਸ ਨੇ ਸਾਰੇ ਹਿੰਦੂ ਪੱਤਰਕਾਰਾਂ ਕੇ ਲੱਭੂ ਬਾਣੇ ਹੈ। ਮੈਨੇ ਤੋਂ ਨਹੀਂ ਲੀਏ।” ਮੈਂ ਉਸ ਨੂੰ ਦੱਸਿਆ ਕਿ

ਪਾਕਿਸਤਾਨ ਕੇਵਲ ਮੁਸਲਮਾਨਾਂ ਨੇ ਹੀ ਨਹੀਂ ਬਣਾਇਆ ਸਰੋਂ ਬਿੱਲੇ ਅਤੇ ਜਗਦੀਸ਼ ਟਾਂਗਾਰੀ ਵਰਗੇ ਜਨੂਨੀ ਹਿੰਦੂਆਂ ਦੇ ਜ਼ਹਿਰੀਲੇ ਬਿਆਨਾਂ ਅਤੇ ਹਰਕਤਾਂ ਕਾਰਨ ਬਣਿਆ ਹੈ। ਹੁਣ ਬਿੱਲਾ ਵੀ ਖਾਲਿਸਤਾਨ ਪੱਖੀਆਂ ਦੇ ਹੱਥ ਮਜ਼ਬੂਤ ਕਰ ਰਿਹਾ ਹੈ ਅਤੇ ਖਾਲਿਸਤਾਨ ਬਣਾਉਣ ਵਿਚ ਆਪਣਾ ਪੂਰਾ ਹਿੱਸਾ ਪਾ ਰਿਹਾ ਹੈ। “ਅਸੀਂ ਐਕਸ਼ਨ ਘੱਟ ਕਰਦੇ ਹਾਂ ਪਰ ਕਿਸੇ ਗੱਲ ਤੇ ਪ੍ਰਤੀਕਿਰਿਆ ਫੌਰਨ ਕਰਦੇ ਹਾਂ।” ਹੈਰਾਨੀ ਦੀ ਗੱਲ ਹੈ ਕਿ ਬਿੱਲਾ ਹਰ ਰੋਜ਼ ਜ਼ਹਿਰੀਲੇ ਅਤੇ ਹਿੰਦੂ-ਸਿੱਖਾਂ ਵਿਚ ਨਫਰਤ ਪੈਦਾ ਕਰਨ ਵਾਲੇ ਬਿਆਨ ਦਿੰਦਾ ਹੈ, ਪਰ ਸਰਕਾਰ ਨੇ ਇਸ ਦਾ ਕੋਈ ਨੋਟਿਸ ਹੀ ਨਹੀਂ ਲਿਆ। ਆਪੇ ਬਣਾਏ ਸੰਗਠਨ ਦਾ ਸਭ ਕੁਝ ਇਹ ਆਪ ਹੀ ਹੈ। ਨਾਮ-ਨਿਹਾਦ ਨੈਸ਼ਨਲ ਕੰਸਲ ਆਫ਼ ਖਾਲਿਸਤਾਨ ਦੇ ਜਨਰਲ ਸਕੱਤਰ ਬਲਬੀਰ ਸਿੰਘ ਸੰਧੂ ਵਾਂਗ “ਵਨ ਮੈਨ ਸ਼ੋ” ਹੈ। ਸਰਕਾਰ ਨੇ ਪਤਾ ਨਹੀਂ ਕਿਉਂ ਇਸ ਨੂੰ ਦੋ ਸ਼ਸਤਰਪਾਰੀ ਸਿਪਾਹੀ ਗਾਰਡ ਵਜੋਂ ਦਿਤੇ ਹਨ, ਜਿਨ੍ਹਾਂ ਨੂੰ ਲੈ ਕੇ ਥਾਂ ਥਾਂ ਬਿੱਲਾ ਸ਼ਾਨ ਨਾਲ ਤੁਰਿਆ ਫਿਰਦਾ ਹੈ।

ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ\* ਨੂੰ ਅੱਜ ਪਟਿਆਲਾ ਪੁਲਿਸ ਨੇ ਗ੍ਰਾਫ਼ਤਾਰ ਕਰ ਲਿਆ ਹੈ ਅਤੇ ਐਨ. ਐਸ. ਏ. ਅਧੀਨ ਨਜ਼ਰਬੰਦ ਕਰ ਦਿੱਤਾ ਹੈ।

ਅੰਮ੍ਰਿਤਸਰ ਦੇ ਐਸ. ਐਸ. ਪੀ. ਚੰਧਰੀ ਸੂਬੇ ਸਿੰਘ ਦੀ ਤਬਦੀਲੀ ਕਰ ਦਿੱਤੀ ਗਈ ਹੈ ਅਤੇ ਸ੍ਰੀ ਬੂਆ ਸਿੰਘ ਨਵੇਂ ਐਸ. ਐਸ. ਪੀ. ਲੱਗੇ ਹਨ (ਜਿਨ੍ਹਾਂ ਨੇ ਪਿੱਛੋਂ ਸਿੰਘਾਂ ’ਤੇ ਬੜੇ ਹੀ ਜੁਲਮ ਕੀਤੇ—ਝੂਠੇ ਪੁਲਿਸ ਮੁਕਾਬਲਿਆਂ ਵਿਚ ਕਈ ਸਿੰਘ ਸ਼ਹੀਦ ਕੀਤੇ। ਇਨ੍ਹਾਂ ਜੁਲਮਾਂ ਕਾਰਨ ਖਾੜਕੂਆਂ ਦੇ ਡਰੋਂ ਬੂਆ ਸਿੰਘ ਨੂੰ ਪਿੱਛੋਂ ਮਾਸਕੇ ਭੇਜਿਆ ਗਿਆ ਸੀ।)

ਇਕ ਗੁਪਤ ਏਜੰਸੀ ਵਿਚ ਕੰਮ ਕਰਦੇ ਦੋਸਤ ਨੇ ਦੱਸਿਆ ਕਿ ਜਦੋਂ ਕਲੁਚਿਲੀ ਦੇ ਐਡੀਟਰਾਂ ਅਤੇ ਵਿਦੇਸ਼ੀਆਂ ਪੱਤਰਕਾਰਾਂ ਨੂੰ ਸ੍ਰੀ ਦਰਬਾਰ ਸਾਹਿਬ ਲਿਆਂਦਾ ਗਿਆ ਸੀ ਤਾਂ ਫੌਜ ਨੇ ਉਨ੍ਹਾਂ ਨੂੰ ਕਥਿਤ ਅਤਿਵਾਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਇਮਾਰਤਾਂ ’ਤੇ ਬਣੇ ਹੋਏ ਮੋਰਦੇ ਵਿਖਾਏ ਅਤੇ ਕਿਹਾ ਕਿ ਅਤਿਵਾਦੀਆਂ ਨੇ ਹਰ ਪਾਸਿਓਂ ਫੌਜ ਤੇ ਅੰਧਾ ਧੁੰਦ ਗੋਲੀਆਂ ਚਲਾਈਆਂ। ਇਕ ਵਿਦੇਸ਼ੀ ਪੱਤਰਕਾਰ ਨੇ ਪੁਛਿਆ ਕਿ “ਜੇਕਰ ਅਤਿਵਾਦੀਆਂ ਨੇ ਵਾਕਈ ਇਤਨੀ ਫਾਇਰਿੰਗ ਕੀਤੀ ਹੈ ਤਾਂ ਕੰਪਲੈਕਸ ਦੇ ਬਾਹਰ ਬਿਲਕੁਲ ਲਾਗਲੀਆਂ ਇਮਾਰਤਾਂ ਉਤੇ ਉਨ੍ਹਾਂ ਦੀਆਂ ਗੋਲੀਆਂ ਦੇ ਨਿਸ਼ਾਨ ਕਿਉਂ ਨਹੀਂ ਹਨ ?” ਇਸ ਦਾ ਫੌਜੀ ਅਫਸਰਾਂ ਪਾਸ ਕੋਈ ਜਵਾਬ ਨਹੀਂ ਸੀ।

ਉਸੇ ਦੋਸਤ ਨੇ ਦੱਸਿਆ ਕਿ ਉਹ ਕੈਂਟ ਦੇ ਇਕ ਕਮਰੇ ਵਿਚ ਬੈਠੇ ਸਨ ਤਾਂ ਕੁਝ ਫੌਜੀ ਅਫਸਰ ਆਪਸ ਵਿਚ ਸਿੰਘਾਂ ਦੀ ਸੂਰਬੀਰਤਾ ਦੀਆਂ ਗੱਲਾਂ ਕਰ ਰਹੇ ਸਨ। ਇਕ ਨੇ ਕਿਹਾ, “ਇਹ ਅਤਿਵਾਦੀ ਆਪਣੇ ਅਖੀਰਲੇ ਦਮ ਤੱਕ ਬਹਾਦਰੀ

\* ਪਿੱਛੋਂ ਚੰਦੂਮਾਜ਼ਰਾ ਬਰਨਾਲਾ ਮੰਤਰੀ ਮੰਡਲ ਵਿਚ ਮੰਤਰੀ ਬਣੇ ਸਨ।

ਨਾਲ ਲੜੇ ਹਨ।” ਇਕ ਹੋਰ ਨੇ ਕਿਹਾ ਕਿ ਸਰਕਾਰ ਨੇ ਗਲਤੀ ਕੀਤੀ। ਇਨ੍ਹਾਂ ਸਾਰੇ ਅੱਤਵਾਦੀਆਂ ਨੂੰ ਫੌਜ ਵਿਚ ਭਰਤੀ ਕਰਕੇ ਚੀਨ ਤੋਂ ਉਹ ਭਾਰਤੀ ਇਲਾਕਾ ਛਡਾਉਣਾ ਚਾਹੀਦਾ ਸੀ, ਜੋ ੧੯੬੨ ਤੋਂ ਉਸ ਦੇ ਕਬਜ਼ੇ ਵਿਚ ਹੈ।” ਇਕ ਕ੍ਰਿਸਚੀਅਨ ਅਫਸਰ ਨੇ ਕਿਹਾ ਕਿ “ਸਰਕਾਰ ਨੂੰ ਧਾਰਮਿਕ ਅਸਥਾਨ ਵਿਚ ਫੌਜ ਨਹੀਂ ਭੇਜਣੀ ਚਾਹੀਦੀ ਸੀ। Sentiments are more powerful than bullets (ਜ਼ਜ਼ਬਾਤ ਗੋਲੀਆਂ ਨਾਲੋਂ ਵੱਧ ਸ਼ਕਤੀਸ਼ਾਲੀ ਹਨ) ਸਿੱਖਾਂ ਦੇ ਜ਼ਜ਼ਬਾਤ ਨੂੰ ਠੇਸ਼ ਨਹੀਂ ਪਹੁੰਚਾਉਣੀ ਚਾਹੀਦੀ ਸੀ।”

ਭਰੋਸੇ ਯੋਗ ਵਸੀਲੇ ਤੋਂ ਪਤਾ ਲੱਗਾ ਹੈ ਕਿ ਦੂਜੀ ਨੂੰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਪਹਿਲਾਂ ਫੌਜ ਨੇ ਇਕ ਟਰੱਕ ਰਾਹੀਂ ਹਥਿਆਰ ਲਿਆ ਕੇ ਕੰਪਲੈਕਸ ਵਿਚ ਰੱਖੇ ਹਨ। (ਸ਼ਾਇਦ ਇਹ ਬੰਗਲਾ ਦੇਸ਼ ਦੀ ਲੜਾਈ ਸਮੇਂ ਪਾਕਿਸਤਾਨੀ ਫੌਜ ਤੋਂ ਜਿਤੇ ਹੋਣਗੇ।) ਤਾਂ ਜੋ ਗਿਆਨੀ ਜੀ ਤੇ ਇਹ ਪ੍ਰਭਾਵ ਪਾਇਆ ਜਾ ਸਕੇ ਕਿ ਖਾੜਕੂਆਂ ਪਾਸ ਇਤਨੇ ਹਥਿਆਰ ਸਨ, ਜੋ ਵਿਦੇਸ਼ੀ ਮਾਰਕਾ ਹਨ। ਇਸ ਦੇ ਨਾਲ ਹੀ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਤੇ ਸਰਕਾਰ ਨੇ ਫੌਜੀ ਕਾਰਵਾਈ ਨੂੰ ਸਹੀ ਦੱਸਣ ਦਾ ਇਕ ਹੋਰ ਯਤਨ ਕੀਤਾ। ਇਹ ਹਥਿਆਰ ਟੀ. ਵੀ. 'ਤੇ ਵਿਖਾ ਕੇ ਜ਼ੋਰਦਾਰ ਪ੍ਰਾਪੇਗੰਡਾ ਕੀਤਾ ਗਿਆ ਕਿ ਕਥਿਤ ਅੱਤਵਾਦੀਆਂ ਪਾਸ ਇਤਨੇ ਹਥਿਆਰ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਤਨੇ ਤਾਂ ਕਥਿਤ ਅੱਤਵਾਦੀ ਵੀ ਕੰਪਲੈਕਸ ਵਿਚ ਨਹੀਂ ਸਨ, ਜਿਤਨੇ ਹਥਿਆਰ ਇਨ੍ਹਾਂ ਨੇ ਵਿਖਾਏ।

ਇਕ ਦੋਸਤ ਕਹਿਣ ਲੱਗੇ ਕਿ ਸਰਕਾਰ ਨੇ ਜਿਤਨਾ ਪੈਸਾ ਸਿੱਖਾਂ ਵਿਰੁੱਧ ਪ੍ਰਾਪੇਗੰਡੇ ਤੇ ਝਰਚ ਕੀਤਾ ਹੈ, ਅਤੇ ਫੌਜ ਅਤੇ ਨੀਮ ਫੌਜੀ ਫੌਰਸ ਪੰਜਾਬ 'ਚ ਰੱਖਣ 'ਤੇ ਕੀਤਾ ਹੈ, ਇਤਨੇ ਨਾਲ ਤਾਂ ਕਈ ਚੰਡੀਗੜ੍ਹ ਬਣ ਸਕਦੇ ਸਨ। ਹਰਿਆਣਾ ਅਤੇ ਰਾਜਿਸਥਾਨ ਲਈ ਪਾਣੀ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। ਜੇ ਸਰਕਾਰ ਚੰਡੀਗੜ੍ਹ ਪੰਜਾਬ ਨੂੰ ਦੇ ਦਿੰਦੀ, ਰਾਜਿਸਥਾਨ ਲਈ ਹੋਰ ਥਾਂ ਤੋਂ ਪਾਣੀ ਦਾ ਪ੍ਰਬੰਧ ਕਰ ਦਿੰਦੀ ਤਾਂ ਮੌਰਚੇ ਨੂੰ ਖਾਹ-ਮ-ਖਾਹ ਲਮਕਾਉਣ ਦੀ ਲੋੜ ਨਹੀਂ ਸੀ। ਸਰਕਾਰ ਦਾ ਅਸਲ ਮਕਸਦ ਤਾਂ ਹਿੰਦੂਆਂ ਨੂੰ ਖੁਸ਼ ਕਰ ਕੇ ਅਗਲੀਆਂ ਚੋਣਾਂ ਜਿਤਣੀਆਂ ਸਨ (ਜੋ ਵਾਕਈ ਜਿੱਤੀਆਂ)।

ਜਲੰਧਰ ਤੋਂ ਇਕ ਪੱਤਰਕਾਰ ਦੋਸਤ ਸੁਰਿੰਦਰ ਅਰੋੜਾ (ਯੂ. ਐਨ. ਆਈ.) ਦਾ ਮੈਨੂੰ ਫੌਨ ਆਇਆ ਕਿ ਮੈਂ ਤੇਰੇ ਘਰ ਫੌਨ ਕੀਤਾ ਸੀ। ਸ਼ਾਇਦ ਕੋਈ ਤਾਮਿਲ ਫੌਜੀ ਬੈਠਾ ਸੀ, ਜੋ ਨਾ ਹਿੰਦੀ ਸਮਝ ਸਕਦਾ ਸੀ ਅਤੇ ਨਾ ਹੀ ਉਸ ਨੂੰ ਅੰਗਰੇਜ਼ੀ ਆਉਂਦੀ ਸੀ ਅਤੇ ਆਪਣੀ ਹੀ ਭਾਸ਼ਾ ਬੋਲ ਰਿਹਾ ਸੀ। ਮੈਂ ਟੈਲੀਫੋਨ ਦੇ ਦਫ਼ਤਰ ਜਾ ਕੇ, ਆਪਣਾ ਫੌਨ ਆਰਜ਼ੀ ਤੌਰ 'ਤੇ ਬੰਦ ਕਰਨ ਲਈ ਦਰਖਾਸਤ ਦੇ ਦਿੱਤੀ ਅਤੇ ਉਨ੍ਹਾਂ ਉਸੇ ਵੇਲੇ ਮੇਰਾ ਫੌਨ ਬੰਦ ਕਰਵਾ ਦਿੱਤਾ (ਪਿੱਛੋਂ ਫੌਜੀਆਂ ਨੇ ਗੁੱਸੇ ਵਿਚ ਆ ਕੇ ਮੇਰਾ ਫੌਨ ਵੀ ਤੌੜ ਦਿੱਤਾ)।

## ਡੇਰਾ ਬਾਬਾ ਸ਼ਾਮ ਸਿੰਘ ਦੇ ਸਿੰਘਾਂ ਦੀ ਸ਼ਹੀਦੀ

੧੬ ਜੂਨ, ੧੯੬੪

ਹੋਜ਼ਾਨਾ ਅਜੀਤ ਦੇ ਮੈਨੇਜਿੰਗ ਐਡੀਟਰ ਡਾ: ਸਾਹੂ ਸਿੰਘ ਹਮਦਰਦ ਨੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਭਾਰਤ ਸਰਕਾਰ ਨੂੰ ਆਪਣਾ “ਪਦਮ ਸ੍ਰੀ” ਦਾ ਖਿਤਾਬ ਅੱਜ ਵਾਪਸ ਕਰ ਦਿੱਤਾ ਹੈ। ਉਨ੍ਹਾਂ ਨੂੰ ਫੌਜੀ ਹਮਲੇ ਦਾ ਬੜਾ ਹੀ ਦੁੱਖ ਹੋਇਆ ਹੈ। (ਇਸ ਦੁੱਖ ਨੂੰ ਨਾ ਸਹਾਰਦੇ ਹੋਏ ਦਿਲ ਦੇ ਇਕ ਮਾਰੂ ਹਮਲੇ ਕਾਰਨ ਉਹ ੨੯ ਜੁਲਾਈ ੧੯੬੪ ਨੂੰ ਸਦਾ ਲਈ ਅੱਖਾਂ ਮੀਟ ਗਏ।)

ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸ. ਬਲਵੰਤ ਸਿੰਘ ਨੇ ਰਾਵਰਨਰ ਸ੍ਰੀ ਪਾਂਡੇ ਨੂੰ ਖਤ ਲਿਖ ਕੇ ਮੰਗ ਕੀਤੀ ਹੈ ਕਿ ਦਰਬਾਰ ਸਾਹਿਬ ਕੰਪਲੈਕਸ ’ਚੋਂ ਫੌਜ ਕੱਢ ਕੇ ਫੌਰਨ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤਾ ਜਾਏ। ਕੰਪਲੈਕਸ ਅੰਦਰ ਸਾਰੀਆਂ ਇਮਾਰਤਾਂ ਦੀ ਮੁੰਗਮਤ ਕਾਰ ਸੇਵਾ ਰਾਹੀਂ ਕੀਤੀ ਜਾਏ।

ਗੱਡੀਆਂ ਹਾਲੇ ਤੱਕ ਬੰਦ ਹੀ ਹਨ। ਪਾਕਿਸਤਾਨ ਵਿਚ ਰੁਕੇ ਹੋਏ ਭਾਰਤੀਆਂ ਲਈ ਅੱਜ ਤੋਂ ਵਿਸ਼ੇਸ਼ ਗੱਡੀਆਂ ਚਲਾਈਆਂ ਜਾ ਰਹੀਆਂ ਹਨ।

ਸ੍ਰੀ ਦਰਬਾਰ ਸਾਹਿਬ ਤੇ ਹੋਈ ਫੌਜੀ ਹਮਲੇ ਵਿਰੁੱਧ ਕੁਝ ਲੋਕਾਂ ਨੇ ਜ਼ਿਲ੍ਹਾ ਰੋਪੜ ਵਿਚ ਭਾਖੜਾ ਮੇਨ ਨਹਿਰ ਨੂੰ ਇਕ ਥਾਂ ਤੋਂ ਪ ਅਤੇ ਈ ਜੂਨ ਦੀ ਵਿਚਕਾਰਲੀ ਰਾਤ ਨੂੰ ਤੋੜ ਦਿੱਤਾ ਸੀ। ਸਰਕਾਰ ਨੇ ਅੱਜ ਸਬੰਧਤ ਪਿੰਡਾਂ ਨੂੰ ਸਾਂਝੇ ਤੌਰ 'ਤੇ ਇਕ ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਹੈ।

ਇਕ ਸਰਕਾਰੀ ਵਿਭਾਗ ਵਿਚ ਕੰਮ ਕਰਦੇ ਮੇਰੇ ਇਕ ਮਿੱਤਰ, ਜੋ ਕੰਪਲੈਕਸ ਵਿਚ ਅਕਸਰ ਜਾਂਦੇ ਰਹਿੰਦੇ ਹਨ, ਮੇਰੀ ਰਿਹਾਇਸ਼ਗਾਹ ਤੇ ਜਾ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਘਰ ਵਿਚ ਸਾਰਾ ਸਮਾਨ ਖਿਲਾਇਆ ਪਿਆ ਹੈ। ‘ਛਰਿਜ ਪਈ ਹੈ ਪਰ ਉਸ ਨੂੰ ਗੋਲੀਆਂ ਲੱਗੀਆਂ ਹਨ ਅਤੇ ਅੰਦਰੋਂ ਤੋੜੀ ਪਈ ਹੈ। ਟੈਲੀਫੋਨ ਵੀ ਟੁੱਟਾ ਹੋਇਆ ਪਿਆ ਹੈ। ਟੀ. ਵੀ. ਸੈਟ ਨਹੀਂ ਦਿਸਿਆ। ਅਲਮਾਰੀਆਂ ਖਾਲੀ ਹਨ। ਜਾਪਦਾ ਹੈ ਕਿ ਘਰ ਦਾ ਕੀਮਤੀ ਸਮਾਨ ਲੁਟ ਲਿਆ ਗਿਆ ਹੈ। ਵੱਖ ਵੱਖ ਵਸੀਲਿਆਂ ਤੋਂ ਜਾਣਕਾਰੀ ਅਨੁਸਾਰ ਮੈਨੂੰ ਯਕੀਨ ਹੋ ਗਿਆ ਹੈ ਕਿ ਮੇਰੇ ਘਰ ਦਾ ਸਮਾਨ ਫੌਜੀਆਂ ਨੇ ਲੁਟ ਲਿਆ ਹੈ। ਮੇਰੇ ਪਾਸ ਉਹੋ ਕਪੜੇ ਹਨ ਜੋ ਮੈਂ ਤਿੰਨ ਜੂਨ ਰਾਤ ਨੂੰ ਪਾ ਕੇ ਖਾਲੀ ਹੱਥ ਘਰੋਂ ਨਿਕਲਿਆ ਸੀ। ਗਰਮੀ ਬੜੀ ਹੈ। ਕਪੜੇ ਮੈਲੇ ਹੋ ਜਾਂਦੇ ਹਨ ਤਾਂ ਰਾਤ ਨੂੰ ਆਪੇ ਧੋ ਲੈਂਦਾ ਹਾਂ ਅਤੇ ਅਗਲੇ ਦਿਨ ਸਵੇਰੇ ਬਿਨਾਂ ਪ੍ਰੈਸ ਕੀਤੇ ਹੀ ਪਾ ਲੈਂਦਾ ਹਾਂ।

ਮੈਂ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਇਕ ਰਫ਼ਿਊਜੀ ਵਾਂਗ ਹਾਂ—ਸਰੋਂ ਇਕ ਤਰ੍ਹਾਂ ਰਫ਼ਿਊਜੀ ਹਾਂ। ਉਹ ਰਫ਼ਿਊਜੀ ਜੋ ਆਪਣੇ ਹੀ ਦੇਸ਼ ਵਿਚ, ਆਪਣੇ ਹੀ ਸ਼ਹਿਰ ਵਿਚ, ਆਪੇ ਹੀ ਦੇਸ਼ ਦੀ ਫੌਜ ਵੱਲੋਂ ਬਣਾ ਦਿੱਤਾ ਗਿਆ ਹੈ। ਮੇਰਾ ਮਕਾਨ ਜੋ ਫੌਜ ਦੇ ਕਬਜ਼ੇ ਵਿਚ ਹੈ, ਘਰ ਦਾ ਸਮਾਨ ਜੋ ਮੈਂ ਅਤੇ ਮੇਰੀ ਪਤਨੀ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਪਿਛਲੇ ਕਈ ਸਾਲਾਂ ਵਿਚ ਬੜੀਆਂ ਗੀਝਾਂ ਨਾਲ ਬਣਾਇਆ ਹੈ, ਸਾਡੀ ਆਪਣੀ ਹੀ ਫੌਜ ਨੇ ਲੁਟ ਲਿਆ ਹੈ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਵਾਂਗ। ਮੇਰੇ ਸੁਪਨੇ, ਮੇਰਾ ਸੁੱਖ ਆਰਾਮ ਸਭ ਲੁਟ ਲਏ ਗਏ ਹਨ।

ਕੇਂਦਰੀ ਮੰਤਰੀ ਸ੍ਰੀ ਬੂਟਾ ਸਿੰਘ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਚੱਕਰ ਲੱਗਾ ਰਹੇ ਹਨ। ਉਹ ਸਿੱਖ ਪੰਥ ਦੇ ਮਹਾਨ ਸੰਤ, ਕੁਰਬਾਨੀ ਦੇ ਪੁੰਜ, ਬਾਬਾ ਖੜਕ ਸਿੰਘ ਜੀ 'ਤੇ ਜ਼ੋਰ ਪਾ ਰਹੇ ਹਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮੁਰੰਮਤ ਦੀ ਕਾਰ ਸੇਵਾ ਲੈ ਲੈਣ। ਸਰਕਾਰ ਚਾਹੁੰਦੀ ਹੈ ਕਿ ਸਿੱਖ ਢਹਿ ਢੇਰੀ ਹੋਇਆ ਅਕਾਲ ਤਖਤ ਨਾ ਵੇਖਣ ਤਾਂ ਜੋ ਉਨ੍ਹਾਂ ਦੇ ਜਜ਼ਬਾਤ ਨਾ ਭੜਕਣ। ਬਾਬਾ ਜੀ ਨੇ ਸ਼ਰਤ ਲਗਾਈ ਹੈ ਕਿ ਪਹਿਲਾਂ ਸਾਰੇ ਕੰਪਲੈਕਸ ਵਿੱਚੋਂ ਫੌਜ ਵਾਪਸ ਬੁਲਾਈ ਜਾਏ ਇਸ ਉਪਰੰਤ ਉਹ ਸ਼੍ਰੋਮਣੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੀ ਸਲਾਹ ਅਤੇ ਬੇਨਤੀ ਉਤੇ ਹੀ ਕਾਰ ਸੇਵਾ ਕਰਨਗੇ।

ਮੇਰੇ ਵਲ ਬੱਸਾਂ ਚਲਣ ਲੱਗੀਆਂ ਹਨ। ਅੱਜ ਉਪਰੋਂ ਸੇਖਾਂ ਕਲਾਂ ਤੋਂ ਮੇਰਾ ਮਿੱਤਰ ਜਰਨੈਲ ਸਿੰਘ ਸੇਖਾਂ ਮੇਰੀ ਰਾਜ਼ੀ ਖੁਸ਼ੀ ਦਾ ਪਤਾ ਲੈਣ ਅਤੇ ਫੌਜੀ ਕਾਰਵਾਈ ਨਾਲ ਹੋਈ ਤਬਾਹੀ ਵੇਖਣ ਆਇਆ ਹੈ। ਅਸੀਂ ਦੌਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਦੇ ਬਾਜ਼ਾਰਾਂ ਦੀ ਤਬਾਹੀ ਦੇ ਦ੍ਰਿਸ਼ ਵੇਖ ਰਹੇ ਸ੍ਰੀ ਕਿ ਆਟਾ ਮੰਡੀ ਸਬਿਤ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਦੇ ਇਕ ਰਾਗੀ ਸਿੰਘ ਭਾਈ ਮਿਹਰ ਸਿੰਘ ਜੀ ਮਿਲ ਪਏ। ਉਨ੍ਹਾਂ ਨੇ ਡੇਰੇ ਦੇ ਸਿੰਘਾਂ ਉਤੇ ਫੌਜ ਵੱਲੋਂ ਅਤਿਆਚਾਰ ਕਰਕੇ ਸ਼ਹੀਦ ਕਰਨ ਅਤੇ ਲੁਟਮਾਰ ਦੀ ਲੂੰ ਕੰਡੇ ਖੜ੍ਹੇ ਕਰਨ ਵਾਲੀ ਦਰਦਨਾਕ ਦਾਸਤਾਨ ਸੁਣਾਈ।

ਇਹ ਡੇਰਾ ਸੈਂਕੜੇ ਸਾਲ ਪੁਰਾਣਾ ਹੈ ਅਤੇ ਹਰ ਰੋਜ਼ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਦੁੱਧ ਦੇ ਇਸ਼ਨਾਨ ਪਿੱਛੋਂ, ਆਸਾ ਜੀ ਦੀ ਵਾਰ ਸ਼ੁਰੂ ਹੋਣ ਤੋਂ ਪਹਿਲਾਂ, ਅਰਦਾਸ ਕਰਨ ਸਮੇਂ ਇਸ ਡੇਰੇ ਤੋਂ ਕੜਾਹ ਪ੍ਰਸ਼ਾਦਿ ਜਾਂਦਾ ਹੈ। ਇਸ ਸਮੇਂ ਬਾਬਾ ਖੜਕ ਸਿੰਘ ਜੀ ਇਸ ਡੇਰੇ ਦੇ ਜਥੇਦਾਰ (ਮੁੱਖੀ) ਹਨ। ਭਾਈ ਮਿਹਰ ਸਿੰਘ ਜੀ ਨੇ ਦੱਸਿਆ ਕਿ ਦੋ ਜੂਨ ਸਵੇਰੇ ੧੪-੧੫ ਫੌਜੀ ਅਤੇ ਬੀ.ਐਸ. ਐਫ. ਦੇ ਜਵਾਨ ਡੇਰੇ ਲਾਗਲੇ ਮੰਦਰ ਵਾਲੇ ਪਾਸਿਓਂ ਟੱਪ ਕੇ ਡੇਰੇ ਵਿਚ ਆ ਗਏ। ਅੱਗੋਂ ਉਨ੍ਹਾਂ ਨੂੰ ਡੇਰੇ ਦੇ ਇਕ ਬਜ਼ੁਰਗ ਭਾਈ ਲਾਲ ਸਿੰਘ ਜੀ ਮਿਲੇ, ਜਿਨ੍ਹਾਂ ਦੀ ਦਾੜੀ ਪੁੱਟ ਕੇ ਰਾਈਫਲਾਂ ਦੇ ਬੱਟ ਮਾਰਦੇ ਹੋਏ ਕਹਿਣ ਲੱਗੇ, “ਖੜਾਨੇ ਕੀ ਚਾਬੀਆਂ ਬਤਾਓ।” ਉਨ੍ਹਾਂ ਜਵਾਬ ਦਿੱਤਾ ਕਿ ਅਸੀਂ ਤਾਂ ਇਥੇ ਲੰਗਰ ਦੀ ਸੇਵਾ ਕਰਦੇ ਹਾਂ, ਸਾਡੇ ਪਾਸ

ਕੋਈ ਖਜ਼ਾਨਾ ਨਹੀਂ ਹੈ ਪਰ ਉਨ੍ਹਾਂ ਜ਼ਾਲਮਾਂ ਨੇ ਇਕ ਨਾ ਸੁਣੀ ਅਤੇ ਬੜੀ ਹੀ ਬੇਦਰਦੀ ਨਾਲ ਮਾਰਦੇ ਰਹੇ ।

ਪਿੱਛੋਂ ਇਹ ਫੌਜੀ ਜੁੱਤੀਆਂ ਸਮੇਤ ਉਸ ਹਾਲ ਵਿਚ ਆਏ ਜਿਥੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ । ਇਕ ਨੌਜਵਾਨ ਸਿੰਘ ਭਾਈ ਬਚਨ ਸਿੰਘ ਪਾਠ ਕਰ ਰਿਹਾ ਸੀ । ਉਸ ਨੂੰ ਇਨ੍ਹਾਂ ਨੇ ਜੁੱਤੀਆਂ ਸਮੇਤ ਹੀ ਮਹਾਰਾਜ ਦੀ ਤਾਬਿਆਂ ਤੋਂ ਜ਼ਬਰਦਸਤੀ ਵਹਿਸ਼ੀਆਨਾ ਢੰਗ ਨਾਲ ਘੜੀਸ ਲਿਆ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਰੁਮਾਲਾ ਵੀ ਨਹੀਂ ਪਾਉਣ ਦਿੱਤਾ ਅਤੇ ਪਿਛਲੇ ੧੦੦ ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਪਾਠ ਨੂੰ ਖੰਡਤ ਕੀਤਾ । ਬਚਨ ਸਿੰਘ ਨੂੰ ਬਾਹਰ ਲਿਆ ਕੇ ਬੇਦਰਦੀ ਨਾਲ ਮਾਰਨਾ ਸ਼ੁਰੂ ਕੀਤਾ । ਇਕ ਹੋਰ ਬਜ਼ੁਰਗ ਸਿੰਘ ਭਾਈ ਕਿਹਰ ਸਿੰਘ, ਜਿਨ੍ਹਾਂ ਦੀ ਭਜਨ ਬੰਦਰੀ, ਸੰਤ ਸੁਭਾਅ ਅਤੇ ਨਿਮ੍ਰਤਾ ਕਾਰਨ ਸਾਰੇ ਭਗਤ ਜੀ ਕਹਿੰਦੇ ਸਨ, ਇਧਰ ਆਏ, ਉਨ੍ਹਾਂ ਪੁਛਿਆ, “ਇਸ ਬੱਚੇ ਨੂੰ ਕਿਉਂ ਮਾਰਦੇ ਹੋ” ਜ਼ਾਲਮ ਫੌਜੀਆਂ ਨੇ ਭਗਤ ਜੀ ਨੂੰ ਮਾਰ ਮਾਰ ਕੇ ਹੇਠਾਂ ਜ਼ਮੀਨ ਤੇ ਲੰਮਾ ਪਾ ਲਿਆ, ਹੱਥ ਪਿੱਛੇ ਬੰਨ੍ਹ ਦਿੱਤੇ, ਸਿਰ ਦੇ ਅੱਧੇ ਵਾਲ ਸੱਜੇ ਪਾਸੇ ਦਾੜੀ ਨਾਲ ਬੰਨ੍ਹ ਕੇ ਅੱਧੇ ਖੱਬੇ ਪਾਸੇ ਦਾੜੀ ਨਾਲ ਬੰਨ੍ਹ ਕੇ, ਵਿਚਕਾਰ ਹੱਥ ਪਾ ਕੇ ਦੌਨੋਂ ਪਾਸੇ ਰੱਸੇ ਵਾਂਗ ਖਿੱਚਣ ਲੱਗੇ । ਜਦੋਂ ਉਹ ਨੀਮ ਬੋਹੋਸ਼ ਹੋ ਗਏ, ਤਾਂ ਧੁੱਪੇ ਸੁੱਟ ਦਿੱਤਾ । ਇਸੇ ਤਰ੍ਹਾਂ ਡੇਰੇ ਦੇ ਸਾਰੇ ਸਿੰਘਾਂ ਦੇ ਹੱਥ ਪਿੱਛੇ ਬੰਨ੍ਹ ਤਸ਼ਚਦ ਕਰਦੇ ਰਹੇ, ਨੀਮ ਬੋਹੋਸ਼ ਕਰਕੇ ਸੜਦੀ ਧੁੱਪ ਵਿਚ ਤੁਪਦੇ ਫਰਸ਼ ਤੇ ਸੁਟਦੇ ਰਹੇ ।

ਬਾਬਾ ਖੜਕ ਸਿੰਘ ਜੀ ਨੇ ਇਸ ਡੇਰੇ ਦੀ ਸੇਵਾ ਸੰਭਾਲ ਲਈ ਜਥੇਦਾਰ ਕਿਰਪਾਲ ਸਿੰਘ, ਜੋ ਅਟਾਗੀ ਤੋਂ ਇਕ ਰਾਮਗੜੀਆ ਕ੍ਰਿਤੀ ਪਰਿਵਾਰ ਨਾਲ ਸਬੰਧ ਰੱਖਦੇ ਸਨ, ਨੂੰ ਜਥੇਦਾਰ ਨਿਯੁਕਤ ਕੀਤਾ ਹੋਇਆ ਸੀ । ਉਨ੍ਹਾਂ ਨੇ ਇਨ੍ਹਾਂ ਜ਼ਾਲਮ ਫੌਜੀ ਅਤੇ ਬੀ. ਐਸ. ਐਫ. ਦੇ ਜਵਾਨਾਂ ਨੂੰ ਬਥੇਰਾ ਕਿਹਾ ਕਿ ਇਸ ਡੇਰੇ ਵਿਖੇ ਸਾਰਾ ਦਿਨ ਲੰਗਰ ਚਲਦਾ ਰਹਿੰਦਾ ਹੈ, ਜਿਥੇ ਅੱਜ ਕਲੁ ਖਾਣਾ ਖਾਣ ਵਾਲੇ ਵਧੇਰੇ ਕਰ ਕੇ ਯੂ. ਪੀ. ਬਿਹਾਰ ਰਾਜਸਥਾਨ ਆਦਿ ਦੇ ਮਜ਼ਦੂਰ ਹਨ, ਪਰ ਉਹ ਜਥੇਦਾਰ ਕਿਰਪਾਲ ਸਿੰਘ ਜੀ ਨੂੰ ਵੀ ਤਸੀਹੇ ਦੇਣ ਲੱਗੇ । ਸਿਰ ਵਿਚ ਰਾਈਫਲਾਂ ਦੇ ਬੱਟ ਮਾਰਨ ਲੱਗੇ । ਪਿੱਛੋਂ ਉਹ ਡੇਰੇ ਦੀਆਂ ਸਾਰੀਆਂ ਅਲਮਾਰੀਆਂ ਆਦਿ ਦੇ ਜੰਦਰੇ ਜ਼ਬਰਦਸਤੀ ਤੋੜਣ ਲੱਗੇ । ਡੇਰੇ ਦੇ ਇਕ ਸਿੰਘ ਭਾਈ ਦੌੱਲਤ ਸਿੰਘ ਜੀ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਲਾਗੇ ਆਪਣੀ ਜ਼ਮੀਨ ਵੇਚ ਕੇ ਗਏ ਸਨ ਅਤੇ ੬੦ ਹਜ਼ਾਰ ਰੁਪਏ ਇਕ ਅਲਮਾਰੀ ਵਿਚ ਰੱਖੇ ਸਨ । ਇਹ ਉਨ੍ਹਾਂ ਧਾੜਵੀਆਂ ਨੇ ਲੁਟ ਲਏ । ਡੇਰੇ ਦੀ ਗੋਲਕ ਤੋਂ ਬਿਨਾਂ ਜੋ ਕੁਝ ਵੀ ਕੀਮਤੀ ਸਾਮਾਨ ਲੱਭਾ, ਉਨ੍ਹਾਂ ਨੇ ਲੁਟ ਲਿਆ । ਇਸ ਤਰ੍ਹਾਂ ਦੁਪਹਿਰ ਦੇ ਡੇਢ਼ ਦੋ ਵਜ ਗਏ । ਨਾਦਰਸ਼ਾਹੀ ਲੁਟ ਮਾਰ ਪਿੱਛੋਂ ਸਾਰੇ ਸਿੰਘਾਂ ਨੂੰ ਬੱਟ ਮਾਰਦੇ ਹੋਰੇ ਬਾਜ਼ਾਰ ਲਿਆ ਕੇ ਖੜ੍ਹਾ ਕੀਤਾ । ਸਭਨਾਂ ਦੇ ਹੱਥ ਉਨ੍ਹਾਂ ਦੀਆਂ ਪੱਗੜੀਆਂ ਨਾਲ ਪਿਛੇ ਬੰਨੇ ਹੋਏ ਸਨ । ਜਦੋਂ ਸਭਨਾਂ ਨੂੰ ਖੜ੍ਹੇ ਕਰਕੇ ਗੋਲੀ ਮਾਰਨ ਲੱਗੇ, ਤਾਂ ਜਥੇਦਾਰ ਕਿਰਪਾਲ ਸਿੰਘ ਕਹਿਣ ਲੱਗੇ, “ਤੁਸੀਂ ਸਾਨੂੰ ਮਾਰ ਤਾਂ ਦੇਣਾ ਹੀ ਹੈ, ਸਾਨੂੰ

ਆਪਣੀ ਅਰਦਾਸ ਤਾਂ ਕਰ ਲੈਣ ਦਿਓ ।” ਜਾਲਮਾਂ ਦੇ ਦਿਲ ਵਿਚ ਸ਼ਾਇਦ ਜਗਾ  
ਕੁ ਦਇਆ ਆਈ ਅਤੇ ਅਰਦਾਸ ਕਰਨ ਦੀ ਆਗਿਆ ਦੇ ਦਿੱਤੀ । ਜਬੇਦਾਰ  
ਕਿਰਪਾਲ ਸਿੰਘ ਜੀ ਨੇ ਖੁਦ ਹੀ ਅਰਦਾਸ ਕੀਤੀ ਅਤੇ ਜਿਉਂ ਹੀ ਉਨ੍ਹਾਂ ਦੇ ਮੂੰਹੋਂ  
ਇਹ ਸ਼ਬਦ “ਨਾਨਕ ਨਾਮ ਚੜ੍ਹਦੀ ਕਲਾ—ਤੇਰੇ ਭਾਣੇ ਸਰਬੱਤ ਦਾ ਭਲਾ” ਨਿਕਲੇ  
ਉਨ੍ਹਾਂ ਮਾਡਰਨ ਮੁਗਲਾਂ ਨੇ ਇਨ੍ਹਾਂ ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਢਹਿ ਢੇਰੀ  
ਕਰ ਦਿੱਤਾ । ਤਿੰਨ ਦਿਨ ਪਿਛੋਂ ਸ. ਅਪਾਰ ਸਿੰਘ ਬਾਜਵਾ ਫ਼ੀ. ਐਸ. ਪੀ. ਸਿਟੀ  
ਨੇ ਇਹ ਲਾਸ਼ਾਂ ਇਥੋਂ ਚੁਕਵਾ ਕੇ ਅੰਤਮ ਸਸਕਾਰ ਕਰਵਾਇਆ ।

ਬਾਬਾ ਖੜਕ ਸਿੰਘ ਜੀ ਦੇ ਸੇਵਾ ਕਰਨ ਵਾਲੇ ਇਨ੍ਹਾਂ ਗੁਰਸਿੱਖਾਂ, ਜੋ ਸਾਰਾ  
ਦਿਨ ਲੰਗਰ ਪਕਾ ਪਕਾ ਕੇ ਬਿਨਾਂ ਭੇਦ ਭਾਵ ਸਭਨਾਂ ਦੀ ਸੇਵਾ ਕਰ ਰਹੇ ਸਨ,  
ਜੋ ਹਾਲੇ ਤੱਕ ਖੱਦਰ ਪਹਿਨਦੇ ਸਨ ਅਤੇ ਗੁਰਮਤਿ ਅਸੂਲਾਂ ਅਨੁਸਾਰ ਸਿੱਧਾ ਸਾਦਾ,  
ਸੱਚਾ ਸੁੱਚਾ ਅਤੇ ਨੇਕ ਜੀਵਨ ਬਿਤਾ ਰਹੇ ਸਨ, ਉਤੇ ਇਸ ਤਰ੍ਹਾਂ ਅਣਮਨੁਖੀ ਤਸ਼ਦਦਿ  
ਕਰਕੇ ਸ਼ਹੀਦ ਕਰਨ ਦੀ ਦਾਸਤਾਨ ਸੁਣ ਕੇ ਅਸੀਂ ਸੁਣ ਹੋ ਗਏ ਅਤੇ ਸੋਚਣ ਲੱਗੇ  
ਇਸ ਤਰ੍ਹਾਂ ਤਾਂ ਮੁਗਲਾਂ ਨੇ ਵੀ “ਨਿਰਦੋਸ਼” ਸਿੰਘਾਂ ਤੇ ਜੁਲਮ ਨਹੀਂ ਕੀਤਾ ਹੋਏਗਾ ।  
ਇਹ ਤਾਂ ਮੁਗਲਾਂ ਤੇ ਅਫਗਾਨ ਧਾੜਵੀਆਂ ਤੋਂ ਵੱਧ ਜਾਲਮ ਹਨ ।

## ਇਹ ਵੀ ਦਿਨ ਨਹੀਂ ਰਹਿਣਗੇ

੧੭ ਜੂਨ, ੧੯੬੪

ਸ਼੍ਰਮਣੀ ਅਕਾਲੀ ਦਲ ਦੇ ਸੱਦੇ 'ਤੇ ਦੇਸ਼ ਭਰ ਦੇ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਅੱਜ 'ਅਰਦਾਸ ਦਿਵਸ' ਮਨਾਇਆ ਹੈ। ਗੁਰਦੁਆਰਿਆਂ ਵਿਚ ਦੀਵਾਨ ਸੱਜੇ ਹਨ, ਸ਼ਹੀਦਾਂ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ ਹਨ। ਛੌਜੀ ਹਮਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਸਿੰਘਾਂ ਨੇ ਕਾਲੀਆਂ ਪਗੜੀਆਂ ਅਤੇ ਬੀਬੀਆਂ ਨੇ ਕਾਲੇ ਦੂਪੱਟੇ ਲਏ ਹਨ। ਸਿੰਘਾਂ ਨੇ ਆਪਣੇ ਘਰ ਅੱਜ ਚੁਲ੍ਹੇ ਵੀ ਨਹੀਂ ਬਾਲੇ।

ਅੰਮ੍ਰਿਤਸਰ ਵਿਚ ਅੱਜ ਫਿਰ ਕਰਫਿਊ ਲੱਗਾ ਦਿੱਤਾ ਗਿਆ, ਕੇਵਲ ੮ ਵਜੇ ਤਿੰਨ ਘੰਟਿਆਂ ਦੀ ਛਿੱਲ ਦਿੱਤੀ ਗਈ।

ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਰੇਡੀਓ ਅਤੇ ਟੀ. ਵੀ. ਦੇ ਨੈੱਟ-ਵਰਕ ਉੱਤੇ ਕੌਮ ਦੇ ਨਾਂ ਇਕ ਭਾਸ਼ਣ ਵਿਚ ਸ੍ਰੀ ਦਰਬਾਰ ਸਾਹਿਬ ਦੀ ਤਥਾਹੀ ਲਈ ਅੱਤਵਾਦੀਆਂ ਨੂੰ ਪੂਰੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੰਪਲੈਕਸ ਗੈਰ-ਸਮਾਜੀ ਅਤੇ ਦੇਸ਼-ਵਿਰੋਧੀ ਅੰਸਰਾਂ ਦਾ ਇਕ ਅੱਡਾ ਬਣ ਗਿਆ ਸੀ। ਗੁਰ ਸਾਹਿਬਾਨ ਦੀਆਂ ਸਿਖਿਆਵਾਂ ਅਤੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਨਿਰਦੋਸ਼ਾਂ ਅਤੇ ਨਿਹੱਥਿਆਂ ਨੂੰ ਮਾਰਨ ਦੀ ਆਗਿਆ ਨਹੀਂ ਦਿੰਦਾ ਪਰ ਅੱਤਵਾਦੀਆਂ ਨੇ ਤਾਂ ਗਿਆਨੀ ਪ੍ਰਤਾਪ ਸਿੰਘ ਵਰਗੇ ਵਿਦਵਾਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਹਨ, ਨੂੰ ਵੀ 'ਸ਼ਹੀਦ' ਕਰ ਦਿੱਤਾ।

ਗਿਆਨੀ ਜੀ ਨੇ ਕਿਹਾ ਕਿ ਜੇਕਰ ਅੱਤਵਾਦੀਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਲਈ ਜਗ ਵੀ ਸਤਿਕਾਰ ਹੁੰਦਾ, ਤਾਂ ਉਨ੍ਹਾਂ ਨੂੰ ਛੋਜ ਅੱਗੇ ਆਤਮ ਸਗਮਪਣ ਕਰ ਦੇਣਾ ਚਾਹੀਦਾ ਸੀ ਜਾਂ ਕੰਪਲੈਕਸ ਤੋਂ ਬਾਹਰ ਆ ਕੇ ਲੜਦੇ। ਸਰਕਾਰ ਨੂੰ ਬਹੁਤ "ਮਜ਼ਬੂਰ ਹੋ ਕੇ ਢੁਖੀ ਦਿਲ" ਨਾਲ ਕੰਪਲੈਕਸ ਅੰਦਰ ਛੋਜ ਭੇਜਣੀ ਪਈ।

ਕਈ ਦਿਨਾਂ ਤੋਂ ਗਿਆਨੀ ਜੀ ਵੱਲੋਂ ਅਸਤੀਫ਼ਾ ਦੇਣ ਦੀਆਂ ਅਫਵਾਹਾਂ ਸੁਣ ਰਹੇ ਸੀ, ਪਰ ਅੱਜ ਦੇ ਭਾਸ਼ਣ ਨੇ ਇਨ੍ਹਾਂ ਸਭ 'ਅਫਵਾਹਾਂ' ਦੀ ਤਰਦੀਦ ਕਰ ਦਿੱਤੀ।

ਮੈਂ ਅੱਜ ਅੰਮ੍ਰਿਤਸਰ ਤੋਂ ਚਲ ਕੇ ਪਠਾਨਕੋਟ ਲਾਗੇ, ਨੂਰਪੁਰ ਰੋਡ 'ਤੇ ਜੰਡਵਾਲ ਵਿਖੇ ਆਪਣੀ ਪਤਨੀ ਨੂੰ ਮਿਲਣ ਆਇਆ ਹਾਂ। ਮੈਨੂੰ ਘੁੰਮਣ ਫਿਰਨ, ਸਫਰ ਦਾ ਬੜਾ ਸ਼ੇਕ ਹੈ। ਕਸ਼ਮੀਰ ਤੋਂ ਲੈ ਕੰਨਿਆਂ ਕੁਮਾਰੀ ਤਕ ਕਈ ਵਾਰ ਘੁੰਮਿਆਂ ਹਾਂ, ਪਰ ਅੱਜ ਦਾ ਸਫਰ ਹਮੇਸ਼ਾਂ ਹੀ ਯਾਦ ਰਹੇਗਾ ਜੋ ਅੰਗਰੇਜ਼ੀ ਦਾ "ਸਫਰ" (suffer)

ਬਣ ਕੇ ਰਹਿ ਗਿਆ ਹੈ।

ਸਵੇਰੇ ੭ ਕੁ ਵਜੇ ਬੱਸ ਅੱਡੇ 'ਤੇ ਪਹੁੰਚਿਆਂ। ਉਥੇ ਫੌਜ ਦੀ ਨਿਗਰਾਨੀ ਵਿਚ ਕੁਝ ਬੱਸਾਂ ਚੱਲ ਰਹੀਆਂ ਸਨ। ਪਠਾਨਕੋਟ ਲਈ ਲਗਭਗ ੩੦੦-੪੦੦ ਬੰਦਿਆਂ ਦੀ ਬਹੁਤ ਹੀ ਲੰਬੀ ਲਾਈਨ ਲੱਗੀ ਹੋਈ ਸੀ। ਮੈਂ ਲਾਈਨ ਦੇ ਪਿੱਛੇ ਖਲੋ ਗਿਆ, ਡੇਢ ਦੋ ਘੰਟੇ ਪਿੱਛੋਂ ਟਿਕਟ ਲੈਣ ਦੀ ਵਾਰੀ ਆਈ। ਜਦੋਂ ਬੱਸ ਭਰ ਜਾਂਦੀ ਤਾਂ ਉਸ ਦੀ ਚੈਕਿੰਗ ਕਰ ਕੇ ਤੌਰ ਦਿੰਦੇ ਜਾਂ ਤਿੰਨ ਚਾਰ ਬੱਸਾਂ ਦੋ ਢਾਈ ਘੰਟੇ ਪਿੱਛੋਂ ਫੌਜ ਦੀ ਨਿਗਰਾਨੀ ਵਿਚ ਤੁਰਦੀਆਂ। ਬੱਸ ਵਿਚ ਬੈਠਣ ਸਮੇਂ ਫੌਜ ਨੇ ਤਲਾਸ਼ੀ ਲਈ। ਅੱਡੇ ਤੋਂ ਚੱਲ ਕੇ ਮਹਿਤਾ ਚੌਕ ਸੜਕ ਦੇ ਮੌਜ਼ ਤੇ ਫੌਜ ਨੇ ਸਾਰੀਆਂ ਸਵਾਰੀਆਂ ਨੂੰ ਉਤਾਰ ਲਿਆ ਤੇ ਸਭਨਾਂ ਦੀ ਅਤੇ ਸਾਰੇ ਸਾਮਾਨ ਦੀ ਤਲਾਸ਼ੀ ਲਈ। ਇਥੋਂ ਚਲ ਕੇ ਹਾਲੇ ਵੇਰਕਾ ਦੇ ਬਾਹਰ ਬਾਈਪਾਸ ਚੌਕ ਤੇ ਪਹੁੰਚੇ, ਉਥੇ ਫੌਜ ਅਤੇ ਸੀ. ਆਰ. ਪੀ. ਨੇ ਫਿਰ ਸਾਰੀਆਂ ਸਵਾਰੀਆਂ ਨੂੰ ਆਪਣੇ ਆਪਣੇ ਸਮਾਨ ਸਮੇਤ ਉਤਾਰ ਲਿਆ। ਇਕ ਬਜ਼ੁਗਰਗ ਪੜ੍ਹੇ ਲਿਖੇ ਸਰਦਾਰ ਨੇ ਕਿਹਾ ਕਿ “ਹੁਣੇ ਤਾਂ ਮਹਿਤਾ ਰੋਡ ਦੇ ਮੌਜ਼ 'ਤੇ ਤਲਾਸ਼ੀ ਲਈ ਹੈ।” ਸੀ. ਆਰ. ਪੀ. ਦਾ ਇਕ ਅੱਧਖੜ ਉਮਰ ਦਾ ਸਜ਼ਿਆ ਬਲਿਆ ਸਿਪਾਹੀ ਮੂੰਹ ਵਿਚ ਬੀਜ਼ੀ ਲਾਈ ਬੱਸ ਵਿਚ ਦਾਖਲ ਹੁੰਦਾ ਬੋਲਿਆ, “ਯਹ ਤੋਂ ਅੱਬ ਐਸੇ ਹੀ ਚਲੇਗਾ। ਸਾਰੀ ਉਮਰ ਯੂੰਹੀ ਹੋਤਾ ਰਹੇਗਾ।” “ਕੋਈ ਗੱਲ ਨਹੀਂ”, ਸਰਦਾਰ ਜੀ ਪੀਰਜ ਨਾਲ ਬੋਲੇ, “ਜੇ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹਿਣਗੇ।”

ਵੇਰਕੇ ਤੋਂ ਚਲ ਕੇ ਫੌਜ ਦੀ ਅਗਲੀ ਚੈਕ ਪੋਸਟ ਕੱਥੂ ਨੰਗਲ ਲਾਗੇ ਸੜਕ ਉਤੇ ਸਥਿਤ ਇਕ ਸਕੂਲ ਵਿਚ ਸੀ। ਇਥੇ ਵੀ ਉਸੇ ਤਰ੍ਹਾਂ ਸਾਰੇ ਮੁਸਾਫਿਰਾਂ ਨੂੰ ਉਤਾਰ ਕੇ ਤਲਾਸ਼ੀ ਲਈ ਗਈ। ਮੁਸਾਫਿਰਾਂ ਵਿਚ ਬਹੁਤੇ ਬੰਦੇ ਹਿਮਾਚਲ ਦੇ ਸਨ, ਜੋ ਹਿਮਾਚਲ ਜਾ ਰਹੇ ਸਨ। ਇਕੱਲੇ ਅੰਮ੍ਰਿਤਸਰ ਵਿਚ ਡੇਢ ਦੋ ਲੱਖ ਦੇ ਕਰੀਬ ਹਿਮਾਚਲੀ ਹਨ। ਕਰਫਿਊ ਕਾਰਨ ਪੰਜਾਬ ਵਿਚ ਕੰਮ ਕਾਰ ਤਾਂ ਸਾਰੇ ਠੱਪ ਸਨ। ਬੱਸ ਅੱਡੇ ਤੋਂ ਮੈਂ ਦੇਖਿਆ ਸੀ ਤਾਂ ਪਠਾਨਕੋਟ ਆਉਣ ਵਾਲੇ ੬੦ ਪ੍ਰਤੀਸ਼ਤ ਹਿਮਾਚਲ ਚਲੇ ਸਨ, ਜੋ ਆਪਸ ਵਿਚ ਪਹਾੜੀ ਬੋਲੀ ਵਿਚ ਗੱਲਾਂ ਕਰ ਰਹੇ ਸਨ। ਜਦ ਕਿਤੇ ਵੀ ਤਲਾਸ਼ੀ ਲਈ ਬੱਸ ਰੁਕਦੀ, ਇਨ੍ਹਾਂ ਨੂੰ ਬੀਜ਼ੀ ਸਿਗਾਰੇਟ ਪੀਣ ਦਾ ਵੀ ਮਸਾਂ ਮੌਕਾ ਲਗਦਾ। ਸਵਾਰੀਆਂ ਨੇ ਇਥੇ ਨਲਕੇ ਤੋਂ ਪਾਣੀ ਵੀ ਪੀਤਾ।

ਅਗਲੀ ਚੈਕਿੰਗ ਤੇ ਤਲਾਸ਼ੀ ਬਟਾਲੇ ਦੇ ਬਾਹਰਵਾਰ ਬਾਈਪਾਸ ਲਾਗੇ ਹੋਈ। ਗੁਰਦਾਸਪੁਰ ਦੇ ਸਾਰੇ ਜ਼ਿਲੇ ਵਿਚ ਕਰਫਿਊ ਲੱਗਾ ਹੋਇਆ ਸੀ, ਇਸ ਕਰ ਕੇ ਸਾਰੇ ਥਾਂ ਸੁੰਨਸਾਨ ਪਈ ਸੀ। ਧਾਰੀਵਾਲ ਤੋਂ ਬੋੜਾ ਜਿਹਾ ਪਿੱਛੇ ਉਦੋਵਾਲ ਲਾਗੇ ਬੱਸ ਦੇ ਇਕ ਪਹੀਏ ਵਿਚ ਪਕੰਚਰ ਹੋ ਗਿਆ। ਕੁਦਰਤੀ ਇਸ ਪਿੰਡ ਵਿਚ ਸੜਕ ਉਤੇ ਹੀ ਇਕ ਮਿਸਤਰੀ ਦੀ ਦੁਕਾਨ ਸੀ ਪਰ ਉਹ ਪੰਚਰ ਨਾ ਲਾਵੇ, ਕਹਿੰਦਾ, “ਕਰਫਿਊ ਲੱਗਾ ਹੈ, ਫੌਜੀ ਤੰਗ ਕਰਦੇ ਹਨ।” ਮੈਂ ਹੈਰਾਨ ਹੋਇਆ ਕਿ ਪਿੰਡਾਂ ਵਿਚ ਵੀ ਕਰਫਿਊ ਇਤਨੀ ਸਖਤੀ ਨਾਲ ਲਾਗੂ ਹੈ। ਮਿਸਤਰੀ ਨੇ ਦੱਸਿਆ ਕਿ ਫੌਜੀ ਤਾਂ

ਡਾਇਰੀ ਦੇ ਪੰਨੇ

ਜ਼ਿਮੀਦਾਰਾਂ ਨੂੰ ਆਪਣੇ ਖੇਤਾਂ ਵਿਚ ਕੰਮ ਕਰਨ ਜਾਂ ਪਸੂਆਂ ਲਈ ਚਾਰਾ ਆਦਿ ਲਿਆਉਣ ਤੋਂ ਵੀ ਰੋਕਦੇ ਹਨ। ਫੌਜੀ ਰਾਜ ਤਾਂ ਗੁਲਾਮੀ ਨਾਲੋਂ ਵੀ ਭੈੜਾ ਹੈ, ਇਸ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਸੌਂ ਦਰਜੇ ਚੰਗਾ ਸੀ। ਮੈਂ ਸੋਚਦਾ ਰਿਹਾ ਕਿ ਪਾਕਿਸਤਾਨ ਵਿਚ ਤਾਂ ਪੰਜ ਸਤ ਸਾਲਾਂ ਤੋਂ ਬਿਨਾਂ ਹਮੇਸ਼ਾਂ ਫੌਜੀ ਰਾਜ ਰਿਹਾ ਹੈ। ਬੰਗਲਾ ਦੇਸ਼ ਦਾ ਵੀ ਇਹੋ ਹਾਲ ਹੈ, ਉਨ੍ਹਾਂ ਲੋਕਾਂ ਦਾ ਕੀ ਹਾਲ ਹੋਵੇਗਾ। ਫਿਰ ਸੋਚਿਆ ਉਸ ਦੇਸ਼ ਵਿਚ ਲਗਪਗ ਸਾਰੀ ਵਸੋਂ ਇਕ ਫਿਰਕੇ ਦੀ ਹੈ, ਪਰ ਇਥੇ ਤਾਂ ਫੌਜ ਅੱਤਵਾਦੀਆਂ ਦੇ ਨਾਂ ਹੇਠ ਸਿੱਖਾਂ ਨੂੰ ਕੁਚਲਣ ਲਈ, ਅਤੇ ਅਗਲੀਆਂ ਚੋਣਾਂ ਜਿੱਤਣ ਲਈ ਭੇਜੀ ਗਈ ਹੈ।

ਬਟਾਲੇ ਤੋਂ ਚਲ ਕੇ ਫੌਜ ਨੇ ਧਾਰੀਵਾਲ, ਗੁਰਦਾਸਪੁਰ ਸ਼ਹਿਰ ਵਿਚ ਦਾਖਲ ਹੋਣ ਸਮੇਂ ਡੇਰਾ ਬਾਬਾ ਨਾਨਕ ਸੜਕ ਦੇ ਮੋੜ ਤੇ, ਪੰਨਵਾੜ, ਦੀਨਾ ਨਗਰ, ਝਾਕੋਲਾੜੀ ਅਤੇ ਸਰਨੇ ਤਲਾਸ਼ੀ ਲਈ। ਸਰਨੇ ਦੋ ਟੈਂਕ ਖੜ੍ਹੇ ਸਨ—ਦੋਨੋਂ ਪਾਸੇ ਮੂੰਹ ਕੀਤੇ ਹੋਏ, ਇਨ੍ਹਾਂ ਦੇ ਵਿਚਕਾਰ ਬੱਸਾਂ ਦੇ ਰੋਕਣ ਲਈ ਤੰਗ ਜਿਹੀ ਥਾਂ ਬਣਾਈ ਹੋਈ ਸੀ। ਇਸ ਤਰ੍ਹਾਂ ਦਾ ਹਾਲ ਤਾਂ ਜੰਗੀ ਕੈਦੀਆਂ ਦਾ ਵੀ ਨਹੀਂ ਹੁੰਦਾ। ਜੇ ਸਰਕਾਰ ਰੇਡੀਓ ਟੀ. ਵੀ. ਤੇ ਬਾਰ ਬਾਰ ਕਹਿ ਰਹੀ ਹੈ ਕਿ ਅੱਤਵਾਦੀਆਂ ਦੀ ਗੀੜ੍ਹ ਦੀ ਹੱਡੀ ਤੋੜ੍ਹ ਦਿੱਤੀ ਹੈ, ਫਿਰ ਆਮ ਲੋਕਾਂ ਨੂੰ ਇਤਨਾ ਪੇਸ਼ਾਨ ਕਰਨ ਦੇ ਕਾਰਨ ਦੀ ਮੈਨੂੰ ਸਮਝ ਨਾ ਆਈ।

ਰੱਬ ਰੱਬ ਕਰ ਕੇ ਭੁਖੇ ਭਾਣੇ ਸ਼ਾਮੀ ਪਠਾਨਕੋਟ ਪਹੁੰਚੇ। ਅੰਤਿਸਰ ਤੋਂ ਪਠਾਨਕੋਟ ਦਾ ਸਫਰ, ਜੋ ਤਿੰਨ ਘੰਟੇ ਦਾ ਹੈ, ੨-੯ ਘੰਟਿਆਂ ਵਿਚ ਮੁਕਾ। ਹਿਮਾਚਲ ਨੂੰ ਕਾਫ਼ੀ ਬੱਸਾਂ ਅੱਡੇ 'ਤੇ ਫੌਜ ਦੀ ਨਿਗਰਾਨੀ ਹੈਠ ਆ ਜਾ ਰਹੀਆਂ ਸਨ। ਅੱਧੇ ਪੌਣੇ ਘੰਟੇ ਪਿੱਛੋਂ ਮੈਂ ਸ਼ਾਮ ਨੂੰ ਜੰਡਵਾਲ ਪਹੁੰਚ ਗਿਆ। ਆਪਣੀ ਪਤਨੀ ਕੈਲਾਸ਼ ਨੂੰ ਮੈਂ ਉਸ ਦੇ ਸਕੂਲ ਦੇ ਐਡਰੇਸ 'ਤੇ ਤਾਰ ਦਿੱਤੀ ਹੋਈ ਸੀ। ਫਿਰ ਵੀ ਮੈਨੂੰ ਸਹੀ ਸਲਾਮਤ ਵੇਖ ਕੇ ਉਹ ਬਹੁਤ ਖੁਸ਼ ਹੋਈ। ਉਸ ਦੱਸਿਆ ਕਿ ਫੌਨ ਅਤੇ ਡਾਕ ਤਾਰ ਦੇ ਬੰਦ ਹੋਣ ਕਾਰਨ ਉਹ ਰੇਡੀਓ ਤੋਂ ਖ਼ਬਰਾਂ ਸੁਣ ਕੇ ਹੀ ਸਾਰੇ ਹਾਲਾਤ ਤੋਂ ਅੰਦਾਜ਼ਾ ਲਗਾਉਂਦੀ ਰਹੀ। ਫੌਜੀ ਹਮਲੇ ਤੋਂ ਕੁਝ ਸਮਾਂ ਪਹਿਲਾਂ ਕੰਪਲੈਕਸ ਵਿੱਚੋਂ ਮੇਰੇ ਬਾਹਰ ਆ ਜਾਣ ਬਾਰੇ ਉਸ ਨੂੰ ਪਤਾ ਨਹੀਂ ਸੀ। ਦੋ ਦਿਨ ਪਹਿਲਾਂ ਮਿਲੀ ਤਾਰ ਤੱਕ ਤਾਂ ਉਸ ਨੂੰ ਪਤਾ ਵੀ ਨਹੀਂ ਸੀ ਕਿ ਮੈਂ ਜ਼ਿੰਦਾ ਵੀ ਹਾਂ ਕਿ ਨਹੀਂ। ਉਸ ਦੱਸਿਆ ਕਿ ਉਹ ਸਾਰੇ ਦਿਨ ਮੇਰੀ ਜ਼ਿੰਦਗੀ ਲਈ ਅਰਦਾਸਾਂ ਹੀ ਕਰਦੀ ਰਹੀ ਹੈ।

ਉਸ ਨੇ ਫੌਜੀ ਹਮਲੇ ਬਾਰੇ, ਸਾਡੇ ਗਵਾਂਢੀਆਂ ਦੀ ਰਾਜੀ ਖੁਸ਼ੀ ਬਾਰੇ, ਖਾਸ ਕਰਕੇ ਆਪਣੀ ਸਹੇਲੀ ਬੀਬੀ ਸਤਵੰਤ ਕੌਰ (ਸੁਪਤਨੀ ਹਜ਼ਰੂ ਰਾਗੀ ਭਾਈ ਹਰਚਰਨ ਸਿੰਘ) ਅਤੇ ਉਸ ਦੇ ਬੱਚਿਆਂ ਬਾਰੇ ਪੁੱਛਿਆ। ਜਦੋਂ ਮੈਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਹਜ਼ਰੂ ਰਾਗੀ ਭਾਈ ਅਮਰੀਕ ਸਿੰਘ ਅਮਨ (ਜੋ ਬਿਲਕੁਲ ਸਾਡੇ ਲਾਗਲੇ ਕੁਆਟਰ ਵਿਚ ਰਹਿੰਦੇ ਸਨ ਅਤੇ ਸੂਰਮੇ ਸਿੰਘ ਸਨ) ਸ਼ਹੀਦ ਹੋ ਗਏ ਹਨ ਤਾਂ ਉਸ ਨੂੰ ਬੜਾ ਹੀ ਦੁਖ ਹੋਇਆ। (ਭਾਈ ਹਰਚਰਨ ਸਿੰਘ ਰਾਗੀ ਦਾ ਪਰਿਵਾਰ ਪਿੱਛੋਂ

ਰਿਹਾ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਦਾ ਛੋਟਾ ਲੜਕਾ ਰਾਮਿੰਦਰਪਾਲ ਸਿੰਘ ਉਰਫ ਹੈਪੀ—ਜਿਸ ਨੂੰ ਸਾਰੇ ਪਰਿਵਾਰ ਸਮੇਤ ਹੀ ਉਨ੍ਹਾਂ ਦੇ ਘਰ ਲਾਗਿਓਂ ਹੇਠਾਂ ਇਨਫਰਮੇਸ਼ਨ ਦੱਡਰ ਤੋਂ ਗਿਫ਼ਤਾਰ ਕੀਤਾ ਸੀ, ਉਸ ਉਤੇ ਕਈ ਝੂਠੇ ਕੇਸ ਪਾਦਿਤੇ । (ਲਗਪਗ ੫ ਸਾਲ ਉਹ ਜੋਧਪੁਰ ਜੇਲ੍ਹ ਵਿਚ ਉਨ੍ਹਾਂ ੩੭੯ ਗਭਰੂਆਂ ਨਾਲ ਰਿਹਾ ਹੈ ਜਿਨ੍ਹਾਂ ਤੇ ਸਰਕਾਰ ਵਿਰੁੱਧ ਜੰਗ ਲੜਨ ਦਾ ਮੁਕੱਦਮਾ ਚਲਾਇਆ ਸੀ)।

ਮੈਂ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਹੁਣ ਤਕ ਜੋ ਜਾਣਕਾਰੀ ਇਕੱਤਰ ਕੀਤੀ ਹੈ, ਉਸ ਅਨੁਸਾਰ ਸਾਰੇ ਗਵਾਂਢੀਆਂ ਸਮੇਤ, ਸਾਡੇ ਘਰ ਦਾ ਵੀ ਸਾਰਾ ਸਾਮਾਨ ਫੌਜ ਨੇ ਲੁਟ ਲਿਆ ਹੈ । ਉਹ ਹੈਰਾਨ ਹੋ ਕੇ ਕਹਿਣ ਲੱਗੀ, “ਇਹ ਕਿਵੇਂ ਹੋ ਸਕਦਾ ਹੈ, ਫੌਜੀ ਤਾਂ ਰਖਸ਼ਾ ਲਈ ਹੁੰਦੇ ਹਨ ।” (ਕੁਝ ਦਿਨਾਂ ਪਿੱਛੋਂ ਜਦੋਂ ਉਸ ਨੇ ਮੁਦ ਆ ਕੇ ਘਰ ਦੀ ਹਾਲਤ ਵੇਖੀ ਤਾਂ ਉਸ ਨੂੰ ਯਕੀਨ ਆਇਆ ਕਿ ਫੌਜ ਇਸ ਤਰ੍ਹਾਂ ਨਾਦਰਸ਼ਾਹੀ ਲੁਟਮਾਰ ਵੀ ਕਰ ਸਕਦੀ ਹੈ) ।

ਮੇਰੀ ਪਤਨੀ ਨੇ ਦੱਸਿਆ ਕਿ ਹਿਮਾਚਲ ਵਿਚ ਜਿਥੇ ਉਹ ਪੜ੍ਹਾਉਂਦੀ ਹੈ ਅਤੇ ਲਾਗਲੇ ਇਕ ਦੋ ਪਿੰਡਾਂ ਦੇ ਫੌਜੀ ਜਵਾਨ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੌਰਾਨ ਮਾਰੇ ਗਏ ਹਨ । ਉਹ ਲੋਕ ਬੜੇ ਦੁਖੀ ਹਨ, ਕਿ ਸਾਡੇ ਬੰਦੇ ਆਪਣੇ ਹੀ ਦੇਸ਼ ਦੇ ਲੋਕਾਂ ਵਿਰੁੱਧ ਲੜਦੇ ਹੋਏ ਮਾਰੇ ਗਏ ਹਨ ।

ਪਤਨੀ ਨੇ ਇਹ ਵੀ ਦੱਸਿਆ ਕਿ ਭਿੰਡਰਾਂਵਾਲੇ ਦੇ ਮਾਰੇ ਜਾਣ ਦੀ ਮੁਬਾਰ ਸੁਣ ਕੇ ਹਿਮਾਚਲ ਵਿਚ ਵੀ ਕਈਆਂ ਨੇ ਲੱਡੂ ਵੰਡੇ ਅਤੇ ਰਾਤ ਨੂੰ ਆਪਣੇ ਘਰਾਂ ਅੱਗੇ ਦੀਵਾਲੀ ਵਾਂਗ ਦੀਵੇ ਬਾਲੇ ।

# ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵ-ਉਸਾਰੀ ਦਾ ਫੈਸਲਾ

੧੮ ਜੂਨ, ੧੯੬੪

ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਸ. ਆਤਮਾ ਸਿੰਘ ਦੀ ਹਿਦਾਇਤ 'ਤੇ ਅੱਜ ਤੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਫ਼ਤਰ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀ ਨਵੀਂ ਬਿਲਡਿੰਗ 'ਚ ਕੰਮ ਕਰਨ ਲੱਗੇ ਹਨ। ਸਟਾਫ਼ ਪਾਸ ਨਾ ਛਰਨੀਚਰ ਹੈ, ਨਾ ਰਿਕਾਰਡ, ਨਾ ਸਟੇਸ਼ਨਰੀ। ਹਸਪਤਾਲ ਵਿਚ ਕੁਝ ਕਮਰਿਆਂ ਵਿਚ ਦਰੀਆਂ ਵਿਛਾ ਕੇ, ਮਾੜਾ ਮੋਟਾ ਕੰਮ ਕਰਨ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਵੀ ਇਥੇ ਉਬਦੀਲ ਹੋ ਗਿਆ ਹੈ।

ਕਲੁ ਸ਼ਾਮੀ ਸਿੰਘ ਸਾਹਿਬਾਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਮੀਟਿੰਗ ਕਰ ਕੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ 'ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੌਜੂਦਾ ਇਮਾਰਤ ਜੋ ਫੌਜੀ ਐਕਸ਼ਨ ਨਾਲ ਢਹਿ ਗਈ ਹੈ, ਤੇ ਬਾਕੀ ਖਸਤਾ ਹੋ ਗਈ ਹੈ, ਇਸ ਲਈ ਇਸ ਨੂੰ ਨਵੇਂ ਸਿਰੇ ਤੋਂ ਉਸਾਰਿਆ ਜਾਏ। ਤਖ਼ਤ ਸਾਹਿਬ ਦਾ ਨਕਸ਼ਾ ਪਹਿਲੇ ਵਾਲਾ ਰੱਖਿਆ ਜਾਏ। ਸ੍ਰੀ ਅਕਾਲ ਤਖ਼ਤ ਦੀ ਨਵੀਂ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਤੇ ਬਾਬਾ ਕਰਨੈਲ ਸਿੰਘ ਜੀ ਨੂੰ ਸੌਂਪੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸੇਵਾ ਦੇ ਕਾਰਜ ਨੂੰ ਛੇਤੀ ਤੋਂ ਛੇਤੀ ਨੇਪਰੇ ਚਾੜਿਆ ਜਾਏ।"

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵੀਂ ਉਸਾਰੀ ਜਾਂ ਮੁੰਨੰਮਤ ਬਾਰੇ ਕੇਂਦਰੀ ਮੰਤਰੀ ਬੂਟਾ ਸਿੰਘ ਪਿਛਲੇ ਕਈ ਦਿਨ ਤੋਂ ਅੰਮ੍ਰਿਤਸਰ ਦੇ ਚੱਕਰ ਲੱਗਾ ਰਹੇ ਸਨ। ਉਹ ਇਸ ਯਤਨ ਵਿਚ ਅੱਜ ਕਿਸੇ ਹੱਦ ਤਕ ਸਫਲ ਹੋ ਗਏ ਹਨ। ਬੂਟਾ ਸਿੰਘ ਅੱਜ ਫਿਰ ਅੰਮ੍ਰਿਤਸਰ ਆਏ ਹਨ। ਉਹ ਆਪਣੇ ਨਾਲ ਹਵਾਈ ਜਹਾਜ਼ ਵਿਚ ਦਿੱਲੀ ਦੇ ਕੁਝ ਗ੍ਰੰਥੀਆਂ ਨੂੰ ਲਿਆਏ ਹਨ। ਇਹ ਦਿਖਾਉਣ ਲਈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਕੋਈ "ਨੁਕਸਾਨ" ਨਹੀਂ ਪੁਜਾ।

ਅੱਜ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਕੁਝ ਕਰਮਚਾਰੀ ਰਿਹਾ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕੁਝ ਰਾਗੀ ਸਿੰਘ ਅਤੇ ਸੇਵਾਦਾਰ ਸ਼ਾਮਲ ਹਨ। ਸ੍ਰੀ ਦਰਬਾਰ ਸਾਹਿਬ ਦੇ ਇਕ ਸੀਨੀਅਰ ਗ੍ਰੰਥੀ ਸਿੰਘ ਸਾਹਿਬ \*ਗਿਆਨੀ ਸੋਹਨ ਸਿੰਘ ਜੀ ਵੀ ਇਨ੍ਹਾਂ ਵਿਚ ਹਨ। ਉਨ੍ਹਾਂ ਦੀ ਰਿਹਾਇਸ਼ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਸ਼੍ਰੋਮਣੀ ਕਮੇਟੀ ਦੀ ਰਿਹਾਇਸ਼ੀ ਕੁਆਟਰ ਵਿਚ ਸੀ। ਕਿਹਾ ਜਾਂਦਾ

\* ਗਿ: ਸੋਹਨ ਸਿੰਘ ਨੂੰ ਖਾੜਕਾਂ ਨੇ ਗੁਰੂ ਨਾਨਕ ਇੰਜੀਅਰਿੰਗ ਕਾਲਜ ਵਿਖੇ ਸ਼੍ਰੋਮਣੀ ਕਮੇਟੀ ਦੇ ਸਕੱਤਰ, ਸ: ਭਾਨੂ ਸਿੰਘ ਸਮੇਤ ਸ਼ਹੀਦ ਕਰ ਦਿੱਤਾ ਸੀ।

ਹੈ ਕਿ ਕਬਿਤ ਅੱਤਵਾਦੀ ਈ ਜੂਨ ਨੂੰ ਕਰਫ਼ਿਊ ਵਿਚ ਚਿੱਲ ਹੋਣ ਸਮੇਂ ਇਥੋਂ ਨਿਕਲਣ ਸਮੇਂ ਜਾਂਦੇ ਉਨ੍ਹਾਂ ਦੇ ਘਰ ਕੁਝ ਹਥਿਆਰ ਅਤੇ ਅਸਲਾ ਸੁੱਟ ਗਏ ਸਨ ਜਿਸ ਕਾਰਨ ਫੌਜ ਨੇ ਗ੍ਰਾਹਤਾਰ ਕਰ ਲਿਆ ਅਤੇ ਬੜਾ ਹੀ ਪ੍ਰੇਸ਼ਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਕਈ ਸਥਾਨਕ ਲੀਡਰ, ਚੀਫ਼ ਖਾਲਸਾ ਦੀਵਾਨ ਅਤੇ ਹੋਰ ਪਤਵੰਤੇ ਸੱਜਣ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ।

ਚੰਡੀਗੜ੍ਹ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਪਿੰਡਾਂ ਵਿਚ ਜਦੋਂ ਸੁਰੱਖਿਆ ਦਲ ਤਲਾਸੀ ਆਦਿ ਲੈ ਰਹੇ ਸਨ ਤਾਂ ਇਕ ਦਹਿਜ਼ਤ-ਪਸੰਦ ਦੌੜਨ ਲੱਗਾ ਜੋ ਪਿੱਛੋਂ ਸੁਰੱਖਿਆ ਫੌਰਸਾਂ ਦੀ ਗੋਲੀ ਨਾਲ ਮਾਰਿਆ ਗਿਆ। ਇਹ ਦਹਿਜ਼ਤ ਪਸੰਦ ਦਾ ਨਾਂ ਕੀ ਸੀ—ਕਿਸ ਥਾਂ ਤੇ ਸੀ ਇਹ ਕਿਵੇਂ ਪਤਾ ਲੱਗਾ ਕਿ ਇਹ ਦਹਿਜ਼ਤ ਪਸੰਦ ਹੈ, ਬਾਰੇ ਕੁਝ ਨਹੀਂ ਕਿਹਾ ਗਿਆ। ਜਿਸ ਕਿਸੇ ਵੀ ਸਿੱਖ ਨੂੰ ਪਕੜਨਾ ਹੋਵੇ, ਗੋਲੀ ਨਾਲ ਮਾਰਨਾ ਹੋਏ “ਦਹਿਜ਼ਤ-ਪਸੰਦ” ਕਹਿ ਦਿਓ, ਅਖਬਾਰਾਂ ਤੇ ਰੇਡੀਓ ਨੂੰ ਖਬਰ ਦੇ ਦਿਓ, ਕੋਈ ਨਹੀਂ ਪੁਛਦਾ। ਪਿੰਡਾਂ ਵਿਚ ਦਹਿਜ਼ਤ ਪੈਦਾ ਕਰ ਕੇ ਫੌਜੀ ਅਤੇ ਨੀਮ ਫੌਜੀ ਦਲ ਨੌਜਵਾਨ ਸਿੱਖਾਂ ਦੀਆਂ ਗ੍ਰਾਹਤਾਰੀਆਂ ਕਰ ਰਹੇ ਸਨ। ਬੇਕਸੂਰ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਖੁਦ ਅੱਤਵਾਦੀ ਬਣਾ ਰਹੇ ਸਨ।

ਪੰਜਾਬ ਵਿਚ ਅੱਤਵਾਦ ਪੈਦਾ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਆਮ ਸਿੱਖਾਂ ਵਿਚ ਇਹ ਭਾਵਨਾ ਆ ਗਈ ਹੈ ਕਿ ਇਸ ਦੇਸ਼ ਵਿਚ ਹਰ ਖੇਤਰ ਵਿਚ ਉਨ੍ਹਾਂ ਨਾਲ ਵਿਤਕਰਾ ਹੋ ਰਿਹਾ ਹੈ। ਇਸ ਸੂਬੇ ਵਿਚ ਬਹੁਤੀ ਵੱਸੋਂ ਸਿੱਖਾਂ ਦੀ ਹੈ, ਇਸ ਕਾਰਨ ਪੰਜਾਬ ਨਾਲ ਵਿਤਕਰਾ ਹੋ ਰਿਹਾ ਹੈ।

ਚੰਡੀਗੜ੍ਹ ਨੂੰ ਪੰਜਾਬ ਤੋਂ ਬਾਹਰ ਰੱਖਣਾ, ਹੈੱਡ ਵਰਕਸਾਂ ਉੱਤੇ ਕੇਂਦਰ ਦਾ ਕੰਟਰੋਲ, ਪੰਜਾਬ ਦੇ ਦਰਿਆਵਾਂ ਦਾ ਪਾਣੀ ਦੂਜੇ ਪ੍ਰਦੇਸ਼ਾਂ ਨੂੰ ਦੇਣਾ, ਇਥੇ ਕੋਈ ਭਾਰੀ ਸਨਅਤ ਨਾ ਲਗਾਉਣਾ ਆਦਿ ਆਮ ਸਿੱਖ ਇਸ ਨੂੰ ਵਿੱਤਕਰੇ ਦੀ ਕੜੀ ਹੀ ਸਮਝਦੇ ਹਨ। ਉਹ ਇਹ ਵੀ ਸਮਝਦੇ ਹਨ ਕਿ ਸਿੱਖਾਂ ਨੂੰ ਖਤਮ ਕਰਨ ਜਾਂ ਹਿੰਦੂਆਂ ਵਿਚ ਵਲੀਨ ਕਰਨ ਦੇ ਯਤਨ ਹੋ ਰਹੇ ਹਨ ਜਿਵੇਂ ਕਿ ਬੁੱਧ ਧਰਮ ਅਤੇ ਜੈਨ ਧਰਮ ਨੂੰ ਹਿੰਦੂ ਧਰਮ ਨੇ ਹੜੱਪ ਕਰ ਲਿਆ ਹੈ।

ਆਮ ਤੌਰ ਤੇ ਬਹੁਤੇ ਕਬਿਤ ਅੱਤਵਾਦੀ ਪੜ੍ਹੇ ਲਿਖੇ ਅਤੇ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਨੌਜਵਾਨ ਵਿਦਿਆਰਥੀ ਹਨ। ਪੰਜਾਬ ਵਿਚ ਇਤਨੀ ਬੇਕਾਰੀ ਹੋਣ ਕਰ ਕੇ, ਉਨ੍ਹਾਂ ਨੂੰ ਆਪਣੀ ਪੜ੍ਹਾਈ ਕਰਨ ਪਿੱਛੋਂ ਨੌਕਰੀ ਮਿਲਣ ਦੀ ਨਹੀਂ ਲਗਦੀ। ਆਪਣਾ ਭਵਿਸ਼ ਧੁੰਦਲਾ ਦਿਸਦਾ ਹੈ ਜਿਸ ਕਾਰਨ ਉਹ ਅੱਤਵਾਦ ਵਲ ਪਰੇਰੇ ਗਏ ਹਨ।

ਜੰਡਵਾਲ ਮੇਰੇ ਪਾਸ ਪਿੰਡ ਦੀ ਡਿਸਪੈਸਰੀ ਦਾ ਇੰਨਚਾਰਜ ਡਾਕਟਰ ਅਤੇ ਇਕ ਮਲੇਰੀਆ ਇੰਸਪੈਕਟਰ, ਜੋ ਹਿਮਾਚਲ ਦਾ ਰਹਿਣ ਵਾਲਾ ਹੈ, ਆਏ ਤੇ ਕਹਿਣ ਲੱਗੇ, “ਹੁਣ ਤਾਂ ਸਾਬਤ ਹੋ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਇਕ ਕਿਲ੍ਹਾ ਬਣਾ ਦਿੱਤਾ ਗਿਆ ਸੀ, ਇਥੋਂ ਭਾਰੀ ਮਾਤਰਾ ਵਿਚ ਹਥਿਆਰ ਮਿਲੇ ਹਨ। ਇਥੇ

ਡਾਇਰੀ ਦੇ ਪੰਨੇ

ਨਿਰਦੋਸ਼ ਲੋਕਾਂ ਦੇ ਕਾਤਲ ਅਤੇ ਬੈਂਕਾਂ ਆਗਿ ਲੁੱਟਣ ਵਾਲੇ ਪਨਾਹ ਲੈਂਦੇ ਸਨ, ਇਸ ਲਈ ਸਿੱਖਾਂ ਨੂੰ ਫੌਜੀ ਕਾਰਵਾਈ ਤੋਂ ਨਾਰਾਜ਼ ਨਹੀਂ ਹੋਣਾ ਚਾਹੀਦਾ।” ਮੈਂ ਜਵਾਬ ਦਿੱਤਾ, ‘ਜੇ ਸਰਕਾਰ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਬੀਆਂ ਨੂੰ ਪਕੜਨਾ ਹੀ ਚਾਹੁੰਦੀ ਸੀ ਤਾਂ ਹੋਰ ਵਧੇਰੇ ਸਾਧਨ ਸਨ। ਆਮ ਸਿੱਖ ਸੰਤ ਭਿੰਡਰਾਂਵਾਲੇ ਦੇ ਮਾਰੇ ਜਾਣ ’ਤੇ ਇਤਨੇ ਦੁਖੀ ਨਹੀਂ ਹਨ, ਪਰ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਰਬਾਦੀ ਅਤੇ ਹਜ਼ਾਰਾਂ ਹੀ ਨਿਰਦੋਸ਼ ਲੋਕਾਂ, ਜਿੰਨ੍ਹਾਂ ਵਿਚ ਬੀਬੀਆਂ ਤੇ ਬੱਚੇ ਵੀ ਸ਼ਾਮਲ ਹਨ, ਦੇ ਕਤਲੇਅਾਮ ਤੋਂ ਬਹੁਤ ਹੀ ਦੁੱਖੀ ਹਨ। ਅੰਗਰੇਜ਼ਾਂ ਨੇ ਪੰਜਾਬ ਤੇ ਲਗਭਗ ੧੦੦ ਸਾਲ ਰਾਜ ਕੀਤਾ, ਪਰ ਕਿਸੇ ਵੀ ਗੁਰਦੁਆਰੇ ਦੀ ਬੇਅਦਬੀ ਨਹੀਂ ਕੀਤੀ। ਭਾਵੇਂ ਉਹ ਮਹੰਤਾਂ ਦੀ ਮਦਦ ਕਰਦੇ ਰਹੇ ਅਤੇ ਕੋਸ਼ਿਸ਼ ਕਰਦੇ ਰਹੇ ਕਿ ਉਨ੍ਹਾਂ ਦੇ ਜੀ-ਹਜ਼ੂਰੀਏ ਗੁਰਦੁਆਰਿਆਂ ਦੇ ਪ੍ਰਬੰਧਕ ਰੱਹਿਣ। ਅੰਮ੍ਰਿਤਸਰ ਜਦੋਂ ਵੀ ਕੋਈ ਅੰਗਰੇਜ਼ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਹੁੰਦੀ ਸੀ, ਉਸ ਨੂੰ ਇਹ ਕਿਹਾ ਜਾਂਦਾ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਨੂੰ ਆਪਣਾ ਇਲਾਕਾ ਨਾ ਸਮਯੇ, ਇਸ ਪਾਵਨ ਅਸਥਾਨ ਲਈ ਆਪਣੇ ਆਪ ਨੂੰ ਹਾਕਮ ਨਾ ਸਮਯੇ ਸਗੋਂ ਇਕ ਸਫੀਰ ਸਮਯੇ। ਇਸ ਗੱਲ ਦਾ ਪ੍ਰਗਟਾਵਾ ਇਕ ਡਿਪਟੀ ਕਮਿਸ਼ਨਰ ਮਿਸਟਰ ਮੂਨ ਨੇ ਆਪਣੀ ਸਵੈ-ਜੀਵਨੀ ਵਿਚ ਕੀਤਾ ਹੈ। ਸਰਕਾਰ ਨੇ ੨੨੨ ਵਰ੍ਹੇ ਪਿੱਛੋਂ ਇਸ ਪਾਵਨ ਅਸਥਾਨ ਤੇ ਫੌਜੀ ਹਮਲਾ ਕਰ ਕੇ ਹਰ ਸਿੱਖ ਦਾ ਹਿਰਦਾ ਛੱਲਣੀ ਛੱਲਣੀ ਕਰ ਦਿੱਤਾ ਹੈ। ਸਿੱਖ ਆਪਣਾ ਘਰ ਤਾਂ ਜਲਦਾ ਦੇਖ ਸਕਦੇ ਹਨ, ਪਰ ਗੁਰਦੁਆਰੇ ਨਹੀਂ। ਫਿਰ ਸ੍ਰੀ ਦਰਬਾਰ ਸਾਹਿਬ ਤਾਂ ਉਨ੍ਹਾਂ ਦੀ ਭਗਤੀ ਤੇ ਸ਼ਕਤੀ ਦਾ ਕੇਂਦਰ ਹੈ।”

## ਬੂਟਾ ਸਿੰਘ ਮੁਕਰ ਗਏ

੧੯ ਜੂਨ, ੧੯੬੪

ਪਰਸੋਂ ਸਿੰਘ ਸਾਹਿਬਾਨ ਨੇ ਸਰਬ-ਸੰਮਤੀ ਨਾਲ ਇਕ ਮਤਾ ਪਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵ-ਉਸਾਰੀ ਦੀ ਕਾਰ-ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਨੂੰ ਸੌਂਪੀ ਸੀ। ਬਾਬਾ ਜੀ ਨੇ ਅੱਜ ਸਿੰਘ ਸਾਹਿਬਾਨ ਦੇ ਨਾਮ ਇਕ ਪੱਤਰ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਕਾਰ-ਸੇਵਾ ਬਾਬਾ ਖੜਕ ਸਿੰਘ ਜੀ ਦੇ ਸਹਿਯੋਗ ਨਾਲ ਹੀ ਕਰ ਸਕਣਗੇ। “ਇਸ ਨਾਲ ਕੰਮ ਜਲਦੀ ਅਤੇ ਚੰਗਾ ਹੋਏਗਾ।” ਉਨ੍ਹਾਂ ਇਹ ਵੀ ਸ਼ਰਤ ਰੱਖੀ ਹੈ ਕਿ ਪਹਿਲੋਂ ਫੌਜ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਵਾਪਸ ਬੁਲਾਇਆ ਜਾਏ ਕਿਉਂ ਜੋ ਕਾਰ ਸੇਵਾ ਦਾ ਆਰੰਭ ਹੋਣਾ ਸੁਣ ਕੇ ਸੰਗਤਾਂ ਵਹੀਰਾਂ ਪਾਉਣਗੀਆਂ।”

ਕੇਂਦਰੀ ਮੰਤਰੀ ਸ੍ਰੀ ਬੂਟਾ ਸਿੰਘ ਅੱਜ ਫਿਰ ਅੰਮ੍ਰਿਤਸਰ ਆਏ ਹਨ। ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ “ਸਿੰਘ ਸਾਹਿਬਾਨ ਦੀ ਇੱਛਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਛੇਤੀ ਹੀ ਫੌਜ ਵਾਪਸ ਬੁਲਾ ਲਈ ਜਾਏਗੀ।” ਉਨ੍ਹਾਂ ਪ੍ਰਧਾਨ ਮੰਤਰੀ ਨਾਲ ਇਸ ਸਬੰਧੀ ਗੱਲ ਕੀਤੀ ਹੈ ਪਰ ਸ਼ਾਮੀ ਦਿੱਲੀ ਜਾਂਦਿਆਂ ਹੀ ਜਦੋਂ ਪ੍ਰਧਾਨ ਮੰਤਰੀ ਦੀ ਘੁਰਕੀ ਪਈ ਉਹ ਇਸ ਗੱਲ ਤੋਂ ਮੁਕਰ ਗਏ ਕਿ ਉਨ੍ਹਾਂ ਨੇ ਅੰਮ੍ਰਿਤਸਰ ਕੋਈ ਅਜਿਹਾ ਬਿਆਨ ਦਿੱਤਾ ਸੀ ਕਿ “ਕੰਪਲੈਕਸ ਵਿੱਚੋਂ ਛੇਤੀ ਹੀ ਫੌਜ ਵਾਪਸ ਬੁਲਾ ਲਈ ਜਾਏਗੀ।”

ਸਥਾਨਿਕ ਪੱਤਰਕਾਰਾਂ ਨੇ ਅੱਜ ਬੂਟਾ ਸਿੰਘ ਪਾਸ ਸਖ਼ਤ ਪ੍ਰੈਟੈਸਟ ਕੀਤਾ ਕਿ ਬਾਹਰੋਂ ਤਾਂ ਪੈਸ ਨੂੰ ਹਵਾਈ ਜਹਾਜ਼ਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਲਿਆਂਦਾ ਜਾ ਰਿਹਾ ਹੈ, ਪਰ ਸਾਨੂੰ ਹਾਲੇ ਤੱਕ ਲਾਗੇ ਵੀ ਨਹੀਂ ਫੜਕਣ ਦਿੱਤਾ। ਬੂਟਾ ਸਿੰਘ ਨੇ ਕਿਹਾ ਕਿ ਉਹ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ੍ਰੀ ਹਰਿਕਿਸ਼ਨ ਲਾਲ ਭਗਤ ਨੂੰ ਇਹ ਰੋਸ ਪਹੁੰਚਾ ਦੇਣਗੇ। ਉਨ੍ਹਾਂ ਨਾਲ ਅੱਜ ਰਾਸ਼ਟਰਪਤੀ ਦੇ ਪੈਸ ਸਕੱਤਰ ਤ੍ਰਿਲੋਚਨ ਸਿੰਘ ਵੀ ਆਏ ਸਨ।

ਫੌਜ ਦੇ ਮੁੱਖੀ ਜਨਰਲ ਏ. ਐਸ. ਵੈਦਯ\* ਅੱਜ ਸ੍ਰੀ ਦਰਬਾਰ ਸਾਹਿਬ ਦੇ ‘ਦਰਸ਼ਨ’ ਕਰਨ ਆਏ ਹਨ। ਉਹ ਇਥੇ ਅਤੇ ਜਲੰਧਰ ਦੇ ਮਿਲਟਰੀ ਹਸਪਤਾਲ ਵਿਚ ‘ਓਪਰੇਸ਼ਨ ਬਲਿਊ ਸਟਾਰ’ ਦੌਰਾਨ ਜ਼ਖਮੀ ਹੋਣ ਵਾਲੇ ਫੌਜੀਆਂ ਨੂੰ ਵੇਖਣ ਵੀ ਗਏ ਹਨ।

\* ਅਗਸਤ ੧੯੬੬ ਵਿਚ ਜਨਰਲ ਵੈਦਯ ਦੀ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਨੇ ਪਨਾ ਵਿਖੇ ਹੱਤਿਆ ਕਰ ਦਿੱਤੀ। ਉਨ੍ਹਾਂ ਦੋਨਾਂ ਨੂੰ ਇਸ ਕੇਸ ਵਿਚ ੯ ਅਕਤੂਬਰ ੧੯੬੨ ਨੂੰ ਫਾਸੀ ਦਿੱਤੀ ਗਈ।

ਦਿੱਲੀ ਤੋਂ ਅਟਾਰੀ ਲਈ ਅੱਜ ਤੋਂ ਵਿਸ਼ੇਸ਼ ਗੱਡੀ ਚੱਲੀ ਹੈ ਤਾਂ ਜੋ ਭਾਰਤ ਵਿਚ ਰੁਕੇ ਪਾਕਿਸਤਾਨੀ ਆਪਣੇ ਦੇਸ਼ ਪਰਤ ਸਕਣ ।

ਭਾਰਤ ਸਰਕਾਰ ਨੇ ੧੯੮ ਮਾਰਚ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਪਾਬੰਦੀ ਲੱਗਾ ਦਿੱਤੀ ਸੀ ਜਿਸ 'ਤੇ ਇਸ ਜਥੇਬੰਦੀ ਨੇ ਧਮਕੀ ਦਿੱਤੀ ਸੀ ਕਿ ਜਦੋਂ ਤੱਕ ਪਾਬੰਦੀ ਨਹੀਂ ਚੁੱਕੀ ਜਾਂਦੀ ਉਹ ਪੰਜਾਬ ਵਿਚ ਯੂਨੀਵਰਸਿਟੀਆਂ ਦੇ ਇਮਤਿਹਾਨ ਨਹੀਂ ਹੋਣ ਦੇਵੇਗੀ । ਸਰਕਾਰ ਨੇ ਆਪ੍ਰੈਲ ਵਿਚ ਇਹ ਸਲਾਨਾ ਇਮਤਿਹਾਨ ਕਰਾਣ ਦਾ ਯਤਨ ਕੀਤਾ ਸੀ ਪਰ ਸਫਲ ਨਾ ਹੋ ਸਕੀ । ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਫੌਜ ਦੇ ਸਾਏ ਹੇਠ ਜੁਲਾਈ ਦੇ ਤੀਜੇ ਹਫ਼ਤੇ ਇਹ ਇਮਤਿਹਾਨ ਕਰਾਏ ਜਾਣਗੇ ।

ਸਰਕਾਰ ਨੇ ਅੱਜ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਸ਼ੇਸ਼ ਬੱਸਾਂ ਰਾਹੀਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਸ਼ੁਰੂ ਕੀਤੇ । ਹਰ ਰੋਜ਼ ਵਾਰੀ ਵਾਰੀ ਇਕ ਜਾਂ ਦੋ ਜ਼ਿਲ੍ਹਿਆਂ ਤੋਂ ਦੋ ਵਿਸ਼ੇਸ਼ ਬੱਸਾਂ ਕਾਂਗਰਸੀਆਂ ਦੀ ਸਿਫ਼ਾਰਸ਼ ਨਾਲ, ਅੰਮ੍ਰਿਤਸਰ ਲਿਆ ਕੇ “ਦਰਸ਼ਨ” ਕਰਾਏ ਜਾਣ ਲੱਗੇ ਹਨ । ਅੱਜ ਪਹਿਲੇ ਦਿਨ ੧੨੦ ਦੇ ਕਰੀਬ ਲੋਕਾਂ ਨੂੰ ਅੰਮ੍ਰਿਤਸਰ ਲਿਆ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਏ ਗਏ ।

ਕਬਿਤ ਅੱਤਵਾਦੀਆਂ ਵੱਲੋਂ ਕੰਪਲੈਕਸ ਵਿਚ ਹਥਿਆਰ ਅਤੇ ਅਸਲੇ ਦਾ ਢੰਡਾਰ ਜਮ੍ਹਾਂ ਕਰਵਾਉਣ ਸਬੰਧੀ ਸਰਕਾਰ ਨੇ ਅੱਜ ਸ੍ਰੀ. ਬੀ. ਆਈ. ਦੀ ਡਿਊਟੀ ਲਗਾਈ ਹੈ ।

ਮੈਂ ਜੰਡਵਾਲ ਤੋਂ ਅੰਮ੍ਰਿਤਸਰ ਵਾਪਸ ਆਇਆ ਹਾਂ । ਸਫਰ ਵਿਚ ਉਹੋ ਹਾਲ ਹੋਇਆ, ਜੋ ਪਰਸੋਂ ਹੋਇਆ ਸੀ । ਉਸ ਦਿਨ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਸਿੱਧੀ ਬੱਸ ਮਿਲ ਗਈ ਸੀ, ਪਰ ਅੱਜ ਪਠਾਨਕੋਟ ਤੋਂ ਬਹੁਤੀਆਂ ਬੱਸਾਂ ਬਟਾਲੇ ਤੱਕ ਹੀ ਚੱਲ ਰਹੀਆਂ ਸਨ । ਮੈਂ ਸਾਰਾ ਰਸਤਾ ਖੜ੍ਹੇ ਕੇ ਹੀ ਆਇਆ । ਧਾਰੀਵਾਲ ਇਤਨੀ ਭੀੜ ਹੋ ਗਈ ਸੀ ਕਿ ਖੜ੍ਹੇਣਾ ਵੀ ਅੱਖਾ ਹੋ ਗਿਆ ਸੀ ਅਤੇ ਸਾਹ ਘੁਟਣ ਲੱਗਾ । ਮੈਂ ਇਥੇ ਉਤਰ ਗਿਆ ਤੇ ਕਾਫ਼ੀ ਸਮੇਂ ਪਿੱਛੋਂ ਹੋਰ ਬੱਸ ਮਿਲੀ । ਬਟਾਲੇ ਆ ਕੇ ਫਿਰ ਬੁਰਾ ਹਾਲ ਸੀ । ਇਥੋਂ ਬੜੀ ਮੁਸ਼ਕਲ ਨਾਲ ਬੱਸ ਮਿਲੀ । ਪਹਿਲਾਂ ਵਾਂਗ ਹੀ ਫੌਜੀ ਅਤੇ ਨੀਮ ਫੌਜੀ ਫੌਰਸਾਂ ਸਾਰੇ ਮੁਸਾਫਿਰਾਂ ਨੂੰ ਬਾਂ-ਬਾਂ ਉਤਾਰ ਕੇ ਸਾਰੇ ਸਾਮਾਨ ਦੀ ਤਲਾਸ਼ੀ ਲੈਂਦੀਆਂ ਰਹੀਆਂ ।

ਅੰਮ੍ਰਿਤਸਰ ਜ਼ਿੰਦਗੀ ਕੁਝ ਸਾਧਾਰਨ ਹੋਣ ਲੱਗੀ ਹੈ ਪਰ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਤਰਸ ਰਹੀਆਂ ਹਨ, ਢਹਿ ਢੇਰੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੇਖਣ ਲਈ ਉਤਸਕ ਹਨ ।

# ਅਜਾਇਬ ਘਰ ਨੂੰ ਹੋਇਆ ਨੁਕਸਾਨ

੨੦ ਜੂਨ, ੧੯੬੪

ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਸ. ਆਤਮਾ ਸਿੰਘ ਅੱਜ ਅੰਮ੍ਰਿਤਸਰ ਆਏ ਹਨ। ਉਹ ਕੰਪਲੈਕਸ ਗਏ। ਪਤਾ ਲੱਗਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਅਤੇ ਚਾਰੇ ਪਾਸੇ ਫੌਜ ਵੱਲੋਂ ਤੋਪਾਂ ਅਤੇ ਬੰਬਾਂ ਨਾਲ ਬਾਕੀ ਸਾਰੀਆਂ ਇਮਾਰਤਾਂ ਦਾ ਕੀਤਾ ਬੁਰਾ ਹਾਲ ਵੇਖ ਕੇ ਰੋ ਪਏ ਸਨ।

ਸ. ਆਤਮਾ ਸਿੰਘ ਨੇ ਪਿੱਛੋਂ ਸਿੰਘ ਸਾਹਿਬਾਨ ਨਾਲ ਵੀ ਮੁਲਾਕਾਤ ਕੀਤੀ। ਇਸ ਅਤਿ ਨਾਜ਼ੂਕ ਸਮੇਂ ਸੰਤ ਲੋਗੋਵਾਲ ਅਤੇ ਬਾਕੀ ਸੀਨੀਅਰ ਅਕਾਲੀ ਲੀਡਰਾਂ ਦੀ ਗੈਰ-ਹਾਜ਼ਰੀ ਵਿਚ ਸਿੱਖ-ਪੰਥ ਦੀ ਅਗਵਾਈ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਨਵ-ਉਸਾਰੀ ਅਤੇ ਸਿੱਖ ਇੰਜੀਨੀਅਰਾਂ ਦਾ ਸਹਿਯੋਗ ਲੈਣ ਬਾਰੇ ਮਸ਼ਵਰਾ ਕੀਤਾ ਹੈ।

ਚੰਡੀਗੜ੍ਹ ਵਿਖੇ ਮੇਜਰ ਜਨਰਲ ਆਰ. ਕੇ. ਗੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫੌਜੀ ਕਾਰਵਾਈ ਸਮੇਂ ੪ ਅਫਸਰਾਂ ਅਤੇ ੪ ਜੇ. ਓ. ਸੀ. ਸਮੇਤ ੬੨ ਫੌਜੀ ਜਵਾਨ ਮਾਰੇ ਗਏ ਹਨ ਅਤੇ ੨੮੭ ਜਖਮੀ ਹੋਏ ਹਨ (ਪਿੱਛੋਂ ਲੱਗਾ ਕਿ ਇਨ੍ਹਾਂ ਦੀ ਗਿਣਤੀ ਬਹੁਤ ਵੱਧ ਹੈ)। ਸ੍ਰੀ ਰਾਜੀਵ ਗਾਂਧੀ ਨੇ ਨਾਗਪੁਰ ਵਿਖੇ ਕਾਂਗਰਸ ਦੇ ਇਕ ਸਮਾਗਮ 'ਤੇ ਕਿਹਾ ਸੀ ਕਿ ੨੦੦ ਜਵਾਨ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚੋਂ ੨੪੦੦ ਦਹਿਜ਼ਤ ਪਸੰਦ ਪਕੜੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀ ਰਿਹਾ ਕੀਤੇ ਗਏ ਹਨ।

ਪਤਾ ਲੱਗਾ ਹੈ ਕਿ ਨਾਰਵੇ ਵਿਚ ਭਾਰਤੀ ਸਫ਼ਾਰਤਖਾਨੇ ਵਿਚ ਇਕ ਉੱਚੇ ਅਹੁਦੇ ਤੇ ਕੰਮ ਕਰਦੇ ਸ. ਹਰਿੰਦਰ ਸਿੰਘ ਖਾਲਸਾ\* ਨੇ ਫੌਜੀ ਹਮਲੇ ਦੇ ਵਿਰੁੱਧ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪਰਿਵਾਰ ਸਮੇਤ ਨਾਰਵੇ ਵਿਚ ਰਾਜਸੀ ਸ਼ਰਨ ਮੰਗੀ ਹੈ।

ਉਪਰ ਆਪਣੇ ਨਿਵਾਸ ਅਸਥਾਨ 'ਤੇ ਸ਼ਹਿਰੀਆਂ ਦੇ ਮਿਲਣ ਆਏ ਇਕ ਡੈਲੀਗੋਸ਼ਨ ਨੂੰ ਸੰਬੋਧਨ ਕਰਦਿਆਂ, ਸ਼੍ਰੋਮਣੀ ਗਾਂਧੀ ਨੇ ਦਾਅਵਾ ਕੀਤਾ ਹੈ ਕਿ “ਫੌਜੀ ਕਾਰਵਾਈ ਕਰਕੇ ਸਰਕਾਰ ਨੇ ਦੇਸ਼ ਨੂੰ ਅੱਗ ਦੇ ਦਹਾਨੇ ਵਿਚ ਜਾਣ ਤੋਂ ਬਚਾ ਲਿਆ ਹੈ। ਅੱਤਵਾਦੀ ਮਾਸੂਮ ਲੋਕਾਂ ਦਾ ਕਤਲੇਅਾਮ ਕਰਕੇ ਕੇਵਲ ਪੰਜਾਬ ਵਿਚ ਫਿਰ੍ਹੂ ਭਾਂਬੜ ਹੀ ਨਹੀਂ ਬਾਲਣਾ ਚਾਹੁੰਦੇ ਸਨ, ਸਗੋਂ ਵਿਦੇਸ਼ੀ ਤਾਕਤਾਂ ਦੀ ਸ਼ਹਿ ਤੇ ਪੰਜਾਬ।

\* ਸ. ਖਾਲਸਾ ੬ ਅਕਤੂਬਰ ੧੯੬੧ ਨੂੰ ਸ਼੍ਰੋਮਣੀ ਕਮੇਟੀ ਦੇ ਸਕਤਰ ਨਿਯੁਕਤ ਕੀਤੇ ਗਏ। ੧੯੬੬ ਦੌਆਂ ਲੋਕ ਸਭਾ ਚੌਲਾਂ ਸਮੇਂ ਉਹ ਬਠਿੰਡਾ ਤੋਂ ਐਮ. ਪੀ. ਚੁਣੇ ਗਏ।

ਨੂੰ ਦੇਸ਼ ਤੋਂ ਵੱਖ ਕਰ ਕੇ ਖਾਲਿਸਤਾਨ ਬਨਾਉਣ ਦੇ ਯਤਨ ਕਰ ਰਹੇ ਸਨ ।”

ਇਕ ਸਰਕਾਰੀ ਬੁਲਾਰੇ ਨੇ ਕਿਹਾ ਹੈ ਪੰਜਾਬ ਵਿਚ ਗੜਬੜ ਕਾਰਨ ਜੰਮ੍ਹ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਆਉਣ ਵਾਲੇ ਟੂਰਿਸਟਾਂ ਤੇ ਬਹੁਤ ਹੀ ਭੈੜਾ ਅਸਰ ਪਿਆ ਹੈ। ਇਨ੍ਹਾਂ ਦੋਨਾਂ ਪਰਦੇਸ਼ਾਂ ਦੀ ਸ਼ਾਹ-ਰਗ ਤਾਂ ਪੰਜਾਬ ਨਾਲ ਹੀ ਜੁੜੀ ਹੋਈ ਹੈ।

ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਅਕਾਲੀ ਲੀਡਰਾਂ ਨੇ ਬਾਬਾ ਹਰਬੰਸ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਚਿਰ ਕੰਪਲੈਕਸ ਵਿੱਚੋਂ ਫੌਜ ਵਾਪਸ ਨਹੀਂ ਬੁਲਾਈ ਜਾਂਦੀ ਅਤੇ ਸਾਰੇ ਅਕਾਲੀ ਲੀਡਰਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਤਨਾ ਚਿਰ ਕਾਰ ਸੇਵਾ ਸ਼ੁਰੂ ਨਾ ਕੀਤੀ ਜਾਵੇ, ਉਨ੍ਹਾਂ ਕਿਹਾ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ੨-੩ ਵਾਰੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਤਾਂ ਪਿੱਛੋਂ ਉਸ ਨੇ ਵੀ ਫੌਜ ਸ੍ਰੀ ਦਰਬਾਰ ਸਾਹਿਬ ਅੰਦਰ ਨਹੀਂ ਰੱਖੀ ਸੀ, ਪਰ ਕਾਂਗਰਸ ਨੇ ਪੂਰੀ ਤਰ੍ਹਾਂ ਫੌਜ ਦਾ ਕਬਜ਼ਾ ਕੰਪਲੈਕਸ ਉਤੇ ਜਮਾ ਦਿੱਤਾ ਹੈ।

ਕਰਫਿਊ ਵਿਚ ਢਿੱਲ ਹੁਣ ਹੋਰ ਵਧਾਈ ਗਈ ਹੈ। ਹੁਣ ਕੇਵਲ ਰਾਤ ਨੂੰ ੧੦ ਵਜੇ ਤੋਂ ਸਵੇਰੇ ੫ ਵਜੇ ਤੱਕ ਹੀ ਕਰਫਿਊ ਲਗੇਗਾ। ਸਵੇਰੇ ੬ ਤੋਂ ਸ਼ਾਮ ਦੇ ੬ ਵਜੇ ਤਕ ਨਗਰ ਪਾਲਕਾ ਦੀ ਸੀਮਾ ਅੰਦਰ ਸਕੂਟਰ ਚਲਾਉਣ ਦੀ ਖੁਲ੍ਹੀ ਹੈ, ਪਰ ਦੋਹਰੀ ਮਰਦ ਸਵਾਗੀ 'ਤੇ ਪਾਬੰਦੀ ਹਾਲੇ ਤੱਕ ਕਾਇਮ ਹੈ।

ਅੱਜ ਕੋਤਵਾਲੀ ਬੈਠਿਆਂ ਕੇਂਦਰੀ ਸਿੱਖ ਅਜਾਇਬ ਘਰ ਦੇ ਕਿਊਰੇਟਰ ਸ. ਹਰਜੀਤ ਸਿੰਘ, ਨੌਜਵਾਨ ਆਰਟਿਸਟ ਸ. ਅਮਲੋਕ ਸਿੰਘ ਅਤੇ ਕਈ ਹੋਰ ਕਰਮਚਾਰੀ ਮਿਲੇ। ਉਹ ਅਜਾਇਬ ਘਰ ਦਾ ਚਾਰਜ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਜਾ ਰਹੇ ਹਨ। ਸਰਕਾਰ ਨੇ ਇਸ ਸਬੰਧੀ ਕਈ ਅਫਸਰਾਂ ਤੇ ਆਪਾਰਿਤ ਇਕ ਕਮੇਟੀ ਵੀ ਬਣਾਈ ਹੈ। ਉਨ੍ਹਾਂ ਦੱਸਿਆ ਹੈ ਕਿ ਅਜਾਇਬ ਘਰ ਦੀਆਂ ਅੰਦਰਲੀਆਂ ਦੀਵਾਰਾਂ 'ਤੇ ਵੀ ਅਨੇਕਾਂ ਗੋਲੀਆਂ ਲੱਗੀਆਂ ਹਨ ਅਤੇ ਪਹਿਲੇ ਦਿਨ ਜਦੋਂ ਉਹ ਅੰਦਰ ਗਏ, ਤਾਂ ਬਹੁਤੀਆਂ ਤਸਵੀਰਾਂ (ਪੋਟੀਂਗ) ਹੇਠਾਂ ਫਰਸ਼ ਤੇ ਸੁੱਟੀਆਂ ਹੋਈਆਂ ਸਨ। ਸ. ਅਮਲੋਕ ਸਿੰਘ ਨੇ ਦੱਸਿਆ ਕਿ ੧੦੩ ਤਸਵੀਰਾਂ ਜਿਨ੍ਹਾਂ ਵਿਚ ਗੋਲੀਆਂ ਲਗਣ ਕਾਰਨ ਕਾਫੀ ਨੁਕਸਾਨ ਹੋ ਗਿਆ ਸੀ, ਉਹ ਫੌਜ ਲੈ ਗਈ ਹੈ। ਅਨੇਕਾਂ ਇਤਿਹਾਸਕ ਤਸਵੀਰਾਂ ਜਿਨ੍ਹਾਂ ਵਿਚ ਸ. ਸੋਭਾ ਸਿੰਘ ਚਿੱਤਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ, ਸ: ਕਿਰਪਾਲ ਸਿੰਘ ਵੱਲੋਂ ਚਮਕੌਰ ਸਾਹਿਬ ਦੇ ਸਾਕੇ ਅਤੇ ਭਾਈ ਬਚਿੱਤਰ ਸਿੰਘ ਦੀ ਹਾਥੀ ਨਾਲ ਲੜਾਈ ਬਾਰੇ ਸਨ, ਵਿਚ ਗੋਲੀਆਂ ਲੱਗੀਆਂ ਹਨ, ਇਹ ਅਸੀਂ ਇਥੇ “ਪੈਚ ਵਰਕ” ਨਾਲ ਠੀਕ ਕਰ ਲਵਾਂਗੇ। ਸ. ਕਿਰਪਾਲ ਸਿੰਘ ਦਾ ਇਕ ਹੋਰ ਚਿੱਤਰ—ਜਿਸ ਵਿਚ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਵੇਲੇ ਲਕੀਰ ਖਿਚ ਕੇ ਆਪਣੇ ਸਾਥੀ ਸਿੰਘਾਂ ਨੂੰ ਵੰਗਾਰਦੇ ਹੋਏ ਵਿਖਿਆ ਗਿਆ ਹੈ, ਗੁੰਮ ਹੈ। ਪਾਕਿਸਤਾਨ ਤੋਂ ਦੋ ਕੁ ਸਾਲ ਪਹਿਲਾਂ ਪ੍ਰਸਿੱਧ ਗਾਇਕਾ ਮਲਕਾ ਪੁਖਰਾਜ ਅਤੇ ਉਨ੍ਹਾਂ ਦੀ ਸਪੁੱਤਰੀ ਤਾਹਿਰਾ ਆਏ ਸਨ, ਅਤੇ ਉਨ੍ਹਾਂ ਨੇ ਕਪੜੇ ਉਤੇ ਹੱਥ ਨਾਲ ਕਢਾਈ ਕਰਕੇ ਸ੍ਰੀ

ਗੁਰੂ ਨਾਨਕ ਸਾਹਿਬ ਜੀ ਦੀ ਬਣਾਈ ਤਸਵੀਰ ਦਿੱਤੀ ਸੀ, ਉਹ ਵੀ ਗੁੰਮ ਹੈ। ਇਸ ਤੋਂ ਬਿਨਾਂ ਮਹਾਰਾਜਾ ਦਲੀਪ ਸਿੰਘ ਵੱਲੋਂ ਦਿੱਤੀ ਗਈ ਮੌਗੇ ਦੀ ਬਣੀ ਮਾਲਾ (ਜਿਸ ਦੀ ਇਸ ਵੇਲੇ ਕੀਮਤ ਇਕ ਲਖ ਰੁਪੈ ਤੋਂ ਵੱਧ ਹੋਏਗੀ), ੪੦ ਐਲਬਮਾਂ, ਕਈ ਦੁਰਲੱਭ ਸਿੱਕੇ, ਇਕ ਇੰਚ ਵਿਚ ਪਾਵਨ ਕੁਰਾਨ ਸ਼ਰੀਫ, ਅੱਧੀ ਇੰਚ ਦਾ ਇਕ ਨਿੱਤਨੇਮ ਦਾ ਗੁਰਕਾ, ਪੱਥਰ ਤੇ ਲਿਖੀ ਜਨਮ ਸਾਖੀ, ਅਨੇਕਾਂ ਹੀ ਇਤਿਹਾਸਿਕ ਹੁਕਮਨਾਮੇ, ਮਿਨੀਏਚਰ (ਸੂਖਮ ਚਿੱਤਰ), ਮਹਾਰਾਜਾ ਰਣਜੀਤ ਸਿੰਘ ਦੇ ਦੋ ਫੁਰਮਾਨ, ਚਾਬੀਆਂ ਦੇ ਮੌਰਚੇ ਸਮੇਂ ਅੰਗਰੇਜ਼ ਸਰਕਾਰ ਵੱਲੋਂ ਪੰਥ ਨੂੰ ਦਿੱਤੇ ਇਤਿਹਾਸਕ ਚਾਬੀਆਂ ਦੇ ਗੁਛੇ ਵਾਲੀ ਥੈਲੀ ਆਦਿ ਅਨੇਕਾਂ ਇਤਿਹਾਸਕ ਵਸਤੂਆਂ ਗੁੰਮ ਹਨ। ਸ. ਅਮਲੋਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਮਰੇ ਵਿਚ ਉਨ੍ਹਾਂ ਦਾ ਆਪਣਾ ਇਕ ਕੈਮਰਾ ਰਹਿ ਗਿਆ ਸੀ, ਉਹ ਨਹੀਂ ਮਿਲ ਰਿਹਾ। ਹਾਂ, ਇਕ ਅਲਮਾਰੀ ਵਿਚ ਕਿਤਾਬਾਂ ਪਿਛੇ ਲੁਕੋ ਕੇ ਰੱਖੇ ਪੈਸੇ ਮਿਲ ਗਏ ਹਨ।

ਸ. ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਸਿੱਖ ਇਤਿਹਾਸ ਸਬੰਧੀ ਲਗਭਗ ੪੦੦ ਰੁਪੈ ਦੀਆਂ ਕਿਤਾਬਾਂ (ਜੋ ਵਧੇਰੇ ਕਰਕੇ ਉਰਦੂ ਵਿਚ) ਪਾਕਿਸਤਾਨ ਤੋਂ ਮੰਗਵਾਈਆਂ ਸਨ, ਉਹ ਗੁੰਮ ਹਨ।

## ਲਾਇਬਰੇਰੀ ਪਿੱਛੋਂ ਸਾੜੀ ਗਈ

੨੧ ਜੂਨ. ੧੯੬੮

“ਗੁਰਬਾਣੀ ਇਸ ਜਗ ਮਹਿ ਚਾਨਣ” — ਗੁਰਬਾਣੀ ਇਕ ਚਾਨਣ ਮੁਨਾਰਾ ਹੈ, ਜੋ ਇਕ ਸੱਚਾ ਜੀਵਨ ਬਿਤਾਉਣ ਲਈ ਰੋਸ਼ਨੀ ਦਿੰਦਾ ਹੈ। ਗੁਰਬਾਣੀ-ਗੁਰੂ ਸਾਹਿਬਾਨ ਦੀ ਮਹਾਨ ਫਿਲਾਸਫੀ, ਜੋ ਉਨ੍ਹਾਂ ਦੇ ਆਪਣੇ ਸਾਰੇ ਜੀਵਨ ਦੀ ਤਪਸਿਆ ਅਤੇ ਘਾਲਣਾ ਤੋਂ ਪਿੱਛੋਂ ਉਚਾਰੀ, ਹਰ ਕਸਵੱਟੀ ਤੇ ਪੂਰੀ ਉਤਰਦੀ ਹੈ ਅਤੇ ਅੱਜ ਦੇ ਸਾਈਟੇਡਿਕ ਯੁਗ ਵਿਚ ਵੀ ਗੁਰੂ ਸਾਹਿਬ ਦੇ ਜ਼ਮਾਨੇ ਜਿਤਨੀ ਹੀ ਪ੍ਰਮਾਣੀਕ ਹੈ।

ਗੁਰਬਾਣੀ ਦਾ ਪਾਠ ਜਾਂ ਗਾਇਣ ਸ਼ਰਧਾਲੂਆਂ ਲਈ ਜੀਵਨ ਦਾ ਇਕ ਸੌਮਾ ਹੈ, ਇਕ ਅਜਿਹਾ ਠੰਡਾ ਮਿੱਠਾ ਚਸ਼ਮਾ ਹੈ, ਜੋ ਤੱਪਦੇ ਦਿਲਾਂ ਨੂੰ ਸ਼ਾਂਤੀ, ਨਿਰਾਸਿਆਂ ਨੂੰ ਆਸ, ਨਿਤਾਣਿਆਂ ਨੂੰ ਤਾਣ, ਬੇਸ਼ਹਾਰਿਆਂ ਨੂੰ ਸਹਾਰਾ ਅਤੇ ਮਾਯਸ ਹੋਏ ਦਿਲਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਦਾ ਹੈ। ਗੁਰਬਾਣੀ ਇਕ ਅਥਾਹ ਸਾਗਰ ਹੈ, ਜਿਸ ਵਿਚ ਗੋਤਾ ਮਾਰਦਿਆਂ ਹੀ ਕੋਈ ਨਾ ਕੋਈ ਮਾਣਿਕ ਮੌਤੀ ਜ਼ਰੂਰ ਲੱਭ ਜਾਂਦਾ ਹੈ ਜੋ ਜੀਵਨ ਲਈ ਇਕ ਨਵਾਂ ਸੰਦੇਸ਼ ਲੈ ਕੇ ਆਉਂਦਾ ਹੈ।

ਹੁਣ ਜਦੋਂ ਕਿ ਪੰਜਾਬ 'ਚ ਮੁਕੰਮਲ ਫੌਜੀ ਰਾਜ ਹੈ, ਕਈ ਕਾਲੇ ਕਾਨੂੰਨ ਲਾਗੂ ਹਨ। ਅਖਬਾਰਾਂ ਤੇ ਸੈਂਸਰ ਲੱਗੀ ਹੈ। ਕਿਸੇ ਨੂੰ ਸੱਚ ਬੋਲਣ ਦੀ ਵੀ ਆਗਿਆ ਨਹੀਂ ਜਦੋਂ ਕਿ ਸ੍ਰੀ ਦਰਬਾਰ ਸਾਹਿਬ ਤੇ ਅਹਿਮਦ ਸ਼ਾਹ ਅਬਦਾਲੀ ਪਿੱਛੋਂ ਪਹਿਲੀ ਵਾਰੀ ਜਬਰਾਨਾ ਫੌਜੀ ਹਮਲਾ ਕੀਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਪਿਆ ਹੈ। ਸ੍ਰੀ ਦਰਬਾਰ ਸਾਹਿਬ ਉਤੇ ਸੈਂਕੜੇ ਹੀ ਗੋਲੀਆਂ ਦੇ ਨਿਸ਼ਾਨ ਲੱਗੇ ਹਨ। ਅਨੇਕਾਂ ਗੁਰਪਾਮਾਂ ਦੀ ਬੇਅਦਬੀ ਕੀਤੀ ਹੈ। ਹਜ਼ਾਰਾਂ ਹੀ ਨਿਰਦੋਸ਼ ਅਤੇ ਮਾਸੂਮ ਸਿੱਖਾਂ ਦਾ ਕਤਲੇਅਾਮ ਕੀਤਾ ਗਿਆ ਹੈ, ਦੁਸ਼ਮਣ ਦੇਸ਼ ਨਾਲ ਜੰਗ ਸਮੇਂ ਵੀ “ਕੈਪਚਰ” ਕੀਤੇ ਅਤੇ ਆਤਮ ਸਮਰਪਣ ਕਰਨ ਵਾਲਿਆਂ ਨਾਲ ਮਨੁੱਖਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਪਰ ਇਥੇ ਦਰਬਾਰ ਸਾਹਿਬ ਕੰਪਲੈਕਸ ਵਿਚ ਦਰਸ਼ਨ-ਇਸ਼ਨਾਨ ਕਰਨ ਆਏ ਸ਼ਰਧਾਲੂਆਂ, ਅਤੇ ਧਰਮਯੁਧ ਮੇਰਚੇ ਦੇ ਸਬੰਧ ਵਿਚ ਗ੍ਰਾਹਤਾਰੀ ਦੇਣ ਆਏ ਅਕਾਲੀ ਵਰਕਰਾਂ, ਜਿਨ੍ਹਾਂ ਵਿਚ ਬੀਬੀਆਂ, ਬੱਚੇ ਅਤੇ ਬੜ੍ਹੇ ਰਗ ਵੀ ਸ਼ਾਮਲ ਹਨ, ਨੂੰ ਪਕੜ ਕੇ, ਖੜ੍ਹੇ ਕਰ ਕੇ ਅਤੇ ਪਿੱਛੇ ਹੱਥ ਬੰਨ੍ਹ ਕੇ, ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਹੈ। ਕੰਪਲੈਕਸ ਵਿਚ ਅਤੇ ਆਸੇ ਪਾਸੇ ਨਾਦਰਸ਼ਾਹੀ ਲੁੱਟ ਮਚਾਈ ਗਈ ਹੈ। ਸਿੱਖ ਰੋਸ ਵੀ ਪ੍ਰਗਟ ਨਹੀਂ ਕਰ ਸਕਦੇ। ਆਪਣੇ ਦੁੱਖੜੇ ਵੀ ਨਹੀਂ ਸੁਣਾ ਸਕਦੇ। ਉਨ੍ਹਾਂ ਤੇ ਫੌਜ ਵੱਲੋਂ ਕੀਤੇ ਜਾ ਰਹੇ ਅੰਨ੍ਹੇ ਜੁਲਮਾਂ ਬਾਰੇ

ਵੀ ਕੁਝ ਨਹੀਂ ਕਿਹਾ ਜਾ ਸਕਦਾ ਜਦੋਂ ਕਿ ਸਰਕਾਰੀ ਮਾਧਿਅਮ ਲਗਾਤਾਰ ਉਨ੍ਹਾਂ ਵਿਰੁੱਧ ਜ਼ਹਿਰੀਲਾ ਪ੍ਰਾਪੇਗੰਡਾ ਕਰ ਰਿਹਾ ਹੈ, ਕੋਈ ਕੁਝ ਕਹਿਣ ਜਾਂ ਲਿਖਣ ਦੀ ਜੁੱਗਅਤ ਕਰਦਾ ਹੈ, ਜੇਲ੍ਹ ਅੰਦਰ ਡੱਕ ਦਿੱਤਾ ਜਾਂਦਾ ਹੈ।

ਇਸ ਬਿਪਤਾ ਦੀ ਘੜੀ ਵੀ ਪੰਜ ਸਿੰਘ ਸਾਹਿਬਾਨ ਨੇ ਆਪਣਾ ਰੋਸ ਪ੍ਰਗਟ ਕਰਨ ਲਈ ਗੁਰਬਾਣੀ ਦਾ ਹੀ ਸਹਾਰਾ ਲਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਨੇ ਹਜ਼ੂਰੀ ਰਾਗੀਆਂ ਨੂੰ ਸਲਾਹ ਦਿੱਤੀ ਹੈ ਕਿ ਜ਼ਾਲਮ ਬਾਬਰ ਦੇ ਭਾਰਤ ਉਤੇ ਹਮਲੇ ਸਮੇਂ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਏਮਨਾਬਾਦ ਵਿਖੇ ਜੋ ਗੁਰਬਾਣੀ ਉਚਾਰਣ ਕੀਤੀ ਸੀ ਅਤੇ ਜੋ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ, ਦਾ ਸ਼ਬਦ ਕੀਰਤਨ ਕੀਤਾ ਜਾਏ ਕਿਉਂਕਿ ਸਾਡੀਆਂ ਛੌਜਾਂ ਨੇ ਵੀ ਏਸੇ ਤਰ੍ਹਾਂ ਜੁਲਮ ਕੀਤੇ ਹਨ, ਜਿਵੇਂ ਬਾਬਰ ਦੀਆਂ ਛੌਜਾਂ ਨੇ ਭਾਰਤੀਆਂ 'ਤੇ ਕੀਤੇ ਸਨ। ਇਨ੍ਹਾਂ ਸ਼ਬਦਾਂ ਵਿਚ ਇਹ ਸ਼ਾਮਲ ਹਨ : ‘ਜੈਸੀ ਮੈ ਆਵੈ ਖਸਮੁ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ ॥’ ‘ਰਾਜੇ ਸੀਹ ਮੁਕਦਮ ਕੁਤੇ ॥’ ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ ॥” ਇਸ ਤੋਂ ਬਿਨਾਂ ਭਾਈ ਗੁਰਦਾਸ ਜੀ ਦੇ “ਕੁਤਾ ਰਾਜਿ ਬਹਾਲੀਐ, ਫਿਰਿ ਚਕੀ ਚਟੈ” ਦਾ ਵੀ ਗਾਇਣ ਕੀਤਾ ਜਾਏ।

੧੫ ਜੂਨ ਤਕ ਸਵੇਰੇ, ਜਦੋਂ ਆਕਾਸ਼ਬਾਣੀ ਤੋਂ ਸ਼ਬਦ ਕੀਰਤਨ ਦਾ ਪ੍ਰੋਗਰਾਮ ਗੀਲੇਅ ਹੁੰਦਾ ਹੈ, ਭਾਈ ਹਰੀ ਸਿੰਘ ਜੀ ਹਜ਼ੂਰੀ ਰਾਗੀ ਦੀ ਡਿਊਟੀ ਸੀ, ਹਣ ੧੬ ਜੂਨ ਤੋਂ ਭਾਈ ਸੁਰਿੰਦਰ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਦੀ ਡਿਊਟੀ ਹੈ (ਪਹਿਲਾਂ ਉਹ ਜਥੇ ਨਾਲ ਪਾਕਿਸਤਾਨ ਗਏ ਸਨ)। ਅਸੀਂ ਸਵੇਰੇ ਉਪਰੋਕਤ ਸ਼ਬਦਾਂ ਵਿੱਚੋਂ ਇਕ ਦੋ ਦਾ ਹਰ ਰੋਜ਼ ਸ਼ਬਦ ਕੀਰਤਨ ਸਰਵਣ ਕਰ ਰਹੇ ਹਾਂ।

ਪਤਾ ਲੱਗਾ ਹੈ ਕਿ ਸਰਕਾਰ ਨੇ ਇਸ 'ਤੇ ਇਤਰਾਜ਼ ਕੀਤਾ ਹੈ ਅਤੇ ਕਿਹਾ ਹੈ ਕੁਝ ਸ਼ਬਦ ਜਿਵੇਂ ਕਿ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’, ‘ਤੇਰਾ ਕੀਆ ਮੀਠਾ ਲਾਗੈ’ ਆਦਿ ਦਾ ਹੀ ਸ਼ਬਦ ਕੀਰਤਨ ਕੀਤਾ ਜਾਏ, ਪਰ ਸਿੰਘ ਸਾਹਿਬਾਨ ਨੇ ਇਸ ਦੀ ਪਰਵਾਹ ਨਹੀਂ ਕੀਤੀ।

ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਜੋ ਐਨ. ਐਸ. ਏ. ਅਧੀਨ ਗਿਫ਼ਤਾਰ ਕਰਕੇ ਉਦੇਪੁਰ ਜੇਲ੍ਹ ਵਿਚ ਬੰਦ ਕਰ ਦਿੱਤੇ ਗਏ ਹਨ, ਦੀ ਗੈਰ-ਹਾਜ਼ਰੀ ਵਿਚ ਸ਼ੈਮਣੀ ਅਕਾਲੀ ਦਲ ਦਾ ਕੰਮ ਚਲਾਉਣ ਲਈ ਅੱਜ ਸ. ਉਜਾਗਰ ਸਿੰਘ ਸੇਖਵਾਂ ਨੇ ਐਕਟਿੰਗ ਪ੍ਰਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਸ. ਆਤਮਾ ਸਿੰਘ ਨੇ ਸ਼ਾਇਦ ਸਿੰਘ ਸਾਹਿਬਾਨ ਨਾਲ ਸਲਾਹ ਮਸ਼ਵਰਾ ਕਰਕੇ ਜਥੇਦਾਰ ਸੇਖਵਾਂ ਨੂੰ ਪਾਰਟੀ ਦੀ ਵਾਗਡੋਰ ਸੰਭਾਲਣ ਲਈ ਕਿਹਾ ਹੈ।

ਚੰਡੀਗੜ੍ਹ ਇਕ ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਿਨਾਂ ਬਾਕੀ ਸਾਰੇ ਗੁਰਦੁਆਰੇ ਜਿਨ੍ਹਾਂ ਤੇ ਛੌਜਾਂ ਨੇ ੩ ਜੂਨ ਰਾਤ ਨੂੰ ਕਬਜ਼ਾ ਕਰ ਲਿਆ ਸੀ, ਅੱਜ ਸੰਗਤਾਂ ਦੇ ਦਰਸ਼ਨਾਂ ਲਈ ਖੇਲ੍ਹ ਦਿੱਤੇ ਹਨ। ਇਨ੍ਹਾਂ ਵਿਚ ਗੁਰਦੁਆਰਾ ਸਿੰਘ ਸਭਾ ਮੌਗਾ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ,

ਡਾਇਗੀ ਦੇ ਪੰਨੇ

ਸ੍ਰੀ ਦਰਬਾਰ ਸਾਹਿਬ ਮੁਕਤਸਰ, ਤਖਤ ਸ੍ਰੀ ਦਮਦਮਾ ਸਾਹਿਬ ਸ਼ਾਮਿਲ ਹਨ।  
ਤੋਂ ਅੰਮ੍ਰਿਤਸਰ ਰਾਹੀਂ ਜੰਮ੍ਹ ਕਸ਼ਮੀਰ ਜਾਣ ਵਾਲੀ ਹਵਾਈ ਸੇਵਾ, ਜੋ  
ਤੇ ਜੂਨ ਤੋਂ ਬੰਦ ਕਰ ਦਿੱਤੀ ਗਈ ਸੀ, ਅੱਜ ਤੋਂ ਬਹਾਲ ਕਰ ਦਿੱਤੀ ਗਈ ਹੈ।  
ਪੰਜਾਬ ਵਿਚ ਬੱਸਾਂ ਦੀ ਆਵਾਜਾਈ ਵੀ ਅੱਜ ਤੋਂ ਵਧਾ ਦਿੱਤੀ ਗਈ ਹੈ।

ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀ ਨਵੀਂ ਬਿਲਡਿੰਗ, ਜਿਥੇ ਸ਼੍ਰੋਮਣੀ ਅਕਾਲੀ  
ਦਲ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਫ਼ਤਰ ਸ਼ਿਫ਼ਟ ਹੋ ਕੇ ਆ  
ਗਏ ਹਨ, ਵਿਖੇ ਰੋਣਕ ਹੋਣ ਲੱਗੀ ਹੈ। ਉਹ ਲੋਕਾਂ, ਜਿਨ੍ਹਾਂ ਦੇ ਸਬੰਧੀ ਛੌਜੀ ਐਕਸ਼ਨ  
ਦੇਰਾਨ ਕੰਪਲੈਕਸ ਵਿਚ ਰਹਿੰਦੇ ਸਨ, ਜਾਂ ਤਿੰਨ ਜੂਨ ਨੂੰ ਸ਼ਹੀਦੀ ਗੁਰਪੁਰਬ ਸਮੇਂ  
ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ, ਪਰ ਘਰ ਨਹੀਂ ਪਰਤੇ—ਪੁੱਛ ਗਿੱਛ  
ਲਈ ਆ ਰਹੇ ਹਨ। ਸ਼੍ਰੋਮਣੀ ਕਮੇਟੀ ਨੇ ਪਹਿਲੀ ਮੰਜ਼ਿਲ 'ਤੇ ਇਸ ਸਬੰਧੀ ਸੂਚਨਾ  
ਦੇਣ ਅਤੇ ਗੁੰਮ ਜਾਂ ਸ਼ਹੀਦ ਹੋਏ ਸਿੰਘਾਂ ਦੀ ਲਿਸਟ ਬਨਾਉਣ ਬਾਰੇ ਇਨਫਰਮੇਸ਼ਨ  
ਦਫ਼ਤਰ ਵਾਲਿਆਂ ਦੀ ਡਿਊਟੀ ਲਗਾਈ ਹੈ। ਅਨੇਕਾਂ ਹੀ ਸਿੰਘ ਸਿੰਘਣੀਆਂ, ਆ  
ਕੇ ਆਪਣੇ ਦੁਖੜੇ ਸੁਣਾਉਂਦੇ ਹਨ। ਆਪਣੇ ਗੁੰਮ ਹੋਏ ਬੰਦਿਆਂ ਬਾਰੇ ਪੁਛਦੇ ਹਨ।

ਇਥੇ ਅੱਜ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸ. ਦੇਵਿੰਦਰ ਸਿੰਘ ਦੁੱਗਲ  
ਮਿਲੇ। ਉਨ੍ਹਾਂ ਦੱਸਿਆ ਕਿ ਉਹ ਛੌਜੀ ਹਮਲੇ ਦੇਰਾਨ ਵੱਡੀ ਸ਼ਾਮ ਤੱਕ ਲਾਇਬ੍ਰੇਰੀ  
ਲਾਗੇ ਹੀ ਆਪਣੇ ਰਿਹਾਇਸ਼ੀ ਕੁਆਟਰ ਵਿਚ ਸਨ ਅਤੇ ਸ਼ਾਮ ਨੂੰ ਕਰਫ਼ਿਊ ਵਿਚ  
ਦੋ ਘੰਟੇ ਦੀ ਢਿੱਲ ਦੇਣ ਸਮੇਂ ਇਥੋਂ ਗਏ ਸਨ, ਇਸ ਸਮੇਂ ਤਕ ਲਾਇਬ੍ਰੇਰੀ ਬਿਲਕੁਲ  
ਠੀਕ ਸੀ। ਇਸ ਨੂੰ ਅਗਲੇ ਦਿਨ, ਜਦੋਂ ਕਿ ਛੌਜ ਨੇ ਸਾਰੇ ਕੰਪਲੈਕਸ ਉੱਤੇ ਪੂਰਾ  
ਕਬਜ਼ਾ ਕਰ ਲਿਆ ਸੀ ਅਤੇ ਅੰਦਰ ਕੋਈ ਵੀ ਕਥਿਤ ਅੱਤਵਾਦੀ ਜਾਂ ਹੋਰ ਕੋਈ  
ਸਿੰਘ ਨਹੀਂ ਰਹਿ ਗਿਆ ਸੀ, ਪਿੱਛੋਂ ਅੱਗ ਲੱਗਾ ਕੇ ਸਾਰੀ ਲਾਇਬ੍ਰੇਰੀ ਨੂੰ ਸੁਆਹ  
ਕਰ ਦਿੱਤਾ ਗਿਆ। ਦੁੱਗਲ ਸਾਹਿਬ ਨੇ ਦੱਸਿਆ ਕਿ ਛੌਜ ਨੇ ਉਨ੍ਹਾਂ ਨੂੰ ੧੪ ਜੂਨ  
ਨੂੰ ਬੁਲਾਇਆ ਸੀ ਤੇ ਪਹਿਲਾਂ ਹੀ ਟਾਈਪ ਕੀਤੇ ਕਾਗਜ਼ਾਂ, ਜਿਸ ਤੇ ਲਿਖਿਆ  
ਸੀ, “ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਚਾਰਜ ਲੈ ਲਿਆ ਹੈ” ਉਤੇ ਦਸਖਤ ਕਰਨ  
ਲਈ ਕਿਹਾ, ਪਰ ਉਨ੍ਹਾਂ ਨੇ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਕਿ ਲਾਇਬ੍ਰੇਰੀ  
ਦਾ ਤਾਂ ਕੁਝ ਵੀ ਨਹੀਂ ਬਚਿਆ, ਮੈਂ ਇਹ ਲਿਖ ਦਿੰਦਾ ਹਾਂ ਕਿ “ਸੜੀ ਹੋਈ ਰੈਫਰੈਂਸ  
ਲਾਇਬ੍ਰੇਰੀ ਦਾ ਸੁਆਹ ਪ੍ਰਾਪਤ ਕੀਤੀ।”

ਸ. ਦੁੱਗਲ ਨੇ ਮੈਨੂੰ ਦੱਸਿਆ ਕਿ ਅਨੇਕਾਂ ਹੀ ਇਤਿਹਾਸਕ ਮਹੱਤਤਾ ਵਾਲੀਆਂ  
ਹੱਥ ਲਿਖਤਾਂ, ਗੁਰੂ ਸਾਹਿਬਾਨ ਦੇ ਹੁਕਮਨਾਮੇ, ਜਨਮ ਸਾਖੀਆਂ, ਪਾਵਨ ਸ੍ਰੀ ਗੁਰੂ  
ਗ੍ਰੰਥ ਸਾਹਿਬ ਦੀਆਂ ੫੦੦ ਹਸਤ ਲਿਖਤ ਬੀੜਾਂ, ੫੦੦ ਦੇ ਕਰੀਬ ਨਾਯਾਬ ਪੁਸਤਕਾਂ  
ਦੇ ਟਾਈਪ ਕੀਤੇ ਖਰੜੇ, ਪਿਛਲੇ ੬੦ ਸਾਲ ਤੋਂ ਕਈ ਅੱਖਬਾਰਾਂ ਦੀਆਂ ਜਿਲਦ  
ਕੀਤੀਆਂ ਫਾਇਲਾਂ ਜੋ ੧੨੦੦ ਤੋਂ ਉਪਰ ਸਨ, ਇਤਿਹਾਸਕ ਚਿੱਤਰਾਂ ਤੇ ਤਸਵੀਰਾਂ  
ਸਬੰਧੀ ੧੯੯ ਐਲਬਮਾਂ, ਇਸ ਤੋਂ ਬਿਨਾਂ ਲਗਭਗ ੨੫ ਲੱਖ ਰੁਪਏ ਦੀਆਂ  
ਅਲਮਾਰੀਆਂ, ਰੈਕ, ਫਰਨੀਚਰ, ਤਸਵੀਰਾਂ ਦੇ ਬਲਾਕ ਆਦਿ ਪੂਰੀ ਤਰ੍ਹਾਂ ਤਬਾਹ  
ਹੋ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਦੀ ਮੁੰਗਮਤ ਜਾਂ ਨਵੀਂ ਇਮਾਰਤ ਬਣ  
ਸਕਦੀ ਹੈ, ਬਾਕੀ ਇਮਾਰਤਾਂ ਦੀ ਵੀ ਮੁੰਗਮਤ ਹੋ ਸਕਦੀ ਹੈ, ਪਰ ਸਾਡੇ ਇਸ ਅਤਿ

ਅਮੀਰ ਅਤੇ ਬਹੁ-ਮੁਲੇ ਵਿਰਸੇ ਦੀ ਘਾਟ ਤਾਂ ਕਦੀ ਵੀ ਕਿਸੇ ਤਰ੍ਹਾਂ ਪੂਰੀ ਨਹੀਂ ਹੋ ਸਕਦੀ ।

ਗੁਰੂ ਸਾਹਿਬ ਦੇ ਆਪਣੇ ਪਵਿੱਤਰ ਹਸਤ-ਕਮਲਾਂ ਨਾਲ ਲਿਖੇ ਹੁਕਮਨਾਮੇ, ਹਸਤ ਲਿਖਤ ਗੁਰੂ ਗ੍ਰੰਥ ਸਾਹਿਬ, ਜਨਮ ਸਾਖੀਆਂ ਤੇ ਹੋਰ ਇਤਿਹਾਸਕ ਮਹੱਤਤਾ ਵਾਲੀਆਂ ਪੁਸਤਕਾਂ ਤਾਂ ਲੱਖਾਂ ਰੁਪਏ ਖਰਚ ਕਰਕੇ ਵੀ ਮਿਲ ਨਹੀਂ ਸਕਦੀਆਂ ।

ਸ. ਢੁੱਗਲ ਨੇ ਦੱਸਿਆ ਕਿ ਫੌਜ ਨੇ ਉਨ੍ਹਾਂ ਨੂੰ ਖਾਹਮਖਾਹ ੫-੯ ਘੰਟੇ, ਹੇਠਾਂ ਪ੍ਰਕਰਮਾਂ ਵਿਚ ਬਿਠਾਈ ਰੱਖਿਆ । ਉਸ ਦਿਨ ਵੀ ਫੌਜੀ ਨੰਗੇ ਸਿਰ ਅਤੇ ਬੂਟਾਂ ਸਮੇਤ ਫਿਰ ਰਹੇ ਸਨ ਅਤੇ ਕਈ ਫੌਜੀ ਬੀਜੀਆਂ ਜਾਂ ਸਿਗਾਰਟਾਂ ਪੀ ਰਹੇ ਸਨ ।

ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਪ੍ਰੋ: ਪ੍ਰੇਮ ਸਿੰਘ ਚੰਦੂਮਾਜ਼ਰਾ ਨੂੰ ਪਿਛਲੇ ਦਿਨੀਂ ਐਨ, ਐਸ. ਏ. ਅਪੀਨ ਗਿਫ਼ਤਾਰ ਕਰ ਲਿਆ ਸੀ । ਕੰਮ ਚਲਾਉਣ ਲਈ ਉਨ੍ਹਾਂ ਦੀ ਥਾਂ ਸੀਨੀਅਰ ਮੀਤ ਪ੍ਰਧਾਨ ਸ. ਹਰਜ਼ੀਤ ਸਿੰਘ ਝਬਾਲ ਨੇ ਐਕਟਿੰਗ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ । (੧੯੮੭ ਵਿਚ ਖਾੜਕੂਆਂ ਨੇ ਸ੍ਰੀ ਝਬਾਲ ਦੀ ਹੱਤਿਆ ਕਰ ਦਿੱਤੀ ਸੀ) ।

ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਸ੍ਰੀ ਰਾਮ ਜੇਠ ਮਲਾਨੀ ਜਿਨ੍ਹਾਂ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਦੀ ਨਜ਼ਰਬੰਦੀ ਨੂੰ ਸੁਪਰੀਮ ਕੋਰਟ ਵਿਚ ਚੈਲੰਜ ਕੀਤਾ ਹੈ, ਨੇ ਪਿਛਲੇ ਦਿਨੀਂ ਸ੍ਰੀ ਮਦਨ ਲਾਲ ਖੁਰਾਣਾ ਵੱਲੋਂ ਨੁਕਤਾਚੀਨੀ ਕਰਨ ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਅੱਜ (ਪ੍ਰਧਾਨ) ਸ੍ਰੀ ਅਟਲ ਬਿਹਾਰੀ ਬਾਜ਼ਪਾਈ ਨੇ ਇਹ ਅਸਤੀਫ਼ਾ ਇਹ ਕਹਿ ਕੇ ਅਪਰਵਾਨ ਕਰ ਦਿੱਤਾ ਹੈ ਕਿ ਸਿਆਸਤ ਤੇ ਪੇਸ਼ਾ ਵੱਖ-ਵੱਖ ਹਨ । ਵਕਾਲਤ ਸ੍ਰੀ ਜੇਠਮਲਾਨੀ ਦਾ ਪੇਸ਼ਾ ਹੈ, ਉਹ ਲੋਂਗੋਵਾਲ ਦਾ ਕੇਸ ਲੜ ਸਕਦੇ ਹਨ ।

ਕਈ ਦਿਨਾਂ ਤੋਂ ਇਹ ਅਫਵਾਹ ਫੈਲ ਗਈ ਹੈ ਕਿ ਫੌਜੀ ਕਾਰਵਾਈ ਦੌਰਾਨ ੬ ਜੂਨ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਬੱਚ ਕੇ ਨਿਕਲ ਗਏ ਹਨ ਅਤੇ ਪਾਕਿਸਤਾਨ ਚਲੇ ਗਏ ਹਨ । ਕਈਆਂ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਜੋ ਜਥਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਉਥੇ ਗਿਆ ਸੀ, ਦੇ ਕਈ ਮੈਂਬਰਾਂ ਨੇ ਉਨ੍ਹਾਂ ਦੇ ਦਰਸ਼ਨ ਕੀਤੇ ਹਨ ਅਤੇ ਸੰਤ ਜੀ ਤੋਂ ਉਨ੍ਹਾਂ ਪ੍ਰਸ਼ਾਦ ਲਿਆ । ਇਹ ਵੀ ਅਫਵਾਹ ਹੈ ਕਿ ੩੦ ਜੂਨ ਨੂੰ ਪਾਕਿਸਤਾਨ ਟੀ. ਵੀ. ਸੰਤ ਭਿੰਡਰਾਂਵਾਲਿਆਂ ਨੂੰ ਪੇਸ਼ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਣਗੇ ।

ਸਾਡੇ ਰੇਡੀਓ ਨੇ ਅੱਜ ਇਨ੍ਹਾਂ ਅਫਵਾਹਾਂ ਦੀ ਤਰਦੀਦ ਕੀਤੀ ਹੈ ਅਤੇ ਕਿਹਾ ਹੈ ਕਿ ਹੋਰਨਾਂ ਤੋਂ ਇਲਾਵਾ ਸੰਤ ਜੀ ਦੇ ਵੱਡੇ ਭਰਾ, ਸ. ਹਰਚਰਨ ਸਿੰਘ ਜੋ ਫੌਜ ਵਿਚ ਸੂਬੇਦਾਰ ਹਨ, ਤੋਂ ਸੰਤ ਜੀ ਦੀ ਲਾਸ਼ ਦੀ ਪਹਿਚਾਣ ਕਰਾਈ ਗਈ ਸੀ । ਇਕ ਸਰਕਾਰੀ ਬੁਲਾਏ ਨੇ ਕਿਹਾ ਹੈ ਜੇ ਪਾਕਿਸਤਾਨ ਟੀ. ਵੀ. ਸੰਤ ਭਿੰਡਰਾਂਵਾਲਿਆਂ ਨੂੰ ਪੇਸ਼ ਕਰ ਸਕੇਗਾ ਤਾਂ ਅਸੀਂ ਵੀ ਦੂਰਦਰਸ਼ਨ ਤੇ ਭੁਟੇ ਨੂੰ ਜ਼ਿੰਦਾ ਵਿਖਾ ਦਿਆਂਗੇ ।

## ਨੌਜਵਾਨ ਗੱਡੀ ਅੱਗੇ ਲੰਮੇ ਪੈ ਗਏ

੨੨ ਜੂਨ. ੧੯੬੮

ਗੁਰੂ ਰਾਮਦਾਸ ਹਸਪਤਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਕੈਂਪ ਦਫ਼ਤਰ ਅੱਜ ਸ. ਕੁਲਵੰਤ ਸਿੰਘ ਜੀ ਰੰਧਾਵਾ ਮੀਤ ਸਕੱਤਰ ਮਿਲ ਗਏ। ਉਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਲੈ ਕੇ ਪਾਕਿਸਤਾਨ ਗਏ ਸਨ। ਉਨ੍ਹਾਂ ਨੇ ਆਪਣੀ ਵਾਪਸੀ ਸਫਰ ਦੀ ਕਹਾਣੀ ਸੁਣਾਈ, ਜਿਸ ਨੂੰ ਸੁਣ ਕੇ ਮੈਨੂੰ ੫ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਦਾ ਆਪਣਾ ਸਫਰ ਭੁਲ ਗਿਆ।

ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਜਥੇ ਦੇ ਮੈਂਬਰਾਂ ਨੇ ਪਹਿਲੀ ਜੂਨ ਨੂੰ ਸੀ. ਆਰ. ਪੀ. ਵੱਲੋਂ ਸ੍ਰੀ ਦਰਬਾਰ ਸਾਹਿਬ ਉਤੇ ਫਾਇਰਿੰਗ ਦੀ ਖਬਰ ਪਾਕਿਸਤਾਨ ਟੀ. ਵੀ. ਤੋਂ ਸੁਣੀ ਸੀ, ਪਰ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲਿਆ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਫਾਇਰਿੰਗ ਹੋਈ ਸੀ। ੩ ਜੂਨ ਉਹ ਸਾਰਾ ਦਿਨ ਸ਼ਹੀਦੀ ਪੁਰਬ ਦੇ ਸਮਾਗਮਾਂ ਵਿਚ ਰੁਝੇ। ੪ ਜੂਨ ਸਵੇਰੇ ਜਥਾ, ਜਿਸ ਵਿਚ ਦੇਸ਼ ਭਰ ਤੋਂ ਲਗਭਗ ੧੪੦੦ ਯਾਤਰੀ ਸਨ, ਬਾਦਾਮੀ ਬਾਗ ਤੋਂ ਗੱਡੀ ਵਿਚ ਬੈਠ ਕੇ ਲਾਹੌਰ ਪੁੱਜ ਗਿਆ, ਜਿਥੇ ਪਾਕਿਸਤਾਨ ਦੇ ਇਮੀਗਰੇਸ਼ਨ ਅਤੇ ਕਸਟਮ ਅਧਿਕਾਰੀਆਂ ਨੇ ਲੋੜੀਂਦੀ ਚੈਕਿੰਗ ਕੀਤੀ ਸੀ। ਇਥੋਂ ਅਟਾਰੀ ਵਾਸਤੇ ਗੱਡੀ ੧੦ ਵਜੇ ਤੁਰਨੀ ਸੀ, ਪਰ ਤੁਰ ਨਹੀਂ ਰਹੀ ਸੀ। ਉਨ੍ਹਾਂ ਨੇ ਪਤਾ ਕੀਤਾ ਤਾਂ ਇਹ ਜਵਾਬ ਮਿਲਿਆ ਕਿ ਅਟਾਰੀ (ਬਾਰਤ) ਤੋਂ “ਕਲੀਅਰੈਸ” ਨਹੀਂ ਮਿਲ ਰਹੀ। ਲਗਭਗ ੧੧.੩੦ ਵਜੇ ਕੁਝ ਪਾਕਿਸਤਾਨੀ ਅਧਿਕਾਰੀ ਆਏ, ਉਨ੍ਹਾਂ ਨੇ ਯਾਤਰੀਆਂ ਨੂੰ ਦੱਸਿਆ ਕਿ ਸ਼ਾਇਦ ਤੁਹਾਡੇ ਮੁਲਕ ਵਾਲੇ ਤੁਹਾਨੂੰ ਵਾਪਸ ਲੈਣ ਲਈ ਤਿਆਰ ਨਹੀਂ ਹਨ।

ਬੋੜੀ ਦੇਰ ਪਿੱਛੋਂ ਇਸਲਾਮਾਬਾਦ ਵਿਖੇ ਭਾਰਤੀ ਸਫ਼ਾਰਤਖਾਨੇ ਦੇ ਫਸਟ ਸੈਕਟਰੀ ਸ੍ਰੀ ਨਈਅਰ ਆਏ। ਉਨ੍ਹਾਂ ਨਾਲ ਉਹ (ਸ. ਕੁਲਵੰਤ ਸਿੰਘ) ਅਤੇ ਪਾਰਟੀ ਲੀਡਰ ਸ. ਗੁਰਦੇਵ ਸਿੰਘ ਸ਼ਾਂਤ ਰੇਲਵੇ ਦੇ ਕੰਟਰੋਲ ਰੂਮ ਵਿਚ ਗਏ। ਉਥੇ ਕਾਫੀ ਦੇਰ ਪਿੱਛੋਂ ਪਤਾ ਲੱਗਾ ਕਿ ਭਾਰਤੀ ਅਧਿਕਾਰੀਆਂ ਨੇ ਯਾਤਰੀਆਂ ਨੂੰ ਕੁਝ ਦਿਨ ਹੋਰ ਰੋਕਣ ਲਈ ਕਿਹਾ ਹੈ, ਪਰ ਕਾਰਨ ਦਾ ਪਤਾ ਨਹੀਂ ਲੱਗ ਰਿਹਾ ਸੀ। ਸਫ਼ਾਰਤਖਾਨੇ ਦਾ ਇਕ ਅਧਿਕਾਰੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਵਾਪਸ ਬਾਰਡਰ ਆਇਆ। ਉਸ ਦੇ ਵਾਪਸ ਪਰਤਣ ਤੋਂ ਪਹਿਲਾਂ ਹੀ ਲਗਭਗ ੪ ਵਜੇ ਲਾਹੌਰ ਦੇ ਐਡੀਸ਼ਨਲ ਡਿੱਪਟੀ ਕਮਿਸ਼ਨਰ ਆਏ ਅਤੇ ਉਨ੍ਹਾਂ ਦੱਸਿਆ “ਭਾਰਤ ਸਰਕਾਰ ਦੀ ਬੇਨਤੀ ਤੇ ਸਾਰੇ ਯਾਤਰੀਆਂ ਦਾ ਵੀਜ਼ਾ ਦੋ ਦਿਨ ਲਈ ਹੋਰ ਵਧਾ ਦਿੱਤਾ ਗਿਆ ਹੈ।”

ਇਹ ਸੁਣ ਕੇ ਸਾਰੇ ਹੀ ਬੜੇ ਪ੍ਰਸ਼ਾਨ ਹੋਏ। ਇਕ ਤਾਂ ਦੇਸ਼ ਵਾਪਸ ਮੁੜਨ ਕਰ ਕੇ ਸਭਨਾਂ ਨੇ ਪਾਕਿਸਤਾਨੀ ਕਰੰਸੀ ਖਰਚ ਕਰ ਲਈ ਸੀ। ਜੇਥੇ ਖਰਚ ਲਈ ਜੋ ਬਚਾਈ ਵੀ ਸੀ, ਉਹ ਬਾਦਾਮੀ ਬਾਗ ਅਤੇ ਲਾਹੌਰ ਦੇ ਸਟੇਸ਼ਨ 'ਤੇ ਖਰਚ ਕਰ ਲਈ। ਦੂਜੇ ਕਈਆਂ ਨੇ ਛੁੱਟੀਆਂ ਇਸ ਯਾਤਰਾ ਦੇ ਹਿਸਾਬ ਨਾਲ ਲਈਆਂ ਹੋਈਆਂ ਸਨ ਜਾਂ ਕਈਆਂ ਦੇ ਹੋਰ ਰੁਝੇਵੇ ਸਨ। ਸਵੇਰੇ ਦਾ ਖਾਣਾ ਖਾਧਾ ਹੋਇਆ ਸੀ। ਬੱਚੇ ਭੁੱਖੇ ਸਨ। ਗਰਮੀ ਅੰਤਾਂ ਦੀ ਸੀ।

ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਤਿੰਨ ਜੂਨ ਸ਼ਾਮ ਨੂੰ ਪਾਕਿਸਤਾਨ ਟੀ. ਵੀ. ਨੇ ਭਾਰਤੀ ਪੰਜਾਬ ਨੂੰ ਫੌਜ ਦੇ ਹਵਾਲੇ ਕਰਨ ਬਾਰੇ ਖਬਰ ਦਿੱਤੀ ਸੀ ਅਤੇ ਪਹਿਲੀ ਜੂਨ ਦੀ ਫਾਇਰਿੰਗ ਤੇ ਕਰਫਿਊ ਲੱਗ ਜਾਣ ਉਪਰੰਤ ਅੰਮ੍ਰਿਤਸਰ ਦੇ ਸੁੰਨਸਾਨ ਬਾਜ਼ਾਰ ਵਿਖਾਏ ਸਨ, ਜਿਨ੍ਹਾਂ ਵਿਚ ਨੀਮ ਫੌਜੀ ਫੌਰਸਾਂ ਗਸ਼ਤ ਲੱਗਾ ਰਹੀਆਂ ਸਨ। ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਬਾਰੇ ਕੁਝ ਪਤਾ ਨਹੀਂ ਲੱਗਾ ਸੀ।

ਦੋ ਦਿਨ ਹੋਰ ਕੁਕਣ ਦੀ ਖਬਰ ਸੁਣ ਕੇ ਕੁਝ ਨੌਜਵਾਨ ਗੁਸੇ ਵਿਚ ਆ ਗਏ ਅਤੇ ਉਨ੍ਹਾਂ ਕਿਹਾ ਕਿ ਅਸੀਂ ਗੱਡੀ ਵਾਪਸ ਬਾਦਾਮੀ ਬਾਗ ਨਹੀਂ ਜਾਣ ਦੇਣੀ, ਜਿਵੇਂ ਵੀ ਹੋਵੇ, ਸਾਨੂੰ ਅਟਾਰੀ ਪਹੁੰਚਾਓ। ਕੁਝ ਨੌਜਵਾਨ ਗੱਡੀ ਬਾਦਾਮੀ ਬਾਗ ਜਾਣ ਤੋਂ ਰੋਕਣ ਲਈ ਰੇਲਵੇ ਲਾਈਨ 'ਤੇ ਲੰਮੇ ਪੈ ਗਏ। ਪਾਰਟੀ ਲੀਡਰ ਸਰਦਾਰ ਸ਼ਾਂਤ ਨੇ ਜਦੋਂ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਉਨ੍ਹਾਂ ਨੂੰ ਵੀ ਤਲਖ ਹੋ ਕੇ ਬੋਲੇ। ਅਖੀਰ ਡਿਊਟੀ ਮੈਜਿਸਟਰੇਟ ਨੇ ਉਨ੍ਹਾਂ ਨੂੰ ਸਮਝਾ ਬੁਝਾ ਕੇ ਉਠਾਇਆ।

ਇਹ ਨੌਜਵਾਨ ਹੁਣ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਦੇ ਦੁਆਲੇ ਹੋ ਗਏ ਕਿ ਤੁਸੀਂ ਸਾਡੀ ਸਰਕਾਰ ਦੇ ਇਥੇ ਨੁਮਾਇੰਦੇ ਹੋ, ਸਾਨੂੰ ਭਾਰਤ ਪਹੁੰਚਾਉਣ ਦਾ ਪ੍ਰਬੰਧ ਕਰੋ। ਉਨ੍ਹਾਂ ਕਿਹਾ ਕਿ ਅਸੀਂ ਯਤਨ ਕਰ ਰਹੇ ਹਾਂ ਪਰ ਸਾਡਾ ਭਾਰਤ ਨਾਲ ਫੌਨ ਤੇ ਸੰਪਰਕ ਹੀ ਨਹੀਂ ਹੋ ਰਿਹਾ।

ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਅਖੀਰ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਕੁਝ ਸੇਵਾਦਾਰ ਗੁ: ਡਿਹਰਾ ਸਾਹਿਬ ਲਾਹੌਰ ਭੇਜੇ, ਤਾਂ ਜੋ ਜਾ ਕੇ ਲੰਗਰ ਦਾ ਪ੍ਰਬੰਧ ਕਰਨ। ਸ਼ਾਮ ਵੇਲੇ ਸਾਰਾ ਜਥਾ ਗੁਰਦੁਆਰਾ ਸਾਹਿਬ ਵਾਪਸ ਪਹੁੰਚ ਗਿਆ। ਲੰਗਰ ਤਿਆਰ ਸੀ। ਸਵੇਰ ਦੇ ਭੁੱਖੇ ਭਾਣੇ ਯਾਤਰੂਆਂ ਨੇ ਖਾਣਾ ਖਾਧਾ।

ਸਫ਼ਾਰਤਖਾਨੇ ਦੇ ਅਧਿਕਾਰੀਆਂ ਨੂੰ ਸ. ਕੁਲਵੰਤ ਸਿੰਘ ਹੋਰਾਂ ਨੇ ਆਪਣੀਆਂ ਮਾਇਕ ਅੰਕੜਾਂ ਦੱਸੀਆਂ। ਸਫ਼ਾਰਤਖਾਨੇ ਵਾਲੇ ਕਹਿਣ ਲੱਗੇ ਅਸੀਂ ਸ਼੍ਰੋਮਣੀ ਕਮੇਟੀ ਨੂੰ “ਕਰਜ਼ਾ” ਦੇ ਦਿੰਦੇ ਹਾਂ, ਜਾ ਕੇ ਯਾਤਰੂਆਂ ਨੂੰ ਵੰਡ ਦਿਓ। ਉਨ੍ਹਾਂ ਮੁਸ਼ਕਲ ਦਸੀ ਕਿ ਸਾਰੇ ਦੇਸ਼ ਵਿੱਚੋਂ ਯਾਤਰੀ ਆਏ ਹਨ, ਅਸੀਂ ਭਾਰਤ ਜਾ ਕੇ ਇਨ੍ਹਾਂ ਤੋਂ ਕਿਵੇਂ ਪੈਸੇ ਇਕੱਠੇ ਕਰਕੇ ਤੁਹਾਨੂੰ ਮੌਜੂਦਾਂਗੇ।

ਰਾਤ ਨੂੰ ਟੀ. ਵੀ. 'ਤੇ ਸਾਰੇ ਯਾਤਰੀਆਂ ਨੇ ਬੜੇ ਧਿਆਨ ਨਾਲ ਖਬਰਾਂ ਸੁਣੀਆਂ। ਇਸ ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਖਬਰ ਦੱਸੀ ਗਈ ਸੀ ਅਤੇ ਬਾਹਰਲੇ ਕਈ ਦੇਸ਼ਾਂ ਵਿਚ ਸਿੱਖਾਂ ਵੱਲੋਂ ਰੋਸ ਮੁਜ਼ਾਹਰੇ ਵਿਖਾਏ ਗਏ ਸਨ। ਖਬਰਾਂ ਸੁਣ ਕੇ ਜਿਥੇ ਯਾਤਰੀ ਬਹੁਤ ਦੁੱਖੀ ਹੋਏ, ਉਥੇ ਸਹਿਮੇ ਸਹਿਮੇ ਵੀ ਨਜ਼ਰ ਆਉਣ ਲੱਗੇ। ਸਾਰੇ ਦੁੱਖ ਅਤੇ ਗੁਸੇ ਨਾਲ ਤੜ੍ਹਪ ਰਹੇ ਸਨ।

ਸ. ਕੁਲਵੰਤ ਸਿੰਘ ਨੇ ਦੱਸਿਆ ਕਿ ੫ ਜੂਨ ਨੂੰ ਸਵੇਰੇ ਉਹ ਸਰਦਾਰ ਸ਼ਾਂਤ ਅਤੇ ਸ. ਪ੍ਰਕਾਸ਼ ਸਿੰਘ (ਪ੍ਰੰਸੀਪਲ ਸ਼ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ) ਸਮੇਤ ਭਾਰਤੀ ਅਧਿਕਾਰੀਆਂ ਨਾਲ ਲਾਹੌਰ ਵਿਖੇ ਏਅਰ ਇੰਡੀਆ ਦੇ ਦਫ਼ਤਰ ਆ ਕੇ ਇਸਲਾਮਾਬਾਦ ਭਾਰਤੀ ਸਫ਼ਾਰਤਥਾਨੇ ਨਾਲ ਫੋਨ ਤੇ ਸੰਪਰਕ ਕਰਨ ਦਾ ਯਤਨ ਕਰਦੇ ਰਹੇ, ਪਰ ਸੰਪਰਕ ਨਾ ਹੋ ਸਕਿਆ। ਉਥੋਂ ਇਕ ਛਾਈਵਸਟਾਰ ਹੋਟਲ ਵਿਚ ਫੋਨ ਕਰਨ ਗਏ। ਕੁਝ ਸਮੇਂ ਪਿੱਛੋਂ ਸ. ਸ਼ਾਂਤ ਅਤੇ ਪ੍ਰੰਸੀਪਲ ਸਾਹਿਬ ਗੁਰਦੁਆਰੇ ਵਾਪਸ ਆ ਗਏ ਅਤੇ ਉਹ ਫੋਨ ਕਰਨ ਦਾ ਯਤਨ ਕਰਦੇ ਰਹੇ। ਯਾਤਰੀ ਰੇਡੀਓ ਤੋਂ ਫੌਜੀ ਹਮਲੇ ਬਾਰੇ ਖਬਰਾਂ ਸੁਣ ਸੁਣ ਕੇ ਦੁੱਖੀ ਹੋ ਰਹੇ ਸਨ, ਤੱਤਪ ਰਹੇ ਸਨ।

ਕਾਫ਼ੀ ਸਮੇਂ ਪਿੱਛੋਂ ਭਾਰਤੀ ਸਫ਼ੀਰ ਸ੍ਰੀ ਕੇ. ਡੀ. ਸ਼ਰਮਾ ਨਾਲ ਫੋਨ 'ਤੇ ਸੰਪਰਕ ਹੋਇਆ। ਕੁਲਵੰਤ ਸਿੰਘ ਨੇ ਯਾਤਰੀਆਂ ਦੀਆਂ ਮਾਇਕ ਤੇ ਛੁੱਟੀਆਂ ਆਦਿ ਦੀਆਂ ਪਰੇਸ਼ਾਨੀਆਂ ਤੋਂ ਜਾਣੂੰ ਕਰਵਾਇਆ। ਸ੍ਰੀ ਸ਼ਰਮਾ ਨੇ ਹਮਦਰਦੀ ਪ੍ਰਗਟਾਈ ਤੇ ਦੱਸਿਆ ਕਿ ਦਿੱਲੀ ਤੋਂ ਟੈਲੋਕਸ ਤੇ ਕੋਈ ਜਵਾਬ ਨਹੀਂ ਆ ਰਿਹਾ ਅਤੇ ਫੋਨ 'ਤੇ ਕੋਈ ਸੰਪਰਕ ਨਹੀਂ ਹੋ ਰਿਹਾ, ਫਿਰ ਵੀ ਉਹ ਯਤਨ ਕਰ ਰਹੇ ਹਨ। ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਘੱਟੋ ਘੱਟ ਭਾਰਤੀ ਰੇਡੀਓ ਅਤੇ ਟੀ. ਵੀ. 'ਤੇ ਜਥੇ ਦੇ ਇਥੇ ਦੋ ਦਿਨ ਹੋਰ ਰੁਕਣ ਬਾਰੇ ਖਬਰ ਤਾਂ ਦਿਓ, ਤਾਂ ਜੋ ਉਨ੍ਹਾਂ ਦੇ ਸਾਕ ਸਬੰਧੀ ਫਿਕਰ ਨਾ ਕਰਨ। ਸ੍ਰੀ ਸ਼ਰਮਾ ਨੇ ਕਿਹਾ ਮੈਂ ਹੁਣੇ ਸੁਨੇਹਾ ਟੈਲੋਕਸ 'ਤੇ ਦੇ ਦਿੰਦਾ ਹਾਂ। ਸ. ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਯਾਤਰੀਆਂ ਨੂੰ ਛੇਤੀ ਤੋਂ ਛੇਤੀ ਭਾਰਤ ਪਹੁੰਚਾਉਣ, ਇਥੇ ਰਹਿਣ ਨਾਲ ਸਾਡੇ ਆਪਣੇ ਦੇਸ਼ ਦੀ ਬੇਇਜ਼ਤੀ ਹੁੰਦੀ ਹੈ।

ਮਾਇਕ ਐਕੱਡ ਨੂੰ ਮੁੱਖ ਰੱਖਦਿਆਂ ਵਕਫ਼ ਬੋਰਡ (ਜੋ ਪਾਕਿਸਤਾਨ ਦੇ ਗੁਰਯਾਮਾਂ ਦੀ ਦੇਖ ਭਾਲ ਕਰਦਾ ਹੈ) ਨੇ ਵੀ ਮਾਇਕ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ, ਪਰ ਸ਼੍ਰੋਮਣੀ ਕਮੇਟੀ ਨੇ ਭਾਰਤ ਅਤੇ ਪਾਕਿਸਤਾਨੀ ਸਰਕਾਰਾਂ ਤੋਂ ਕੋਈ ਵੀ ਸਹਾਇਤਾ ਨਾ ਲੈਣ ਦਾ ਫੈਸਲਾ ਕੀਤਾ। ਬਹੁਤ ਸਾਰੇ ਯਾਤਰੀ, ਜਿਨ੍ਹਾਂ ਦਾ ਲਿਸਟ ਵਿਚ ਨਾ ਸੀ, ਪਰ ਕਿਸੇ ਕਾਰਨ ਪਾਕਿਸਤਾਨ ਨਹੀਂ ਆ ਸਕੇ ਹਨ, ਉਨ੍ਹਾਂ ਲਈ ਪ੍ਰਾਪਤ ਕੀਤੀ ਵਿਦੇਸ਼ੀ ਕਰੰਸੀ ਖਰਚ ਕੇ ਸ਼੍ਰੋਮਣੀ ਕਮੇਟੀ ਨੇ ਲੰਗਰ ਆਦਿ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ।

ਸ਼ਾਮ ਦੇ ਦੀਵਾਨ ਵਿਚ ਵਕਫ਼ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਾਹੌਰ ਦੇ ਮੇਅਰ ਨੇ ਲਾਹੌਰ ਦੇ ਸ਼ਹਿਰੀਆਂ ਵੱਲੋਂ ਜਥੇ ਨੂੰ ਸਵੇਰੇ ਨਾਸ਼ਤਾ ਦੇਣ ਦੀ ਪੇਸ਼ਕਸ਼ ਕੀਤੀ ਹੈ, ਜੇ ਮਨਜ਼ੂਰ ਹੋਵੇ ਤਾਂ “ਹਾਂ” ਕਹਿ ਦੇਈਏ। ਕਿਉਂ ਕਿ ਇਹ ਪੇਸ਼ਕਸ਼ ਸ਼ਹਿਰੀਆਂ ਵੱਲੋਂ ਸੀ, ਸਰਕਾਰ ਵੱਲੋਂ ਨਹੀਂ ਸੀ, ਸੰਗਤਾਂ ਨੇ ਪਰਵਾਨ ਕਰ ਲਈ।

ਭਾਰਤ ਨੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਜਥੇ ਨੂੰ ਹੋਰ ਦੇ ਇਨ ਦਾ ਵੀਜ਼ਾ ਦਿੱਤਾ ਜਾਏ, ਪਰ ਪਾਕਿਸਤਾਨ ਨੇ ਇਨਕਾਰ ਕਰ ਦਿੱਤਾ। ਰਾਤ ਨੂੰ ਸਫ਼ਾਰਤਥਾਨੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਲੁ ਸਵੇਰੇ ਜਥਾ ਭਾਰਤ ਵਾਪਸ ਜਾਏਗਾ।

੬ ਜੂਨ ਦੁਪਹਿਰੇ ਗੱਡੀ ਬਾਦਾਮੀ ਬਾਗ ਤੋਂ ਚੱਲ ਕੇ ਅਟਾਰੀ ਪੁੱਜੀ। ਸ. ਕੁਲਵੰਤ

ਸਿੰਘ ਨੇ ਦੱਸਿਆ ਕਿ ਜਿਉਂ ਹੀ ਗੱਡੀ ਵਾਘਾ ਸਟੇਸ਼ਨ ਲੰਘ ਕੇ ਭਾਰਤੀ ਸੀਮਾ ਅੰਦਰ ਦਾਖਲ ਹੋਈ ਤਾਂ ਘੋੜਿਆਂ ਉਪਰ ਥੀ. ਐਸ. ਐਫ. ਦੇ ਜਵਾਨ ਦੋਵੇਂ ਪਾਸੇ ਗੱਡੀ ਦੇ ਨਾਲ ਨਾਲ ਚਲਣ ਲੱਗੇ। ਅਟਾਰੀ ਇਮੀਗਰੇਸ਼ਨ ਕਾਰਵਾਈ ਉਪਰੰਤ ਕਸਟਮ ਅਧਿਕਾਰੀਆਂ ਤੇ ਫੌਜ ਨੇ ਸਾਰੇ ਯਾਤਰੀਆਂ ਅਤੇ ਸਮਾਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ। ਸ਼ਾਮ ਹੋ ਚੁੱਕੀ ਸੀ। ਇਥੇ ਯਾਤਰੀਆਂ ਨੂੰ ਪਤਾ ਲੱਗ ਗਿਆ ਸੀ ਕਿ ਫੌਜ ਨੇ ਕੰਪਲੈਕਸ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ।

ਗੱਡੀ ਸ਼ਾਮੀ ੭ ਵਜੇ ਦੇ ਕਰੀਬ ਅੰਮ੍ਰਿਤਸਰ ਵੱਲ ਬੜੀ ਹੀ ਹੌਲੀ ਹੌਲੀ ਚਲੀ ਆਸੇ ਪਾਸੇ ਸੁਨਸਾਨ ਦਿੱਤ ਰਹੀ ਸੀ। ਫੌਜ ਨੇ ਬਾਰੀਆਂ ਬੰਦ ਕਰਕੇ, ਬਾਹਰ ਲੱਕੜਾਂ ਦੇ ਫਾਨੇ ਆਦਿ ਠੋਕ ਦਿੱਤੇ ਸਨ ਤਾਂ ਜੋ ਬਾਰੀਆਂ ਨਾ ਖੁਲ੍ਹੇ ਸਕਣ। ਜਦੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਲਾਗੇ ਆਏ ਤਾਂ ਗੱਡੀ ਰੁਕਣ ਦੀ ਥਾਂ ਇਕ ਦਮ ਤੇਜ਼ ਹੋ ਗਈ। ਸਟੇਸ਼ਨ ਤੇ ਫੌਜੀ ਮਸ਼ੀਨ ਗੰਨਾਂ ਤਾਣੀ ਖੜ੍ਹੇ ਸਨ। ਹਨੇਰਾ ਹੋ ਗਿਆ ਸੀ। ਗੱਡੀ ਚਲਦੀ ਗਈ ਅਤੇ ਰਾਤਿੰ ੨-੩੦ ਦੇ ਕਰੀਬ ਅੰਬਾਲਾ ਕੈਂਟ ਪਹੁੰਚੇ।

ਸਾਰੇ ਯਾਤਰੀ ਸਵੇਰ ਦੇ ਭੁੱਖੇ ਭਾਣੇ ਸਨ। ਬੱਚਿਆਂ ਦਾ ਗਰਮੀ ਕਾਰਨ ਬੁਰਾ ਹਾਲ ਸੀ। ਰਸਤੇ ਵਿਚ ਕਿਸੇ ਵੀ ਸਟੇਸ਼ਨ 'ਤੇ ਪਾਣੀ ਪਿਆਉਣ ਲਈ ਵੀ ਗੱਡੀ ਨਾ ਰੋਕੀ ਗਈ। ਯਾਤਰੀਆਂ ਨੇ ਟੱਟੀ ਵਿਚਲੀ ਟੂਟੀ 'ਚੋਂ ਹੀ ਪਾਣੀ ਲੈ ਕੇ ਘੁੱਟ ਘੁੱਟ ਪੀਤਾ।

ਅੰਬਾਲਾ ਕੈਂਟ ਉਨ੍ਹਾਂ ਨੂੰ ਖਾਲਸਾ ਹਾਈ ਸਕੂਲ ਰੱਖਿਆ ਗਿਆ। ਪੰਜਾਬ ਤੋਂ ਬਾਹਰਲੇ ਦਿੱਲੀ ਵੱਲ ਜਾਣ ਵਾਲੇ ਯਾਤਰੀ ਉਸੇ ਗੱਡੀ ਵਿਚ ਅੱਗੇ ਚਲੇ ਗਏ। ੭ ਜੂਨ ਨੂੰ ਉਨ੍ਹਾਂ ਨੂੰ ਜ਼ਿਲ੍ਹੇਵਾਰ ਯਾਤਰੀਆਂ ਦੀਆਂ ਵੱਖ-ਵੱਖ ਲਿਸਟਾਂ ਬਣਾ ਕੇ ਦੇਣ ਲਈ ਕਿਹਾ ਗਿਆ। ਇਥੇ ਵੀ ਗੁਰਦੁਆਰੇ ਦੇ ਚਾਰੇ ਪਾਸੇ ਸੀ। ਆਰ. ਪੀ. ਦਾ ਪਹਿਰਾ ਸੀ। ੯ ਜੂਨ ਸਵੇਰੇ ਹਰਿਆਣਾ ਰੋਡਵੇਜ਼ ਦੀਆਂ ੭ ਬੱਸਾਂ ਫੌਜ ਦੀ ਨਿਗਰਾਨੀ ਹੇਠ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਲਈ ਚੱਲੀਆਂ। ਥਾਂ ਥਾਂ ਰੁਕਦੇ ਸਵੇਰੇ ੯ ਵਜੇ ਦੇ ਚਲੇ, ਰਾਤਿੰ ਦੋ ਵਜੇ ਦੇ ਕਰੀਬ ੪ ਬੱਸਾਂ ਰਾਹੀਂ ਅੰਮ੍ਰਿਤਸਰ ਅੱਡੇ ਤੇ ਪਹੁੰਚੇ, ਪਰ ਕਿਸੇ ਨੂੰ ਆਪਣੇ ਘਰ ਜਾਣ ਦੀ ਆਗਿਆ ਨਹੀਂ ਸੀ। ੯ ਜੂਨ ਨੂੰ ਕਰਫ਼ਿਊ ਦੌਰਾਨ ਹੀ ਫੌਜ ਦੀ ਨਿਗਰਾਨੀ ਹੇਠ ਦੁਪਹਿਰ ਤੱਕ ਮਸੀਂ ਆਪਣੇ ਆਪਣੇ ਘਰ ਪਹੁੰਚੇ। ਲਾਹੌਰ ਤੋਂ ਅੰਮ੍ਰਿਤਸਰ ਤਕ ੫੪ ਕਿਲੋਮੀਟਰ ਦਾ ਰਸਤਾ ਚਾਰ ਦਿਨਾਂ ਵਿਚ ਖਤਮ ਹੋਇਆ।

ਸ. ਕੁਲਵੰਤ ਸਿੰਘ ਨੇ ਇਸ ਸਫਰ ਦੌਰਾਨ ਥਾਂ ਥਾਂ ਤਲਾਸ਼ੀ, ਭੁੱਖ ਪਿਆਸ ਆਦਿ ਦਾ ਜੋ ਬਿਰਤਾਂਤ ਸੁਣਾਇਆ, ਮੈਂ ਸੁਣ ਕੇ ਸੁੰਨ ਹੋ ਗਿਆ। ਅੰਬਾਲੇ ਉਨ੍ਹਾਂ ਨੂੰ ਦਿੱਲੀ ਤੋਂ ਛਪਣ ਵਾਲੇ ਅੰਬਾਲੇ ਮਿਲ ਗਏ ਸਨ ਅਤੇ ਫੌਜੀ ਹਮਲੇ ਬਾਰੇ ਪੂਰੀ ਜਾਣਕਾਰੀ ਮਿਲ ਗਈ ਸੀ। ਸਿਵਾਏ ਦੁਖੀ ਹੋਣ ਤੋਂ ਉਹ ਕੀ ਕਰ ਸਕਦੇ ਸਨ।

# ਇੰਦਰਾ ਨੂੰ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਦਾ ਪਤਾ ਨਹੀਂ ਸੀ

੨੩ ਜੂਨ, ੧੯੬੪

ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅੱਜ ਸ੍ਰੀ ਦਰਬਾਰ ਸਾਹਿਬ ਦੇ 'ਦਰਸ਼ਨ' ਕਰਨ ਆਏ ਹਨ। ਪੰਜਾਬ ਦੇ ਗਵਰਨਰ ਸ੍ਰੀ ਬੀ. ਡੀ. ਪਾਂਡੇ, ਕੇਂਦਰੀ ਮੰਤਰੀ ਬੂਟਾ ਸਿੰਘ, ਪੱਛਮੀ ਕਮਾਂਡ ਦੇ ਜੀ. ਓ. ਸੀ. ਲੈ: ਜਨਰਲ ਸੁੰਦਰ ਜੀ, ਲੈ: ਜਨਰਲ ਰਣਜੀਤ ਸਿੰਘ ਦਿਆਲ, ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਤੇ ਪੰਜਾਬ ਪ੍ਰੇਸ਼ਨ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਘੁਨੰਦਨ ਲਾਲ ਭਾਟੀਆ ਵੀ ਉਨ੍ਹਾਂ ਨਾਲ ਆਏ ਹਨ।

ਸਾਰੇ ਰਸਤੇ, ਵਿਸ਼ੇਸ਼ ਕਰਕੇ ਹਾਲ ਗੋਟ ਤੋਂ ਸ੍ਰੀ ਦਰਬਾਰ ਸਾਹਿਬ ਤਕ, ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੜਕ ਦੇ ਦੋਵੇਂ ਪਾਸੇ ਸੁਰੱਖਿਆ ਫੌਜਾਂ ਦੇ ਜਵਾਨ ਖੜ੍ਹੇ ਸਨ। ਕਈ ਥਾਵਾਂ 'ਤੇ ਘਰਾਂ ਦੀਆਂ ਛੱਤਾਂ 'ਤੇ ਵੀ ਜਵਾਨ ਤੈਨਾਤ ਸਨ। ਹਾਲ ਬਾਜ਼ਾਰ ਵਿਚ ਬਹੁਤ ਸਾਰੇ ਲੋਕ ਵੀ ਸੜਕ ਕੇ ਦੋਵੇਂ ਪਾਸੇ 'ਦਰਸ਼ਨ' ਕਰਨ ਲਈ ਖੜ੍ਹੇ ਸਨ।

ਮੈਂ ਯਾਦ ਆਇਆ, ਇਸ ਤੋਂ ਪਹਿਲਾਂ ਉਹ ਜਨਵਰੀ ੧੯੬੦ ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਨ। ਮੈਂ ਆਪਣੇ ਘਰੋਂ ਵੇਖਿਆ ਸੀ ਕਿ ਉਹ ਇਕ ਆਮ ਸ਼ਰਧਾਲੂ ਵਾਂਗ ਕੁਝ ਕਾਂਗਰਸੀ ਲੀਡਰਾਂ ਨਾਲ ਮੱਥਾ ਟੇਕਣ ਗਏ ਸਨ। ਬਾਹਰ ਵੀ ਸੁਰੱਖਿਆ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ। ਕਿੰਨਾ ਫਰਕ ਹੈ—ਉਸ ਅਤੇ ਇਸ ਯਾਤਰਾ ਵਿਚ।

ਸਾਰੇ ਸਿੰਘ ਸਾਹਿਬਾਨ ਇਥੇ ਹਨ, ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਮੁਕੰਮਲ ਤੌਰ 'ਤੇ ਬਾਈਕਾਟ ਕੀਤਾ, ਪਰ ਸ੍ਰੀ ਦਰਬਾਰ ਸਾਹਿਬ ਦੇ ਹੈਂਡ-ਗ੍ਰੰਥੀ ਗਿਆਨੀ ਸਾਹਿਬ ਸਿੰਘ ਉਸ ਸਮੇਂ ਆਪਣੀ ਡਿਊਟੀ 'ਤੇ ਹਾਜ਼ਰ ਸਨ।

ਸ਼੍ਰੋਮਣੀ ਕਮੇਟੀ ਨੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਹੈ ਕਿ "ਕੇਂਦਰ ਵੱਲੋਂ ਆਪਣੀ ਫੌਜ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਪੰਥ ਅੰਦਰ ਜੋ ਗੁੱਸਾ ਅਤੇ ਰੋਸ ਹੈ, ਉਸ ਦਾ ਪ੍ਰਗਟਾਵਾ ਕਰਨ ਲਈ ਉਸ (ਸ੍ਰੀਮਤੀ ਗਾਂਧੀ) ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ ਸਿਰੋਪਾਓ ਬਖਸ਼ਿਸ਼ ਨਹੀਂ ਕੀਤਾ ਗਿਆ।" ਪ੍ਰੈਸ ਨੋਟ ਅਨੁਸਾਰ ਸਰਕਾਰੀ ਅਧਿਕਾਰੀਆਂ ਨੇ ਬਾਬਾ ਖੜਕ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸ੍ਰੀ ਦਰਬਾਰ ਸਾਹਿਬ ਆਉਣ, ਪਰ ਬਾਬਾ ਜੀ ਨੇ ਵੀ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸਰਕਾਰੀ

ਅਧਿਕਾਰੀਆਂ ਨੇ ਉਨ੍ਹਾਂ ਨੂੰ ਪੁਛਿਆ ਕਿ ਪ੍ਰਾਨ ਮੰਤਰੀ ਜੀ ਤੁਹਾਨੂੰ ਤੁਹਾਡੇ ਡੇਰੇ ਆ ਕੇ ਮਿਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਕਿਹਾ, ਪੰਥ ਦੇ ਹੁਕਮ ਅਨੁਸਾਰ ਕੋਈ ਮੁਲਾਕਾਤ ਕਰਨ ਲਈ ਤਿਆਰ ਨਹੀਂ ਕਿਉਂ ਜੋ ਦਰਬਾਰ ਸਾਹਿਬ ਕੰਪਲੈਕਸ ਅੰਦਰ ਨਿਹੱਥੇ ਅਤੇ ਬੇਗੁਨਾਹ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕ ਹਜ਼ਾਰ ਤੋਂ ਵੱਧ ਪਾਵਨ ਸਰੂਪ ਅਗਨ ਭੇਟ ਹੋ ਗਏ, ਇਨ੍ਹਾਂ ਸਭਨਾਂ ਲਈ ਪ੍ਰਾਨ ਮੰਤਰੀ ਜ਼ਿੰਮੇਵਾਰ ਹਨ। ਇਸ ਲਈ ਉਨ੍ਹਾਂ ਨੂੰ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।”

ਸ੍ਰੀਮਤੀ ਗਾਂਧੀ ਨੇ ਮੱਥਾ ਟੇਕਣ ਉਪਰਤ ਦਸ ਕੁ ਮਿੰਟ ਸ਼ਬਦ-ਕੀਰਤਨ ਸੁਣਿਆ।

ਗਿਆਨੀ ਸਾਹਿਬ ਸਿੰਘ ਨੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਇਮਾਰਤ 'ਤੇ ਲੱਗੀਆਂ ਗੋਲੀਆਂ ਦਿਖਾਈਆਂ।

ਡੇਡੀਓ ਅਤੇ ਦੂਰਦਰਸ਼ਨ 'ਤੇ ਹਰ ਰੋਜ਼ 'ਝੂਠਾ' ਪ੍ਰਾਪੇਗੰਡਾ ਹੁੰਦਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਬਿਲਕੁਲ ਠੀਕ ਹੈ—ਕੋਈ ਗੋਲੀ ਨਹੀਂ ਲੱਗੀ। ਗਿਆਨੀ ਸਾਹਿਬ ਸਿੰਘ ਜੀ ਉਨ੍ਹਾਂ ਨੂੰ ਉਪਰ ਲਿਜਾ ਕੇ ਨਿਸ਼ਾਨ ਵਿਖਾਣਾ ਚਾਹੁੰਦੇ ਸਨ, ਪਰ ਫੌਜੀ ਜਰਨੈਲ ਨਾ ਮੰਨੇ। ਹੇਠਾਂ ਤੋਂ ਉਪਰ ਨੂੰ ਪੌੜੀਆਂ ਚੜ੍ਹਣ ਵਾਲੀ ਥਾਂ ਵੀ ਇਕ ਗੋਲੀ ਲੱਗੀ ਸੀ, ਜਦੋਂ ਇਹ ਗੋਲੀ ਵਿਖਾਈ ਤਾਂ ਫੌਜੀ ਜਰਨੈਲ ਕਹਿਣ ਲੱਗੇ, “ਇਹ ਸਾਡੀ ਗੋਲੀ ਨਹੀਂ ਹੈ।” ਇਸ ਤੇ ਗਿਆਨੀ ਸਾਹਿਬ ਸਿੰਘ ਨੇ ਕਿਹਾ, “ਤਾਂ ਫਿਰ ਇਹ ਗੋਲੀ ਮੈਂ ਚਲਾਈ ਹੋਏਗੀ।” ਇਸ ਤੇ ਫੌਜੀ ਜਰਨੈਲ ਤੁੱਪ ਕਰ ਗਏ।

ਸ੍ਰੀਮਤੀ ਗਾਂਧੀ ਨਾਲ ਦਰਸ਼ਨੀ ਡਿਓਜ਼ੀ ਤੱਕ ਆਉਂਦਿਆਂ ਸਾਹਿਬ ਸਿੰਘ ਨੇ ਉਨ੍ਹਾਂ ਨੂੰ ਦਰਸ਼ਨੀ ਡਿਓਜ਼ੀ ਵਿਚ ਲੱਗੇ ਤੋਪਾਂ ਦੇ ਗੋਲੇ ਵਿਖਾਏ ਅਤੇ ਦੱਸਿਆ ਕਿ ਇਥੇ ਸਾਡਾ ਤੋਸ਼ਾਖਾਨਾ ਹੈ। ਇਥੇ ਤਾਂ ਅੱਤਵਾਦੀ ਨਹੀਂ ਸਨ, ਤੋਪਾਂ ਨਾਲ ਇਥੇ ਗੋਲੇ ਕਿਉਂ ਸੁੱਟੇ ਗਏ ਹਨ।

ਸ੍ਰੀਮਤੀ ਗਾਂਧੀ ਨੂੰ ਉਸ ਸਮੇਂ ਤਕ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਦਾ ਪਤਾ ਨਹੀਂ ਸੀ, ਕਿ ਇਹ ਸਿੱਖਾਂ ਦੀ ਸੁਪਰੀਮ ਅਥਾਰਟੀ ਹੈ—ਗਿਆਨੀ ਸਾਹਿਬ ਸਿੰਘ ਨੂੰ ਪੁੱਛਣ ਲੱਗੇ, “ਮੁੜੇ ਅਕਾਲ ਤਖਤ ਸਾਹਿਬ ਕੀ ਇੰਪਾਰਟੈਂਸ ਬਤਾਓ।” ਸਾਹਿਬ ਸਿੰਘ ਨੇ ਦੱਸਿਆ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਿਗੋਬਿੰਦ ਸਾਹਿਬ ਨੇ ਇਹ ਮੁਗਲ ਬਾਦਸ਼ਾਹਾਂ ਦੇ ਮੁਕਾਬਲੇ 'ਤੇ ਬਣਾਇਆ ਸੀ। ਗੁਰੂ ਸਾਹਿਬ ਇਥੋਂ ਹੁਕਮਨਾਮੇ ਜਾਰੀ ਕਰਦੇ ਰਹੇ ਹਨ। ਕੋਈ ਵੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਾਂ ਆਦੇਸ਼ ਦੀ ਉਲੰਘਣਾ ਨਹੀਂ ਕਰ ਸਕਦਾ। ਇਥੋਂ ਤਕ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਥੇ ਤਲਬ ਕੀਤਾ ਗਿਆ, ਤਾਂ ਉਸ ਨੇ ਵੀ ਬੜੀ ਹੀ ਨਿਮਰਤਾ ਸਾਹਿਤ ਆਪਣੇ ਆਪ ਨੂੰ ਪੇਸ਼ ਕੀਤਾ ਅਤੇ ਜੋ ਸਜ਼ਾ ਸੁਣਾਈ, ਉਹ ਬਿਨਾਂ ਕਿਸੇ ਕਿੰਤੂ ਦੇ ਪਰਵਾਨ ਕੀਤੀ।”

ਸਾਹਿਬ ਸਿੰਘ ਨੇ ਦੱਸਿਆ, “ਅਹਿਮਦ ਸ਼ਾਹ ਅਬਦਾਲੀ ਨੇ ਵੀ ਜਦੋਂ ਸ੍ਰੀ

ਡਾਇਰੀ ਦੇ ਪੰਨੇ

ਦਰਬਾਰ ਸਾਹਿਬ ਤੇ ਹਮਲਾ ਕੀਤਾ, ਸ੍ਰੀ ਅਕਾਲ ਤਖ਼ਤ ਤਬਾਹ ਨਹੀਂ ਕੀਤਾ ਸੀ\* ,  
ਭਾਵੇਂ ਉਸ ਸਮੇਂ ਉਪਰਲੀਆਂ ਤਿੰਨ ਮੰਜ਼ਿਲਾਂ ਨਹੀਂ ਸਨ (ਜੋ ਸਿੱਖ ਰਾਜ ਸਮੇਂ  
ਉਸਾਰੀਆਂ ਗਈਆਂ) ਪਰ ਹੁਣ ਤਾਂ ਸਾਡੇ ਆਜ਼ਾਦ ਦੇਸ਼ ਦੀ ਸਰਕਾਰ ਨੇ ਤੁਹਾਡੇ  
ਹੁਕਮ ਨਾਲ ਤੁਹਾਡੀਆਂ ਛੌਜਾਂ ਨੇ ਚਹਿ ਢੇਰੀ ਕਰ ਦਿੱਤਾ ਹੈ ।”

“ਯਹਾਂ ਅਤਿਵਾਦੀ ਛਿਪੇ ਹੂਏ ਥੇ, ਉਨ੍ਹਾਂ ਨੇ ਯਹਾਂ ਕਿਲ੍ਹਾ ਬਨਾ ਲੀਆ  
ਥਾ”—ਸ੍ਰੀਮਤੀ ਗਾਂਧੀ ਨੇ ਜਵਾਬ ਦਿੱਤਾ । ਇਸ ਤੇ ਸਿੰਘ ਸਾਹਿਬ ਨੇ ਅੱਗੋਂ ਪੁੱਛਿਆ  
“ਬਾਕੀ ੩੫ ਗੁਰਦੁਆਰਿਆਂ ਵਿਚ ਤਾਂ ਅਤਿਵਾਦੀ ਨਹੀਂ ਸਨ । ਉਥੇ ਛੌਜੀ ਹਮਲਾ  
ਕਿਉਂ ਕੀਤਾ ਹੈ ?”

ਸਾਹਿਬ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਅਤੇ  
ਸਿੱਖ ਰੈਫਰੈਂਸ ਲਾਇਬ੍ਰੇਰੀ, ਕੰਪਲੈਕਸ ਉਤੇ ਪੁਰਾ ਕਬਜ਼ਾ ਕਰਨ ਪਿੱਛੋਂ, ਛੌਜ ਨੇ  
੨ ਜੂਨ ਨੂੰ ਸਾਡੇ ਹਨ । ਕਈ ਸਾਲਾਂ ਦਾ ਰਿਕਾਰਡ ਅਤੇ ਸਿੱਖ ਕੰਮ ਦਾ ਮਹਾਨ  
ਵਿਰਸਾ ਸਾੜ ਕੇ ਸੁਆਹ ਕਰ ਦਿੱਤਾ ਗਿਆ ਹੈ ।

ਛੌਜੀ ਜਰਨੈਲ ਗੱਲਾਂ ਵਿਚ ਟੋਕਾ ਟਾਕੀ ਕਰ ਰਹੇ ਸਨ । ਸਾਹਿਬ ਸਿੰਘ ਨੇ  
ਸ੍ਰੀਮਤੀ ਗਾਂਧੀ ਨੂੰ ਕਿਹਾ, “ਪਹਿਲਾਂ ਇਨ੍ਹਾਂ ਨੂੰ ਬਾਹਰ ਭੇਜੋ, ਮੈਂ ਤਾਂ ਗੱਲ ਕਰਾਂਗਾ ।”  
ਸ੍ਰੀਮਤੀ ਗਾਂਧੀ ਨੇ ਉਨ੍ਹਾਂ ਨੂੰ ‘ਆਪ ਜਾਈਏ’ ਕਹਿ ਕੇ ਜ਼ਰਾ ਕੁ ਪਰੇ ਭੇਜ ਦਿੱਤਾ  
ਅਤੇ ਪ੍ਰਕਰਮਾਂ ਦੇ ਬਰਾਂਡੇ ਵਿਚ, ਜਿਥੇ ਕਿ ਹਰ ਰੋਜ਼ ਅੰਮ੍ਰਿਤ ਵੇਲੇ ਉਸ ਦਿਨ ਦਾ  
‘ਹੁਕਮਨਾਮਾ’ ਲਿਖਿਆ ਜਾਂਦਾ ਹੈ, ਲਾਗੇ ਖੜ੍ਹੇ ਕੇ ਗੱਲਾਂ ਕਰਨ ਲੱਗੇ । ਗਵਰਨਰ  
ਸ੍ਰੀ ਪਾਂਡੇ ਅਤੇ ਸ੍ਰੀ ਭਾਟੀਆ ਇਨ੍ਹਾਂ ਦੇ ਲਾਗੇ ਹੀ ਜ਼ਰਾ ਕੁ ਪਰੇ ਖੜ੍ਹੇ ਸਨ ।

ਬਾਂ ਬਾਂ ਤੇ ਲੱਗੇ “No smoking” (ਸਿਗਾਰੇਟ ਅਤੇ ਸ਼ਗਾਬ ਪੀਣ ਦੀ ਮਨਾਹੀ)  
ਦੇ ਬੋਰਡਾਂ ਵੱਲ ਇਸ਼ਾਗਾ ਕਰਦਿਆਂ ਸਿੰਘ ਸਾਹਿਬ ਨੇ ਕਿਹਾ, “ਭਾਰਤ ਵਿਚ ਕਿਹੜਾ  
ਹਿੰਦੂ ਨਹੀਂ ਜਾਣਦਾ ਕਿ ਗੁਰਦੁਆਰਾ ਸਾਹਿਬਾਨ ਵਿਚ ਤਮਾਕੂ, ਆਦਿ ਪੀਣ ਦੀ  
ਮਨਾਹੀ ਹੈ, ਫਿਰ ਸਾਡੀ ਛੌਜ ਨੂੰ ਤਾਂ ਇਸ ਬਾਰੇ ਪੂਰੀ ਜਾਣਕਾਰੀ ਹੈ । ਛੌਜੀ ਇਥੇ  
ਬੂਟਾਂ ਸਮੇਤ ਨੰਗੇ ਸਿਰ ਫਿਰਦੇ ਰਹੇ ਹਨ, ਸ਼ਗਾਬਾਂ ਪੀਂਦੇ ਰਹੇ ਹਨ । ਪਵਿੱਤਰ ਸਰੋਵਰ  
ਦੇ ਜਲ ਨਾਲ ਕਪੜੇ ਧੋਂਦੇ ਰਹੇ ਹਨ । ਜਦੋਂ ਇਥੇ ਰਾਸ਼ਟਰਪਤੀ ਗਿਆਨੀ ਜੀਲ  
ਸਿੰਘ ਆਏ ਸਨ, ਮੈਂ ਉਨ੍ਹਾਂ ਦੇ ਨੋਟਿਸ ਵਿਚ ਇਹ ਕੁਹਿਤਾਂ ਲਿਆਂਦੀਆਂ ਸਨ,  
ਅਤੇ ਉਨ੍ਹਾਂ ਦੇ ਹੁਕਮ ਕਰਨ 'ਤੇ ਇਹ ਬੋਰਡ ਲੱਗੇ ਹਨ । ਤੁਹਾਡੇ ਪਾਸ ਜੁਲਮਾਂ  
ਸਬੰਧੀ ਸਹੀ ਰਿਪੋਰਟ ਨਹੀਂ ਪੁੱਜੀ । ਤੁਹਾਡੀ ਛੌਜ ਨੇ ਮੁਗਲਾਂ ਤੋਂ ਵੀ ਵੱਧ ਜੁਲਮ  
ਕੀਤੇ ਹਨ । ਉਹ ਤਾਂ ਵਿਦੇਸ਼ੀ ਧਾੜਵੀ ਸਨ, ਪਰ ਹੁਣ ਤਾਂ ਸਾਡੇ ਦੇਸ਼ ਦੇ ਲੋਕਾਂ  
ਦੀ ਆਪਣੀ ਸਰਕਾਰ ਹੈ ।” ਸਾਹਿਬ ਸਿੰਘ ਨੇ ਕਿਹਾ ਕਿ “ਜੇ ਵਿਦੇਸ਼ੀ ਛੌਜ ਹੁੰਦੀ  
ਸ਼ਾਇਦ ਸਾਨੂੰ ਇਤਨਾ ਦੁੱਖ ਨਾ ਹੁੰਦਾ । ਇਹ ਸਾਡੀ ਆਪਣੀ ਛੌਜ ਹੈ ਅਤੇ ਅਸੀਂ  
ਇਸ ਦੇਸ਼ ਦੇ ਨਾਗਰਿਕ ਹਾਂ । ਦੇਸ਼ ਦੀ ਆਜ਼ਾਦੀ ਲਈ ਅਤੇ ਪਿੱਛੋਂ ਇਸ ਦੀ ਅਖੰਡਤਾ

\* ਸਾਹਿਬ ਸਿੰਘ ਦੀ ਇਹ ਗੱਲ ਗਲਤ ਹੈ । ਅਹਿਮਦਸ਼ਾਹ ਨੇ ਅਕਾਲ ਤਖ਼ਤ ਸਾਹਿਬ ਵੀ  
ਤਬਾਹ ਕੀਤਾ ਸੀ ।

ਲਈ ਮਹਾਨ ਕੁਰਬਾਨੀਆਂ ਕੀਤੀਆਂ ਹਨ। ਇਸ ਬਹਾਦਰ ਕੌਮ ਨਾਲ ਸਲੂਕ ਢੂਝੇ ਦਰਜੇ ਦੇ ਸ਼ਹਿਰੀਆਂ ਵਾਲਾ ਕੀਤਾ ਜਾਂਦਾ ਹੈ। ਸਿੱਖ ਹਮੇਸ਼ਾਂ ਦੇਸ਼-ਭਗਤ ਅਤੇ ਦੇਸ਼ ਦੇ ਵਫ਼ਾਦਾਰ ਰਹੇ ਹਨ। ਉਨ੍ਹਾਂ ਨਾਲ ਇਹ ਸਲੂਕ ਕਰਕੇ ਉਨ੍ਹਾਂ ਦੇ ਹਿਰਦੇ ਛੱਲਣੀ ਛੱਲਣੀ ਕਰ ਦਿੱਤੇ ਹਨ।”

“ਅੱਥ ਕਿਆ ਹੋ ਸਕਤਾ ਹੈ?” ਸ੍ਰੀਮਤੀ ਗਾਂਧੀ ਨੇ ਪੁੱਛਿਆ।

“ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਫੌਜ ਫੌਰਨ ਵਾਪਸ ਬੁਲਾ ਲਓ” ਸਿੱਖ ਸਾਹਿਬ ਨੇ ਜ਼ੋਰ ਦਿੱਤਾ।

“ਯਹ ਤੋਂ ਮੁਸ਼ਕਲ ਹੋਗਾ, ਜਰਨੈਲ ਨਹੀਂ ਮਾਨਤੇ ਹੈਂ। ਯਹ ਸਭ ਕੁਝ ਦੇਖ ਕਰ ਸਿੱਖਾਂ ਕੇ ਜਜ਼ਬਾਤ ਭੜਕੇਂਗੇ”—ਸ੍ਰੀਮਤੀ ਗਾਂਧੀ ਨੇ ਆਪਣੀ ਮਜ਼ਬੂਰੀ ਦੱਸੀ।

ਗਿਆਨੀ ਸਾਹਿਬ ਸਿੱਖ ਜੀ ਨੇ ਸਲਾਹ ਦਿੱਤੀ ਕਿ ਫਿਲਹਾਲ ਸਵੇਰੇ ਅਤੇ ਸ਼ਾਮ ਕੁਝ ਘੰਟਿਆਂ ਲਈ ਸੰਗਤਾਂ ਦੇ ਦਰਸ਼ਨ ਵਾਸਤੇ ਸ੍ਰੀ ਦਰਬਾਰ ਸਾਹਿਬ ਖੋਲ੍ਹਿਆ ਜਾਏ। ਸ੍ਰੀਮਤੀ ਗਾਂਧੀ ਨੇ ਦੱਸਿਆ ਕਿ ਉਹ ਹੁਣੇ ਜਰਨੈਲਾਂ ਨਾਲ ਹਾਲ ਕਰਨਗੇ—“ਮੈਨੂੰ ਦੋ ਦਿਨ ਦਾ ਹੋਰ ਸਮਾਂ ਦਿਓ।”

ਸਿੱਖ ਸਾਹਿਬ ਨੇ ਸ੍ਰੀਮਤੀ ਗਾਂਧੀ ਨੂੰ ਕਿਹਾ ਕਿ “ਸਾਰੇ ਚਾਰ ਦੀਵਾਰੀ ਵਾਲੇ ਸ਼ਹਿਰ ਨੂੰ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾਏ। ਤੁਸੀਂ ਖੁਦ ਕੰਪਲੈਕਸ ਦੇ ਚਾਰੇ ਪਾਸੇ ੨੦੦ ਮੀਟਰ ਤਕ ਦੀ ਮੰਗ ਮੰਨੀ ਹੈ, ਪਰ ਫੌਜੀ ਇਥੇ ਸਿਗਰੇਟਾਂ ਸ਼ਰਾਬਾਂ ਪੀਂਦੇ ਰਹੇ ਹਨ।” ਕੁਝ ਹੋਰ ਮੰਗਾਂ ਤੋਂ ਬਿਨਾਂ, ਉਨ੍ਹਾਂ ਨੇ ਫੌਜੀ ਕਾਰਵਾਈ ਦੌਰਾਨ ਅਤੇ ਪਿੱਛੋਂ ਫੜੇ ਗਏ ਨਿਰਦੋਸ਼ ਸਿੱਖਾਂ ਅਤੇ ਸਾਰੇ ਅਕਾਲੀ ਲੀਡਰਾਂ ਦੀ ਰਿਹਾਈ ਦੀ ਮੰਗ ਕੀਤੀ ਤਾਂ ਜੋ ਪੰਜਾਬ ਦੇ ਹਾਲਾਤ ਨਾਰਮਲ ਹੋਣ ਲਈ ਸਹਾਇਤਾ ਹੋ ਸਕੇ। ਉਨ੍ਹਾਂ ਫੌਜੀ ਕਾਰਵਾਈ ਦੌਰਾਨ ਕੰਪਲੈਕਸ ਅੰਦਰ ਫੌਜ ਵੱਲੋਂ ਸ਼ਹੀਦ ਕੀਤੇ ਅਤੇ ਜ਼ਖਮੀ ਹੋਏ ਸਿੰਘਾਂ ਦੀ ਲਿਸਟ ਦੀ ਵੀ ਮੰਗ ਕੀਤੀ।

ਕੌਮੀ ਸੁਰੱਖਿਆ ਐਕਟ ਵਿਚ ਇਕ ਆਰਡੀਨੇਸ਼ਨ ਰਾਹੀਂ ਕਲੂ ਜੋ ਸੋਧਾਂ ਕਰਕੇ ਸ਼ਿਕੰਜਾ ਹੋਰ ਮਜ਼ਬੂਤ ਕੀਤਾ ਗਿਆ ਸੀ, ਉਹ ਸਭ ਤੋਂ ਪਹਿਲਾਂ ਅੱਜ ਅਕਾਲੀ ਲੀਡਰਾਂ ਤੇ ਲਾਗੂ ਕੀਤਾ ਗਿਆ। ਸੰਤ ਲੋਂਗੋਵਾਲ ਅਤੇ ਜਬੇਦਾਰ ਟੋਹੜਾ ਨੂੰ ਉਦੈਪੁਰ ਅਤੇ ਜੋਧਪੁਰ ਜੇਲ੍ਹ ਵਿੱਚੋਂ ਰਿਹਾਅ ਕਰ ਕੇ, ਦੋਬਾਰਾ ਇਸ ਸੋਧੇ ਗਏ ਐਕਟ ਅਧੀਨ ਫਿਰ ਗਿੜ੍ਹਤਾਰ ਕਰ ਲਿਆ ਹੈ।

ਅੰਮ੍ਰਿਤਸਰ ਪ੍ਰਸ਼ਾਸਨ ਨੇ ਅੱਜ ਇਥੋਂ ਕੇਂਦਰੀ ਜੇਲ੍ਹ 'ਚੋਂ ਸ਼੍ਰੋਮਣੀ ਕਮੇਟੀ, ਅਤੇ ਅਕਾਲੀ ਦਲ ਦੇ ਕੁਝ ਕਰਮਚਾਰੀ ਰਿਹਾਅ ਕੀਤੇ ਹਨ। ਇਨ੍ਹਾਂ ਵਿਚ ਸ: ਭਾਨ ਸਿੱਖ, ਸ: ਅਬਿਨਾਸ਼ੀ ਸਿੱਖ, ਸ: ਨਰਿੰਦਰ ਸਿੱਖ ਨੰਦਾ, ਸੰਤ ਜੀ ਦੇ ਸਬੰਧੀ ਸ. ਸ਼ੇਰ ਸਿੱਖ, ਨਿੰਗ ਗੁਰਦਿਆਲ ਸਿੱਖ ਅਤੇ ਸ. ਗੋਬਿੰਦ ਸਿੱਖ ਲੋਂਗੋਵਾਲ ਵੀ ਸ਼ਾਮਲ ਹਨ।

ਅੱਜ ਦੁਪਹਿਰ ਤੋਂ ਪਿੱਛੋਂ ਮੈਂ ਲੁਧਿਆਣੇ ਆਪਣੇ ਘਰ ਆਇਆ ਹਾਂ। ਕਲੂ ਟ੍ਰਿਬਿਊਨ ਸਬ-ਆਫਿਸ ਵਿਚ ਬੈਠਾ ਮੈਂ ਜਦੋਂ ਆਪਣੇ ਕੰਮ ਵਿਚ ਰੁਝਾ ਹੋਇਆ

ਸੀ, ਮੇਰੇ ਛੋਟੇ ਭਰਾ ਹਰਬੰਸ ਦਾ ਫੋਨ ਆਇਆ ਕਿ ਬੇਜੀ (ਮਾਤਾ ਜੀ) ਤੇਰਾ ਬੜਾ ਹੀ ਫਿਕਰ ਕਰਦੇ ਹਨ—ਛੇਤੀ ਆ ਕੇ ਮਿਲ ਜਾ। ਮੈਂ ਭਾਕ ਖੁਲ੍ਹਣ ਤੇ ਘਰ ਆਪਣੀ ਰਾਜੀ ਖੁਸ਼ੀ ਦਾ ਝਤ ਪਾ ਦਿੱਤਾ ਸੀ ਤੇ ਇਕ ਦਿਨ ਫੋਨ ਕੀਤਾ ਤਾਂ ਘਰ ਦਾ ਨੰਬਰ ਨਾ ਮਿਲਿਆ। ਆਪਣੇ ਵੱਡੇ ਵੀਰ ਸ. ਮਹਿੰਦਰ ਸਿੰਘ ਦੇ ਸਹੁਰਿਆਂ ਦੇ ਘਰ ਫੋਨ ਕਰ ਦਿੱਤਾ ਸੀ ਕਿ ਮੈਂ ਰਾਜੀ ਖੁਸ਼ੀ ਹਾਂ—ਫਿਕਰ ਨਾ ਕਰਿਓ। ਉਨ੍ਹਾਂ ਸੁਨਹੇ ਅੱਗੇ ਦੇ ਦਿੱਤਾ ਸੀ, ਪਰ ਮਾਂ ਦਾ ਦਿਲ ਆਖਰ ਮਾਂ ਦਾ ਦਿਲ ਹੀ ਹੁੰਦਾ ਹੈ। ਆਪਣੇ ਭਰਾਵਾਂ ਵਿਚ ਮੈਂ ਸਭ ਤੋਂ ਵੱਧ ਮੁਸੀਬਤਾਂ ਵੇਖੀਆਂ ਹਨ ਅਤੇ ਆਪਣਾ ਕੈਰੀਅਰ ਬਨਾਉਣ ਲਈ ਬੜਾ ਸੰਘਰਸ਼ ਕੀਤਾ ਹੈ (ਅਤੇ ਕਰ ਰਿਹਾ ਹਾਂ), ਇਸ ਕਾਰਨ ਬੇਜੀ ਮੇਰਾ ਫਿਕਰ ਬਹੁਤ ਕਰਦੇ ਹਨ। ਆਪਣੇ ਸਾਮਾਨ ਦਾ ਨੁਕਸਾਨ ਮੈਨੂੰ ਹੁਣ ਦੁੱਖ ਨਹੀਂ ਦੇ ਰਿਹਾ ਸੀ। ਮਾਸੂਮ ਲੋਕਾਂ ਦਾ ਕਤਲੇਅਾਮ, ਮੇਰੇ ਸਾਰੇ ਗੁਆਂਢੀਆਂ ਦਾ, ਜੋ ੧੫-੨੦ ਸਾਲਾਂ ਤੋਂ ਇਥੇ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਦੀ ਸਾਰੀ ਜ਼ਿੰਦਗੀ ਦੀ ਕਮਾਈ, ਫੌਜ ਨੇ ਲੁੱਟ ਲਈ। ਫੌਜੀ ਕਾਰਵਾਈ ਕਾਰਨ ਲਾਗਲੇ ਬਾਜ਼ਾਰਾਂ ਵਿਚ ਲੋਕਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਵੇਖ ਕੇ ਮੈਨੂੰ ਆਪਣਾ ਨੁਕਸਾਨ ਮਾਮੂਲੀ ਜਿਹਾ ਲੱਗਾ। ਮੈਂ ਇਹ ਸੋਚ ਕੇ ਵੀ ਵਾਹਿਗੁਰੂ ਦਾ ਸ਼ੁਕਰ ਕਰਦਾ ਹਾਂ ਕਿ ਜੇ ਮੈਨੂੰ ਆਪਣੇ ਸਾਥੀ ਪੱਤਰਕਾਰ ਸ. ਗੁਰਦੀਪ ਸਿੰਘ ਅਤੇ ਗਿੱਲ ਦਾ ਫੋਨ ਨਾ ਆਉਂਦਾ, ਤਾਂ ਮੇਰੀ ਮੌਤ ਯਕੀਨੀ ਸੀ (ਜਦੋਂ ਸਰਕਾਰ ਨੇ ੨੯ ਸਤੰਬਰ ਨੂੰ ਫੌਜ ਕੱਢ ਕੇ ਕੰਪਲੈਕਸ ਸਿੰਘ ਸਾਹਿਬਾਨ ਦੇ ਹਵਾਲੇ ਕੀਤਾ, ਤਾਂ ਮੈਂ ਸ੍ਰੀ ਦਰਬਾਰ ਸਾਹਿਬ ਹਰਿ ਕੀ ਪੌੜੀ ਵਿਖੇ ੫ ਅਕਤੂਬਰ ਨੂੰ ਵਾਹਿਗੁਰੂ ਦੇ ਇਸ ਸ਼ੁਕਰਾਨੇ ਵਜੋਂ ਅਖੰਡ ਪਾਠ ਰਖਵਾਇਆ) ਵੈਸੇ ਇਸ ਸਮੇਂ ਤਾਂ ਸਾਰੀ ਸਿੱਖ ਕੌਮ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਹਰ ਦਿਲ ਜ਼ਖਮੀ ਹੈ, ਪੀੜਤ ਹੈ।

ਆਪਣੇ ਘਰ ਪੁੱਜਾ। ਬੇਜੀ ਨੇ ਇਕ ਬੱਚੇ ਵਾਂਗ ਮੈਨੂੰ ਬੁੱਕਲ ਵਿਚ ਲੈ ਲਿਆ। ਬੱਚਿਆਂ ਵਾਂਗ ਹੀ ਮੇਰਾ ਆਪ ਮੁਹਾਰੇ ਰੋਣਾ ਨਿਕਲ ਗਿਆ। ਬੇਜੀ ਅਤੇ ਮੇਰੇ ਭਰਾਵਾਂ ਦੀਆਂ ਅੱਖਾਂ ਵੀ ਭਰ ਆਈਆਂ। ਉਹ ਮੈਨੂੰ ਦਿਲਾਸਾ ਦੇਣ ਲੱਗੇ, “ਤੂੰ ਸਾਮਾਨ ਦਾ ਉੱਕਾ ਹੀ ਫਿਕਰ ਨਾ ਕਰ। ਘੱਗੰ ਜੋ ਕੁਝ ਵੀ ਚਾਹੇਂ, ਲੈ ਜਾ—ਜਿਤਨੇ ਪੈਸੇ ਚਾਹੀਦੇ ਹਨ, ਬਿਨਾਂ ਕਿਸੇ ਸੰਕੋਚ ਦੇ ਲੈ ਜਾ। ਤੂੰ ਖੁਦ ਹੀ ਵੇਖ ਲਿਆ ਹੈ ਕਿ ਕਈਆਂ ਦਾ ਕਿਤਨਾ ਨੁਕਸਾਨ ਹੋਇਆ ਹੈ, ਨਿਰਦੋਸ਼ ਲੋਕ ਮਾਰੇ ਗਏ ਹਨ।”

ਮੈਨੂੰ ਘਰ ਆਉਂਦੇ ਨੂੰ ਸਾਡੇ ਕਈ ਗਵਾਂਢੀਆਂ ਨੇ ਵੇਖ ਲਿਆ ਸੀ। ਉਹ ਕੁਝ ਸਮਾਂ ਪਿੱਛੋਂ ਫੌਜੀ ਹਮਲੇ ਬਾਰੇ ਬੜੀ ਉਤਸੁਕਤਾ ਨਾਲ ਜਾਣਕਾਰੀ ਲੈਣ ਆਏ। ਰਾਤ ਤੱਕ ਮੇਰੇ ਭਰਾਵਾਂ ਦੇ ਦੋਸਤ ਵੀ ਆਉਂਦੇ ਰਹੇ। ਸਰਕਾਰ ਵੱਲੋਂ ਇਸ ਜਾਬਰਾਨਾ ਫੌਜੀ ਕਾਰਵਾਈ ਕਾਰਨ ਸਾਰੇ ਬੜੇ ਹੀ ਦੁਖੀ ਸਨ। ਮੈਨੂੰ ਕਈਆਂ ਨੇ ਕਿਹਾ ਕਿ ਹੁਣ ਤਕ ਕਾਂਗਰਸ ਦੇ ਸਮਰਥਕ ਰਹੇ ਹਨ, ਪਰ ਹੁਣ ਉਨ੍ਹਾਂ ਨੇ ਸੌਂਹ ਖਾਧੀ ਹੈ ਕਿ ਕਈ ਕਾਂਗਰਸ ਵਲ ਮੂੰਹ ਵੀ ਨਹੀਂ ਕਰਨਗੇ। ਉਹ ਹੈਰਾਨ ਸਨ ਕਿ ਅਮਰਿੰਦਰ ਸਿੰਘ ਅਤੇ ਗਰੜੇ ਤੋਂ ਬਿਨਾਂ ਕਾਂਗਰਸੀ ਸਿੱਖ ਲੀਡਰਾਂ ਨੇ ਫੌਜੀ ਹਮਲੇ ਉਤੇ ਰੋਸ

ਪ੍ਰਗਟ ਕਿਉਂ ਨਹੀਂ ਕੀਤਾ । ਮੈਂ ਉਨ੍ਹਾਂ ਨੂੰ ਸਰਦਾਰ ਟੌਹੜਾ ਦੀ ਇਕ ਗੱਲ ਸੁਣਾਈ । ਪੱਤਰਕਾਰਾਂ ਨਾਲ ਇਕ ਵਾਰੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਇਕ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਐਵੇਂ ਸਿੱਖਾਂ ਨਾਲ ਵਿਤਕਰੇ ਅਤੇ ਜ਼ਲਮ ਦੀਆਂ ਗੱਲਾਂ ਕਰਦੇ ਰਹਿੰਦੇ ਹੋ । ਸਿੱਖ ਕੇਂਦਰ ਵਿਚ ਵਜੀਰ ਹਨ, ਚੰਗੇ ਰਾਜਸੀ ਅਹੁਦਿਆਂ 'ਤੇ ਰਹੇ ਹਨ ਅਤੇ ਇਸ ਸਮੇਂ ਵੀ ਹਨ । ਸ. ਟੌਹੜਾ ਨੇ ਉੱਤਰ ਦਿੱਤਾ ਸੀ, 'ਮੁਗਲ ਰਾਜ ਸਮੇਂ ਇਕ ਹਿੰਦੂ ਰਾਜਪੂਤ ਰਾਜਾ ਰਾਜਾ ਮਾਨ ਸਿਹੁੰ ਪ੍ਰਧਾਨ ਮੰਤਰੀ ਸੀ ਪਰ ਹਿੰਦੂਆਂ 'ਤੇ ਫਿਰ ਵੀ ਜ਼ਲਮ ਹੁੰਦਾ ਸੀ ਅਤੇ ਉਨ੍ਹਾਂ ਤੇ ਜਜ਼ੀਆ ਟੈਕਸ ਲਗਦਾ ਸੀ ।' ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਉੱਚੇ ਅਹੁਦਿਆਂ ਤੇ ਬੈਠੇ ਸਿੱਖ ਰਾਜਾ ਮਾਨ ਸਿਹੁੰ ਦਾ ਰੋਲ ਅਦਾ ਕਰ ਰਹੇ ਹਨ, ਜਦੋਂ ਕਿ ਸ਼੍ਰਮਣੀ ਅਕਾਲੀ ਦਲ ਦੇ ਲੀਡਰ ਇਕ ਅਣਖੀਲੇ ਹਿੰਦੂ ਰਾਜੇ, ਮਹਾਰਾਣਾ ਪ੍ਰਤਾਪ ਵਾਂਗ ਹਨ, ਜਿਸ ਨੇ ਸਾਰੀ ਉਮਰ ਜੰਗਲਾਂ ਅਤੇ ਪਹਾੜਾਂ ਵਿਚ ਅੱਖੇ ਹੋ ਕੇ ਕੱਟ ਲਈ, ਪਰ ਦਿੱਲੀ ਦਰਬਾਰ ਦੀ ਈਨ ਨਹੀਂ ਕਬੂਲ ਕੀਤੀ ਸੀ ।

ਇਕ ਸਰਕਾਰੀ ਬੁਲਾਰੇ ਅਨੁਸਾਰ ਅੱਜ ੧੭ ਦਹਿਜ਼ਤ ਪਸੰਦ ਪਕੜੇ ਗਏ । ਇਕ ਭਰੌੜਾ ਅਜੀਤ ਸਿੰਘ ਨਵਾਂ ਸ਼ਹਿਰ ਲਾਗੇ ਲਿਧੜ ਕਲਾਂ ਵਿਖੇ ਮਾਰਿਆ ਗਿਆ ਹੈ ।

ਅੱਜ ਜ਼ਿਲ੍ਹਾ ਰੋਪੜ ਤੋਂ ੨੦੦ ਪੰਚਾਂ ਤੇ ਸਰਪੰਚਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਹਨ ।

## ਫੌਜੀ ਬੁਰਛਾਗਰਦੀ ਦਾ ਅੱਖਿਂ ਡਿੱਠਾ ਹਾਲ

28 ਜੂਨ, ੧੯੮੪

ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਅਗਜ਼ੈਕਟਿਵ ਨੇ ਅੱਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਕਾਰਨਾਂ ਤੇ ਪ੍ਰਸ਼ਾਸਤੀਆਂ ਦੀ ਜਾਂਚ ਕੀਤੀ ਜਾਏ, ਜਿਨ੍ਹਾਂ ਨਾਲ ਆਧੁਨਿਕ ਮਾਰੂ ਹਥਿਆਰ ਦਰਬਾਰ ਸਾਹਿਬ ਕੰਪਲੈਕਸ ਵਿਚ ਲਿਜਾਏ ਗਏ ਹਨ। ਇਨ੍ਹਾਂ ਗੱਲਾਂ ਦਾ ਜਵਾਬ ਪ੍ਰਸਤਾਵਿਤ “ਵਾਈਟ ਪੇਪਰ” ਵਿਚ ਪ੍ਰਕਾਸ਼ਿਤ ਕੀਤਾ ਜਾਏ।

ਸ੍ਰੀ ਸਤਧਾਲ ਮਿੱਤਲ ਐਮ. ਪੀ. ਅਤੇ ਆਰੀਆ ਸਭਾ ਪੰਜਾਬ ਨੇ “ਫੌਜੀ ਕਾਰਵਾਈ” ਲਈ ਪ੍ਰਾਨ ਮੰਤਰੀ ਦੇ ਐਕਸ਼ਨ ਦੀ ਹਿਮਾਇਤ ਵਿਚ ਬਿਆਨ ਦਿੱਤੇ ਹਨ।

ਸਰਕਾਰ ਨੇ ਅੱਜ ਇਕ ਸਬ-ਕਮੇਟੀ ਬਣਾਈ ਹੈ, ਜੋ ਫੌਜੀ ਕਾਰਵਾਈ ਦੌਰਾਨ ਕੰਪਲੈਕਸ ਲਾਗਲੇ ਬਾਜ਼ਾਰਾਂ, ਦੁਕਾਨਾਂ, ਘਰਾਂ ਆਦਿ ਦੇ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦੇਣ ਦੀ ਸਿਫਾਰਸ਼ ਕਰੇਗੀ। ਇਸ ਮੰਤਰ ਲਈ ਪੀੜਤਾਂ ਤੋਂ ਦਰਖਾਸਤਾਂ ਪਹਿਲਾਂ ਹੀ ਮੰਗੀਆਂ ਜਾ ਚੁੱਕੀਆਂ ਹਨ।

ਮੈਂ ਅੱਜ ਸਵੇਰੇ ਲੁਧਿਆਣੇ ਆਪਣੇ ਘਰੋਂ ਚੱਲ ਕੇ ਅੰਮ੍ਰਿਤਸਰ ਵਾਪਸ ਆ ਗਿਆ ਹਾਂ। ਮਾਤਾ ਜੀ ਅਤੇ ਭਰਾਵਾਂ ਨੇ ਬੜਾ ਜ਼ੋਰ ਲਗਾਇਆ ਕਿ ਘਰੋਂ ਜ਼ਰੂਰੀ ਸਮਾਨ ਲੈ ਜਾਵਾਂ। ਮੈਂ ਇਹੋ ਜਵਾਬ ਦਿੱਤਾ ਕਿ ਹਾਲੇ ਤੱਕ ਮੇਰਾ ਕੋਈ ਪੱਕਾ ਟਿਕਾਣਾ ਹੀ ਨਹੀਂ ਹੈ, ਜਦੋਂ ਕੋਈ ਮਕਾਨ ਲੈ ਲਿਆ ਤਾਂ ਬਚਿਆ ਖੁਚਿਆ ਸਾਮਾਨ ਕੱਢ ਕੇ ਲੋੜੀਂਦਾ ਸਾਮਾਨ ਲੈ ਜਾਵਾਂਗੇ।

ਅੱਜ ਸ਼ਾਮੀਂ ਸਾਡੇ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਇੰਚਾਰਜ ਸ. ਗੁਰਮਤਿ ਸਿੰਘ ਚੀਮਾ ਆਏ। ਉਹ ਕਲੂ ਹੀ ਜੇਲੂ ਤੋਂ ਰਿਹਾਅ ਹੋ ਕੇ ਆਏ ਹਨ ਅਤੇ ਉਨ੍ਹਾਂ ਨੇ ਫੌਜੀ ਕਾਰਵਾਈ ਬਾਰੇ ਅੱਖਿਂ ਡਿੱਠੇ ਹਾਲਾਤ ਦੱਸੇ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ 'ਤੇ ਅਸਲ ਹਮਲਾ ੫ ਜੂਨ ਰਾਤ ਨੂੰ ੧੦ ਵਜੇ ਦੇ ਕਰੀਬ ਹੋਇਆ, ਜਦੋਂ ਫੌਜ ਦੀ ਭਾਰੀ ਗਿਣਤੀ ਤੋਪਾਂ, ਟੈਕਾਂ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸਰਾਂ ਵਾਲੇ ਪਾਸਿਓਂ ਕੰਪਲੈਕਸ ਅੰਦਰ ਦਾਖਲ ਹੋਈ।

‘ਸਰਕਾਰ ਨੇ ਨਿਹੱਥੇ ਲੋਕਾਂ ਨੂੰ ਬਾਹਰ ਨਿਕਲਣ ਦਾ ਕੋਈ ਮੌਕਾ ਨਹੀਂ ਦਿੱਤਾ। ਮੈਂ ਤਿੰਨ ਜੂਨ ਤੋਂ ਹੀ ਸਮੁੰਦਰੀ ਹਾਲ ਵਿਚ, ਸੰਤ ਲੋਂਗੋਵਾਲ ਜੀ ਦੇ ਨਾਲ ਸੀ। ੩ ਜੂਨ ਤਕ ਸੀ. ਆਰ. ਪੀ. ਅਤੇ ਅੱਖਿਂਤੀ ਅੱਤਵਾਦੀਆਂ ਵਿਚਕਾਰ ਲਗਾਤਾਰ ਰਾਇਰਿੰਗ ਹੁੰਦੀ ਰਹੀ, ਜਿਸ ਨਾਲ ਕੁਝ ਸਿੰਘ ਸ਼ਹੀਦ ਹੋਏ ਅਤੇ ਸ੍ਰੀ ਦਰਬਾਰ ਸਾਹਿਬ

ਉਤੇ ਵੀ ਗੋਲੀਆਂ ਲੱਗੀਆਂ ।

ਇਸ ਦੌਰਾਨ ਸੰਤ ਜੀ ਨੇ ਰਾਸ਼ਟਰਪਤੀ ਅਤੇ ਗਵਰਨਰ ਨਾਲ ਟੈਲੀਫੋਨ 'ਤੇ ਸੰਪਰਕ ਕਾਇਮ ਕਰਕੇ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਉਤੇ ਹੋ ਰਹੀ ਫਾਇਰਿੰਗ ਨੂੰ ਤੁੰਤ ਬੰਦ ਕਰਨ ਲਈ ਕਿਹਾ । ਰਾਸ਼ਟਰਪਤੀ ਸੰਤ ਜੀ ਨਾਲ ਗੱਲ ਕਰਨ ਤੋਂ ਲਗਾਤਾਰ ਟਾਲ ਮਟੋਲ ਕਰਦੇ ਰਹੇ ਪਰ ਗਵਰਨਰ ਨੇ ਸਪੱਸ਼ਟ ਕਹਿ ਦਿੱਤਾ ਕਿ ਉਸ ਦੇ ਵੱਸ ਦੀ ਕੋਈ ਗੱਲ ਨਹੀਂ, ਸਭ ਕੁਝ ਦਿੱਲੀ ਦੇ ਹੁਕਮ ਨਾਲ ਹੋ ਰਿਹਾ ਹੈ ।

ਅਚਾਨਕ ਤਿੰਨ ਜੂਨ ਨੂੰ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਤੇ ਕਰਫਿਊ ਲਾ ਕੇ ਮੁੰਬਲ ਆਵਾਜ਼ਾਈ 'ਤੇ ਪਾਬੰਦੀ ਲਾ ਦਿੱਤੀ ਗਈ । ਇਸ ਦੌਰਾਨ ਜਥੇਦਾਰ ਟੌਹੜਾ ਸੰਤ ਭਿੰਡਰਾਂਵਾਲੇ ਨੂੰ ਸਿਲੇ ਤਾਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟੱਸ ਤੋਂ ਮੱਸ ਨਾ ਹੋਏ । ਟੌਹੜਾ ਸਾਹਿਬ ਨੇ ਸਭ ਕੁਝ ਬਾਬਾ ਲੋਂਗੋਵਾਲ ਜੀ ਨੂੰ ਦੱਸਿਆ । ਹਾਲਾਤ ਬੜੇ ਹੀ ਨਾਜ਼ਕ ਸਨ ਤੇ ਹਜ਼ਾਰਾਂ ਬੇਗੁਨਾਹ ਸਿੱਖ ਮੌਤ ਦੇ ਮੂੰਹ ਵਿਚ ਫਸੇ ਹੋਏ ਸਨ ।

ਸੰਤ ਲੋਂਗੋਵਾਲ ਜੀ ਭਾਵੇਂ ਇਨ੍ਹਾਂ ਹਾਲਤਾਂ ਪ੍ਰਤੀ ਚਿੰਤਤ ਸਨ, ਪਰ ਉਹ ਬੜੀ ਚੜ੍ਹਦੀ ਕਲਾ ਵਿਚ ਸਨ ।

ਗੋਲੀਆਂ ਲਗਾਤਾਰ ਬਰਸ ਰਹੀਆਂ ਸਨ ਤੇ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਮੁੰਦਰੀ ਹਾਲ ਵਿਚ ਲੱਗੀਆਂ, ਜਿਥੇ ਸੰਤ ਜੀ ਨਿਵਾਸ ਕਰਦੇ ਸਨ । ਟੈਲੀਫੋਨ “ਡੈਡ” ਹੋ ਚੁੱਕੇ ਸਨ ਤੇ ਸਾਡਾ ਬਾਕੀ ਦੁਨੀਆਂ ਨਾਲੋਂ ਸੰਪਰਕ ਟੁੱਟ ਗਿਆ ਸੀ । ਅਜੇਹੀ ਹਾਲਤ ਵਿਚ ਸੰਤ ਜੀ ਤੇ ਟੌਹੜਾ ਸਾਹਿਬ ਆਪਸੀ ਵਿਚਾਰਾਂ ਲਈ ਇਕ ਥਾਂ ਇਕੱਠੇ ਹੋ ਗਏ । ਪੰਜ ਜੂਨ ਨੂੰ ਬੀਬੀ ਅਮਰਜੀਤ ਕੌਰ (ਸਪੁਤਨੀ ਸ਼ਹੀਦ ਫੌਜਾ ਸਿੰਘ) ਜੀ ਵੀ ਇਥੇ ਹੀ ਆ ਗਏ ।

ਚਾਰ ਜੂਨ ਨੂੰ ਲੰਗਰ ਬਿਲਕੁਲ ਪੱਕ ਨਾ ਸਕਿਆ । ਸ਼ਾਮ ਨੂੰ ਪਿਛਲੀ ਗਲੀ ਦੇ ਲੋਕਾਂ ਨੇ ਕੁਝ ਲੰਗਰ ਤਿਆਰ ਕਰ ਕੇ ਭਾਰੀ ਖਤਰਿਆਂ ਦੇ ਬਾਵਜੂਦ ਅੰਦਰ ਭੇਜਿਆ, ਜਿਸ ਨੂੰ ਅਸੀਂ ਤੇ ਬੱਬਰ ਖਾਲਸਾ ਵਾਲਿਆਂ ਨੇ ਰਲ ਕੇ ਛਕਿਆ ।

ਇਸੇ ਦੌਰਾਨ ਜਥੇਦਾਰ ਨਫੱਤਰ ਸਿੰਘ ਭਲਵਾਨ ਪ੍ਰਧਾਨ ਜ਼ਿਲ੍ਹਾ ਅਕਾਲੀ ਜਥਾ ਸੰਗਰੂਰ ਤੇ ਉਨ੍ਹਾਂ ਦੀ ਮਾਤਾ ਜੀ ਛੇ ਸੌ ਤੋਂ ਵੱਧ ਬੀਬੀਆਂ ਅਤੇ ਸਿੰਘਾਂ ਦਾ ਜਥਾ ਲੈ ਕੇ ਪੁੱਜ ਗਏ, ਜਿਸ ਨੇ ਕਿ ਧਰਮ ਯੁੱਧ ਮੇਰਚੇ ਦੀ ਗਿਫ਼ਤਾਗੀ ਦੇਣੀ ਸੀ । ਇਹ ਜਥਾ ਵੀ ਸਮੁੰਦਰੀ ਹਾਲ ਵਿਚ ਹੀ ਠਹਿਰਿਆ ਹੋਇਆ ਸੀ । ਫੌਜ ਨੇ ਸੀ. ਆਰ. ਪੀ. ਦੇ ਟਿਕਾਣੇ ਮੱਲ ਕੇ ਸ੍ਰੀ ਦਰਬਾਰ ਸਾਹਿਬ 'ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ।

ਫੌਜ ਪਲੋ ਪਲੀ ਕੰਪਲੈਕਸ ਦਾ ਘੇਰਾ ਤੰਗ ਕਰੀ ਜਾ ਰਹੀ ਸੀ । ਅੰਤ ਪੰਜ ਜੂਨ ਰਾਤ ਦਸ ਵਜੇ ਫੌਜ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ, ਖੁਲ੍ਹਾ ਕਤਲੇਆਮ ਸ਼ੁਰੂ ਕਰ ਦਿੱਤਾ । ਉਸ ਲਈ ਹਰ ਸਿੱਖ ਅੱਤਵਾਦੀ ਸੀ । ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਾਰੇ ਫੌਜੀ ਸ਼ਰਾਬ ਦੇ ਨਸ਼ੇ ਵਿਚ ਗੁੱਟ ਸਨ ।

ਡਾਇਗੀ ਦੇ ਪੰਨੇ

ਕੰਪਲੈਕਸ ਵਿਚ ਗਹਿ ਗੱਚ ਲੜਾਈ ਹੋ ਰਹੀ ਸੀ। ਇਸ ਦੌਰਾਨ ਸੰਤ ਜੀ ਤੇ ਟੌਹੜਾ ਸਾਹਿਬ, ਪ੍ਰਧਾਨ ਜੀ ਦੇ ਰਿਹਾਇਸ਼ੀ ਕਮਰੇ ਵਿਚ ਸਨ ਤੇ ਅਸੀਂ (ਸ. ਭਾਨ ਸਿੰਘ, ਸ. ਅਬਿਨਾਸ਼ੀ ਸਿੰਘ, ਦਰਸ਼ਨ ਸਿੰਘ ਈਸਾਪੁਰ ਅਤੇ ਸਰਦਾਰ ਰਾਮੂਵਾਲੀਆ) ਆਦਿ ਸਮੁੰਦਰੀ ਹਾਲ ਤੇ ਦਫ਼ਤਰ ਵਿਚ ਸੀ। ਸਮੁੰਦਰੀ ਹਾਲ ਤੇ ਉਸ ਦੇ ਬਰਾਂਡੇ ਜਥੇ ਦੇ ਮੈਂਬਰਾਂ ਨਾਲ ਠੁੱਸ ਸਨ। ਅਚਾਨਕ ਸਵਾ ਚਾਰ ਵਜੇ ਛੌਜੀ ਟੁਕੜੀ ਨੇ ਸਮੁੰਦਰੀ ਹਾਲ ਘੇਰ ਲਿਆ ਤੇ ਦਹਿਸ਼ਤ ਫੈਲਾਉਣ ਲਈ ਅੰਧਾ ਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਉਂ ਹੀ ਛੌਜੀਆਂ ਨੂੰ ਪਤਾ ਲੱਗਾ ਕਿ ਇਥੇ ਸੰਤ ਲੋਂਗੋਵਾਲ ਤੇ ਟੌਹੜਾ ਸਾਹਿਬ ਹਨ ਤਾਂ ਉਨ੍ਹਾਂ ਨੇ ਉੱਚੀ ਆਵਾਜ਼ ਨਾਲ ਆਪਣੇ ਕਿਸੇ ਅਫਸਰ ਨੂੰ ਦੱਸਿਆ, “ਸਾਹਿਬ ਲੋਂਗੋਵਾਲ ਯਹਾਂ ਹੈ।”

ਅਵਾਜ਼ਾਂ ਸੁਣਦੇ ਹੀ ਸੰਤ ਜੀ ਤੇ ਟੌਹੜਾ ਸਾਹਿਬ ਬਾਹਰ ਆ ਗਏ ਤੇ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ ਕਿ ਭਾਰਤੀ ਛੌਜ ਨੇ ਸਾਡੇ ਉੱਤੇ ਇਉਂ ਹਮਲਾ ਕੀਤਾ ਹੈ ਜਿਵੇਂ ਅਸੀਂ ਵਿਦੇਸ਼ੀ ਹੋਈਏ, ਕਿਸੇ ਅਜ਼ਾਦ ਦੇਸ਼ ਦੀ ਛੌਜ ਨੂੰ ਇਸ ਤਰ੍ਹਾਂ ਬੇਗੁਨਾਹ ਲੋਕਾਂ ਦਾ ਖੂਨ ਕਰਨ ਤੇ ਇਕ ਅਹਿਮ ਘੱਟ ਗਿਣਤੀ ਦੇ ਧਾਰਮਿਕ ਕੇਂਦਰ ਨੂੰ ਤਬਾਹ ਕਰਨ ਦਾ ਕੋਈ ਹੱਕ ਨਹੀਂ, ਪਰ ਅਫਸਰ ਨੇ ਇਨ੍ਹਾਂ ਗੱਲਾਂ ਵਲ ਕੋਈ ਧਿਆਨ ਨਾ ਦਿੱਤਾ ਤੇ ਸਪਸ਼ਟ ਕਿਹਾ, “ਆਪ ਹਮੇਂ ਕੁਝ ਕਹਿਨੇ ਕੀ ਬਜਾਏ ਜਰਨੈਲ ਸਿੰਘ ਕੋ ਫਾਇਰਿੰਗ ਬੰਦ ਕਰਨੇ ਕੇ ਲੀਏ ਕਿਉਂ ਨਹੀਂ ਕਹਿਤੇ।”

ਅਫਸਰ ਨੇ ਇਹ ਵੀ ਕਿਹਾ ਕਿ “ਜ਼ਿਆਦਾ ਬੋਲਨੇ ਕੀ ਜ਼ਰੂਰਤ ਨਹੀਂ ਹੈ, ਆਪ ਛੌਜ ਕੀ ਕੈਦ ਮੌਂ ਹੋ, ਅੰਤ ਚੁੱਪ ਚਾਪ ਹਮਾਰੇ ਸਾਥ ਚੱਲ ਦੋ।” ਇਸ ਤੋਂ ਬਾਅਦ ਇਕ ਅਫਸਰ ਨੇ ਸੰਤ ਜੀ ਤੇ ਟੌਹੜਾ ਸਾਹਿਬ ਨੂੰ ਜ਼ਬਰਦਸਤੀ ਬਾਂਹ ਤੋਂ ਫੜ ਕੇ ਪੁਰਾਣੀ ਐਗਜ਼ੈਕਟਿਵ ਦੇ ਕਮਰਾ ਨੰ: ਤਿੰਨ (੩) ਵਿਚ ਜਾਣ ਲਈ ਕਿਹਾ। ਪੂਰੀ ਛੌਜੀ ਟੁਕੜੀ ਸੰਤ ਜੀ ਤੇ ਟੌਹੜਾ ਸਾਹਿਬ ਦੁਆਲੇ ਸਟੇਨਗੰਨਾਂ ਤਾਣੀ ਖੜੀ ਸੀ। ਫਿਰ ਤਸ਼ੇਂਦਦ ਅਤੇ ਸਹਿਮ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਸਾਡੀਆਂ ਸਾਰਿਆਂ ਦੀਆਂ ਕ੍ਰਿਪਾਨਾਂ ਤੇ ਦਸਤਾਰਾਂ ਜ਼ਬਰਦਸਤੀ ਉਤਾਰ ਲਈਆਂ ਗਈਆ, ਜੇਥਾਂ ਫਰੋਲ ਲਈਆਂ ਗਈਆਂ।

ਇਸ ਤੋਂ ਬਾਅਦ ਸਾਨੂੰ ਗੁਰੂ ਰਾਮਦਾਸ ਸਰਾਂ ਦੇ ਵਿਹੜੇ ਵਿਚ ਲਾਈਨਾਂ ਵਿਚ ਬੈਠਣ ਲਈ ਕਿਹਾ ਗਿਆ। ਸਮੁੰਦਰੀ ਹਾਲ ਵਾਲਾ ਜਥਾ ਵੀ ਇਸ ਸਮੇਂ ਸਰਾਂ ਵਿਚ ਪਹੁੰਚ ਚੁੱਕਾ ਸੀ। ਇਕ ਹਜ਼ਾਰ ਦੇ ਲੱਗ ਭਗ ਬੇਗੁਨਾਹ ਤੇ ਨਿਹੱਥੇ ਲੋਕ ਸਰਾਂ ਵਿਚ ਜਮ੍ਹਾਂ ਹੋ ਗਏ। ਕੋਈ ਸਾਢੇ ਚਾਰ ਦਾ ਵਕਤ ਹੋਵੇਗਾ, ਅਜੇ ਅਸੀਂ ਪੰਜ ਛੇ ਲਾਈਨਾਂ ਹੀ ਬਣਾਈਆਂ ਸਨ ਕਿ ਸਰਾਂ ਦੀ ਉਪਰਲੀ ਮੰਜ਼ਲ ਤੋਂ ਸਾਡੇ ਉੱਤੇ ਦੋ ਗਰਨੇਡ ਸੁੱਟੇ ਜੋ ਸਾਡੇ ਵਿਚ ਆ ਕੇ ਫੱਟੇ। ਗਰਨੇਡਾਂ ਤੋਂ ਬਚਣ ਲਈ ਜਦੋਂ ਲੋਕ ਆਪ ਮੁਹਾਰੇ ਉਠ ਕੇ ਭੜ੍ਹੇ ਤਾਂ ਛੌਜ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਦਾਣਿਆਂ ਵਾਂਗੂੰ ਭੁੰਨ ਸੁੱਟੇ। ਇਨ੍ਹਾਂ ਵਿਚ ਜਥੇ ਵਿਚ ਸ਼ਾਮਲ ਜ਼ਿਲ੍ਹਾ ਸੰਗਰੂਰ ਦੀਆਂ ਬੀਬੀਆਂ ਤੇ ਮਾਸੂਮ ਬੱਚਿਆਂ ਤੋਂ ਇਲਾਵਾਂ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ, ਜ਼ਿਲ੍ਹਾ

ਸੰਗਰੂਰ ਦੇ ਜਥੇਦਾਰ ਨਛੱਤਰ ਸਿੰਘ ਵੀ ਸ਼ਹੀਦ ਹੋ ਗਏ। ਇਸ ਗਰਨੇਡ ਬਾਰੇ ਬਹੁਤ ਸਾਰੇ ਅੰਦਾਜ਼ ਲਾਏ ਜਾਂਦੇ ਹਨ, ਪਰ ਅਸੀਂ ਇਹ ਨਹੀਂ ਜਾਣਦੇ, ਇਹ ਕਿਸ ਨੇ ਸੁਟਿਆ ਹੈ ਕਿਉਂਕਿ ਅਸੀਂ ਕਿਸੇ ਨੂੰ ਨਹੀਂ ਵੇਖਿਆ। ਸਿਰਫ਼ ਛੌਜੀਆਂ ਨੇ ਹੀ ਕਿਹਾ ਕਿ ਅਤਿਵਾਦੀਆਂ ਨੇ ਸੁਟਿਆ ਹੈ।”

ਇਸ ਤੋਂ ਬਾਅਦ ਸਾਨੂੰ ਸਰਾਂ ਦੇ ਕਮਰਿਆਂ ਤੇ ਬਰਾਂਡਿਆ ਵਿਚ ਬਿਠਾ ਕੇ ਸਖ਼ਤ ਪਹਿਰਾ ਲਾ ਦਿੱਤਾ ਗਿਆ। ਅਸੀਂ ਤੜਪਦੇ ਜ਼ਖਮੀਆਂ ਤੇ ਚਾਰ ਚੁਫੇਰੇ ਖਿਲਗੀਆਂ ਮਨੁੱਖੀ ਲਾਸ਼ਾਂ 'ਚ ਬੈਠੇ ਸੀ। ਛੌਜ ਬੜੀ ਬੇਦਰਦੀ ਨਾਲ ਬੇਗੁਨਾਹਾਂ ਦੇ ਖੂਨ ਦੀ ਹੋਲੀ ਖੇਡ ਰਹੀ ਸੀ।

“ਸਾਡੀਆਂ ਅੱਖਾ ਦੇ ਸਾਹਮਣੇ ਲੋਕਾਂ ਨੂੰ ਹੱਥ ਖੜ੍ਹੇ ਕਰਵਾ ਕੇ ਭਜਾਇਆ ਤੇ ਪਿੱਛੋਂ ਗੋਲੀਆਂ ਮਾਰੀਆਂ ਗਈਆਂ। ਕੋਈ ਕਮਰਾ ਅਜਿਹਾ ਨਹੀਂ ਸੀ, ਜਿਥੇ ਲਾਸ਼ਾਂ ਨਹੀਂ ਸੀ। ਛੌਜ, ਜਿਸ ਤੇ ਹਰ ਦੇਸ਼ ਵਾਸੀ ਮਾਣ ਕਰਦਾ ਹੈ, ਦਾ ਇਕ ਨਵਾਂ ਫਿਰਕੂ ਰੂਪ ਵੇਖਣ ਨੂੰ ਮਿਲਿਆ। ਕਮਰੇ ਵਿਚ ਪਹਿਲਾਂ ਅੱਗ ਲਾਉਣ ਵਾਲਾ ਬੰਬ ਖਿੜਕੀ ਰਾਹੀਂ ਸੁਟਿਆ ਜਾਂਦਾ, ਫਿਰ ਅਨੇਂ ਵਾਹ ਫਾਇਰਿੰਗ ਸ਼ੁਰੂ ਕੀਤੀ ਜਾਂਦੀ। ਸਿਰਫ਼ ਸਰਾਂ ਵਿਚ ਹੀ ਅੱਠ ਸੌ ਤੋਂ ਵੱਧ ਲੋਕ ਮਾਰੇ ਗਏ। ਲੋਕਾਂ ਨੂੰ ੪ ਜੂਨ ਤੋਂ ਬਾਅਦ ਪਾਣੀ ਨਹੀਂ ਸੀ ਮਿਲਿਆ, ਜਿਸ ਸਦਕਾ ਪੰਜ ਨੰਬਰ ਹਾਲ ਵਿਚ ੩੫ ਆਦਮੀ ਸਨ, ਜਿਨ੍ਹਾਂ ਵਿੱਚੋਂ ੩੧ ਪਿਆਸ ਨਾਲ ਤੜਪ ਕੇ ਮਰ ਗਏ।”

ਸ੍ਰ. ਚੀਮਾ ਨੇ ਕਿਹਾ, “ਇਉਂ ਲੱਗਦਾ ਸੀ ਜਿਵੇਂ ਛੌਜੀਆਂ ਨੂੰ ਸਿੱਖਾਂ ਦੇ ਖਿਲਾਫ਼ ਭੜਕਾਇਆ ਗਿਆ ਹੋਵੇ, ਉਹ ਸਿੱਖ ਧਰਮ ਤੇ ਸ੍ਰੀ ਹਗਿਮੰਦਰ ਸਾਹਿਬ ਬਾਰੇ ਬੜੀਆਂ ਵਾਹਯਾਤ ਤੇ ਦਿਲ ਸਾੜਵੀਆਂ ਗੱਲਾਂ ਕਰ ਰਹੇ ਸਨ।”

“ਜਿਵੇਂ ਕਿ ਮੈਂ ਦੱਸਿਆ ਹੈ, ਪਾਣੀ ਦੀ ਟੈਂਕੀ ਤਬਾਹ ਹੋ ਚੁੱਕੀ ਸੀ, ਹੈਂਡ ਪੰਪ ਹੈ ਨਹੀਂ ਸੀ। ਲੋਕ ਪਾਣੀ ਤੋਂ ਪਿਆਸੇ ਮਰ ਰਹੇ ਸਨ। ਅਜੇਹੀ ਹਾਲਤ ਵਿਚ ਪਾਣੀ ਦੀਆਂ ਟੂਟੀਆਂ, ਜਿਥੇ ਲੋਕ ਇਸ਼ਨਾਨ ਕਰਦੇ ਸਨ ਤੇ ਕੁਝ ਲੋਕ ਪੇਸ਼ਾਬ ਕਰਦੇ ਸਨ, ਦਾ ਪਾਣੀ ਗੰਦੀ ਨਾਲੀ ਤੋਂ ਉਛਲ ਕੇ ਇਕ ਛੋਟੀ ਛੱਪੜੀ ਦਾ ਰੂਪ ਧਾਰ ਚੁੱਕਾ ਸੀ, ਇਸ ਪਾਣੀ ਤੇ ਪੇਸ਼ਾਬ ਦੀ ਛੱਪੜੀ ਵਿਚ ਹੁਣ ਮਨੁੱਖੀ ਲਾਸ਼ਾਂ ਵੀ ਪਈਆਂ ਸਨ, ਜਿਨ੍ਹਾਂ ਦਾ ਲਹੂ ਵੀ ਇਸ ਵਿਚ ਮਿਲ ਚੁੱਕਾ ਸੀ ਅਤੇ ਸੱਚ ਜਾਣਿਓ। ਇਹ ਮਨੁੱਖੀ ਲਹੂ ਤੇ ਪੇਸ਼ਾਬ ਮਿਲਿਆ ਪਾਣੀ ਹੀ ਅਸੀਂ ਸਵੇਰੇ ਚਾਰ ਵਜੇ ਤੋਂ ਲੈ ਕੇ ਡੇਢ ਵਜੇ ਦੁਪਹਿਰ ਤਕ ਛੌਜੀਆਂ ਦੇ ਤਰਲੇ ਲੈ ਕੇ ਪੀਂਦੇ ਰਹੇ ਸੀ।”

“ਇਕ ਵੱਧ ਕੁ ਸਾਲਾਂ ਦਾ ਸਿੱਖ ਬਜ਼ੁਰਗ ਪਾਣੀ ਲਈ ਤੜਫ ਰਿਹਾ ਸੀ। ਉਸ ਨੇ ਇਕ ਛੌਜੀ ਨੂੰ ਕਿਹਾ, “ਸਾਹਬ ਏਕ ਘੁੱਟ ਪਾਣੀ ਲੈ ਲੂੰ” ਉਹ ਛੌਜੀ ਬਹੁਤ ਬੁਰੀ ਤਰ੍ਹਾਂ ਬੋਲਿਆ, “ਪਾਣੀ ਨਹੀਂ ਮਿਲੇਗਾ। ਸਾਲਾ ਪਾਣੀ ਮਾਂਗਤਾ ਹੈ, ਪਹਿਲੇ ਕਹਿਤੇ ਥੇ ਹਰਿਆਣੇ ਕੋ ਪਾਣੀ ਨਹੀਂ ਦੇਣਾ, ਰਾਜਸਥਾਨ ਕੋ ਪਾਣੀ ਨਹੀਂ ਦੇਣਾ। ਅਥੁ ਤੁਮ ਕੋ ਹਰਾਮਜ਼ਾਦੇ ਪੀਣੇ ਕੇ ਲੀਏ ਭੀ ਪਾਣੀ ਨਹੀਂ ਮਿਲੇਗਾ।”

ਇਸੇ ਤਰ੍ਹਾਂ ਜਥੇਦਾਰ ਨਛੱਤਰ ਸਿੰਘ ਭਲਵਾਨ ਗੰਡੀਰ ਰੂਪ ਵਿਚ ਜ਼ਖਮੀ ਹੋ

ਡਾਇਰੀ ਦੇ ਪੰਨੇ

ਕੇ ਆਖਰੀ ਸਾਹਿਂ ਉੱਤੇ ਸਨ ਤੇ ਬਜ਼ੁਗਗ ਮਾਂ, ਉਨ੍ਹਾਂ ਦੇ ਮੁੰਹ ਵਿਚ ਪਾਣੀ ਪਾਉਣ ਲੱਗੀ ਤਾਂ ਇਕ ਛੌਜੀ ਨੇ ਮਾਤਾ ਨੂੰ ਬੱਟ ਮਾਰ ਕੇ ਕਿਹਾ “ਹਟ ਬੁੜੀਆ! ਮਤ ਪਿਲਾ ਇਸ ਕੋ ਪਾਣੀ, ਮਰਨੇ ਦੋ ਸਾਲੇ ਕੋ ।”

“ਇਕ ਨੌਜਵਾਨ ਅੌਰਤ ਜਿਸ ਦਾ ਪਤੀ ਸਰਾਂ ਦੀਆਂ ਟੂਟੀਆਂ ਕੋਲ ਸ਼ਹੀਦ ਹੋਇਆ ਪਿਆ ਸੀ, ਨੇ ਆਪਣੇ ਮਰ ਚੁਕੇ ਦੋ ਸਾਲ ਦੇ ਬੱਚੇ ਨੂੰ ਆਪਣੇ ਪਤੀ ਦੀ ਹਿੱਕ ਤੇ ਲਿਟਾਇਆ ਤੇ ਡਲੁਕਦੀਆਂ ਅੱਖਾਂ ਨਾਲ ‘ਵਾਹਿਗੁਰੂ ਵਾਹਿਗੁਰੂ’ ਕਰਦੀ ਬਰਾਂਡੇ ਵਿਚ ਆ ਕੇ ਬੈਠ ਗਈ ।”

“ਇਕ ਹੋਰ ਘਟਨਾ ਜੋ ਮੇਰੀਆਂ ਅੱਖਾਂ ਦੇ ਸਾਹਮਣੇ ਸਰਾਂ ਵਿਚ ਵਾਪਰੀ ਉਸ ਨੇ ਮੈਨੂੰ ਧੂਰ ਅੰਦਰ ਤਕ ਹਿਲਾ ਕੇ ਰੱਖ ਦਿੱਤਾ । ਈ ਜੂਨ ਸਵੇਰੇ ਈ ਵਜੇ ਦਾ ਵਕਤ ਹੋਵੇਗਾ । ਇਹ ਨੌਜਵਾਨ ਅੌਰਤ ਛੌਜ ਦੇ ਵਹਿਸ਼ੀਪਨ ਦਾ ਸ਼ਿਕਾਰ ਹੋ ਚੁਕੀ ਸੀ ਤੇ ਉਸ ਦਾ ਡੇਢ ਕੇ ਸਾਲ ਦਾ ਬੱਚਾ ਉਸ ਦੀ ਛਾਤੀ ਤੇ ਪਿਆ ਸੀ । ਸ਼ਾਇਦ ਬੱਚਾ ਵੀ ਗੰਭੀਰ ਰੂਪ ਵਿਚ ਜਖਮੀ ਸੀ । ਛੌਜੀ ਲੰਘਣ ਕਈ ਰਸਤਾ ਬਣਾ ਰਹੇ ਸਨ ਤੇ ਲਾਸ਼ ਜਦੋਂ ਇਕ ਛੌਜੀ ਨੇ ਲੱਤ ਤੋਂ ਫੜ ਕੇ ਘਸੀਟੀ ਤਾਂ ਬੱਚਾ ਇਕ ਪਾਸੇ ਲੁੜਕ ਗਿਆ, ਇਹ ਹੋਰ ਛੌਜੀ ਆਇਆ ਤੇ ਉਸ ਬੱਚੇ ਨੂੰ ਲੱਤ ਤੋਂ ਫੜ ਕੇ, ਜਿਵੇਂ ਬੱਚੇ ਮਰਿਆ ਚੂਹਾ ਫੜਦੇ ਹਨ, ਲਾਸ਼ਾਂ ਦੇ ਢੇਰ ਤੇ ਸੁੱਟ ਦਿੱਤਾ ।”

“ਇਕ ਸਮਾਂ ਤਾਂ ਅਜਿਹਾ ਆਇਆ ਕਿ ਜਦੋਂ ਕਿਸੇ ਨੇ ਅਫਵਾਹ ਉਡਾ ਦਿੱਤੀ ਕਿ ਸੰਤ ਲੋਂਗੋਵਾਲ ਤੇ ਜਬੇਦਾਰ ਟੌਹੜਾ ਨੂੰ ਗੋਲੀ ਮਾਰ ਦਿੱਤੀ ਗਈ ਹੈ, ਸੱਚੀ ਗੱਲ ਹੈ, ਅਸੀਂ ਮਹਿਸੂਸ ਕਰ ਲਿਆ ਕਿ ਅਸੀਂ ਮੌਤ ਦੇ ਬਹੁਤ ਨਜ਼ਦੀਕ ਪਹੁੰਚ ਚੁਕੇ ਹਾਂ ਤੇ ਹੁਣ ਛੌਜੀ ਸਾਨੂੰ ਲਾਈਨਾਂ ਵਿਚ ਖੜ੍ਹੇ ਕਰਨਗੇ ਤੇ ਗੋਲੀ ਮਾਰ ਦੇਣਗੇ । ਪਰ ਗੁਰੂ ਦੀ ਕਿਰਪਾ ਕਰ ਕੇ ਅਜੇਹਾ ਵਕਤ ਨਾ ਆਇਆ ਤੇ ਅਸੀਂ ਇਕ ਵਜੇ ਦੁਪਹਿਰ ਤਕ ਜ਼ਿੰਦਗੀ ਮੌਤ ਦੇ ਵਿਚਾਲੇ ਲਟਕਦੇ ਰਹੇ ।”

“ਅਚਾਨਕ ਉਪਰ ਇਕ ਕਰਨਲ ਆਇਆ, ਮੈਂ ਸ. ਰਾਮੂਵਾਲੀਏ ਨੂੰ ਕਿਹਾ ਕਿ ਆਪਣੀ ਜਾਣ ਪਹਿਚਾਣ ਕਰਵਾ ਕੇ, ਇਸ ਤੋਂ ਸੰਤ ਜੀ ਬਾਰੇ ਪੁਛਿਆ ਜਾਏ । ਸ. ਰਾਮੂਵਾਲੀਏ ਨੇ ਜਦੋਂ ਆਪਣੀ ਜਾਣ ਪਹਿਚਾਣ ਕਰਵਾ ਕੇ ਸੰਤ ਜੀ ਤੇ ਟੌਹੜਾ ਸਾਹਿਬ ਬਾਰੇ ਉਡੀ ਅਫਵਾਹ ਬਾਰੇ ਪੁਛਿਆ ਤਾਂ ਉਹ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਇਹ ਝੂਠ ਹੈ । ਸਾਨੂੰ ਸੰਤ ਜੀ ਤੇ ਟੌਹੜਾ ਸਾਹਿਬ ਕੋਲ ਲੈ ਗਿਆ । ਉਨ੍ਹਾਂ ਨੂੰ ਸਹੀ ਸਲਾਮਤ ਵੇਖ ਕੇ ਸਾਡੇ ਸਾਹ ਵਿਚ ਸਾਹ ਆਇਆ ।”

“ਹੁਣ ਈ ਜੂਨ ਦੀ ਸਿਖਰ ਦੁਪਹਿਰ ਹੋ ਚੁਕੀ ਸੀ । ਟੌਹੜਾ ਸਾਹਿਬ ਨੇ ਕਰਨਲ ਨੂੰ ਕਿਹਾ ਕਿ ਜੇ ਸਾਨੂੰ ਮਾਰਨਾ ਹੀ ਹੈ ਤਾਂ ਬੇਸ਼ਕ ਗੋਲੀ ਮਾਰ ਦਿਓ ਪਰ ਬੇਗੁਨਾਹ ਤੇ ਮਾਸੂਮ ਲੋਕਾਂ ਨੂੰ ਪਾਣੀ ਤੋਂ ਨਾ ਤੜਫਾਉ । ਕਰਨਲ ਪਾਣੀ ਦਾ ਪ੍ਰਬੰਧ ਕਰਨ ਦਾ ਵਿਸ਼ਵਾਸ ਦੇ ਕੇ ਚਲਾ ਗਿਆ । ਹੁਣ ਅਸੀਂ ਸੰਤ ਜੀ ਤੇ ਟੌਹੜਾ ਸਾਹਿਬ ਪਾਸ ਖੁਲ੍ਹੇ ਆ ਜਾ ਸਕਦੇ ਸੀ । ਦਹਿਸਤ ਬਹੁਤ ਸੀ । ਬਾਹਰ ਅਜੇ ਵੀ ਗੋਲੀ ਚਲ ਰਹੀ

ਸੀ। ਡੇਚ ਵਜੇ ਪੰਜਾਬ ਪੁਲੀਸ ਦੇ ਜਵਾਨ ਪਾਣੀ ਦੇ ਟੱਬ ਭਰ ਕੇ ਲਿਆਏ, ਜਿਸ ਨਾਲ ਸੈਂਕੜੇ ਲੋਕਾਂ ਨੂੰ ਨਵਾਂ ਜੀਵਨ ਪ੍ਰਦਾਨ ਹੋਇਆ। ਪੁਲੀਸ ਦੇ ਜਵਾਨ ਡਲੁਕਦੀਆਂ ਅੱਖਾਂ ਨਾਲ ਆਪਣੇ ਭਰਾਵਾਂ ਤੇ ਭੈਣਾਂ ਨੂੰ ਪਾਣੀ ਪਿਆ ਰਹੇ ਸਨ। ਮੈਨੂੰ ਪਹਿਲੀ ਵਾਰ ਗੁਲਾਮੀ ਦਾ ਅਹਿਸਾਸ ਹੋਇਆ।”

“ਇਸ ਸਮੇਂ ਹੀ ਇਹ ਹੋਰ ਬੜੀ ਸ਼ਰਮਨਾਕ ਘਟਨਾ ਵਾਪਰੀ। ਅਸੀਂ ਸੰਤ ਜੀ ਤੇ ਟੌਹੜਾ ਸਾਹਿਬ ਪਾਸ ਬੈਠੇ ਸੀ। ਬਾਹਰ ਇਕ ਫੌਜੀ ਨੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਟੌਹੜਾ ਸਾਹਿਬ ਨੇ ਉਸ ਨੂੰ ਸਿਗਰਟ ਬੰਦ ਕਰਨ ਲਈ ਕਿਹਾ ਤਾਂ ਉਹ ਬੜੀ ਬਦਤਮੀਜ਼ੀ ਨਾਲ ਬੋਲਿਆ “ਹਟ ਬੁੱਢੇ ਬੱਕ ਬੱਕ ਮਤ ਕਰ, ਮੈਂ ਗੋਲੀ ਮਾਰ ਦੂੰਗਾ।” ਟੌਹੜਾ ਸਾਹਿਬ ਤੇ ਸੰਤ ਜੀ ਨੇ ਕਿਹਾ, “ਮਾਰ ਗੋਲੀ ਅਸੀਂ ਮਰਨ ਲਈ ਤਿਆਰ ਹਾਂ। ਅੱਗੇ ਕਿਹੜੀ ਘੱਟ ਕੀਤੀ ਹੈ।” ਤਦੇ ਉਸ ਦੇ ਇੰਚਰਾਜ਼ ਨੇ ਉਸ ਫੌਜੀ ਨੂੰ ਉਥੋਂ ਹਟਾ ਦਿੱਤਾ। ਵੈਸੇ ਫੌਜੀ ਜਾਣ ਬੁਝ ਕੇ ਸਿਗਰਟਾਂ ਪੀ ਰਹੇ ਸਨ।”

“ਜਦੋਂ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਤਬਾਹ ਹੋਣ ਬਾਰੇ ਪਤਾ ਲੱਗਾ ਤਾਂ ਸਾਡੇ ਵਿਚ ਖਮੋਸੀ ਛਾ ਗਈ। ਕੁਝ ਸਮੇਂ ਤਕ ਕੋਈ ਵੀ ਕੁਝ ਨਾ ਬੋਲਿਆ। ਸੰਤ ਜੀ ਤੇ ਟੌਹੜਾ ਜੀ ਸਮੇਤ ਸਾਡੀਆਂ ਸਭ ਦੀਆਂ ਅੱਖਾਂ ਗਿੱਲੀਆਂ ਸਨ। ਅਚਾਨਕ ਬੀਬੀ ਅਮਰਜੀਤ ਕੌਰ ਬੜੇ ਜਜ਼ਬਾਤ ਵਿਚ ਆ ਕੇ ਕਹਿਣ ਲੱਗੀ, “ਚੰਗਾ ਹੁੰਦਾ ਸੰਤ ਜਰਨੈਲ ਸਿੰਘ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦਿੰਦਾ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀ ਇਹ ਹਾਲਤ ਨਾ ਹੁੰਦੀ। ਜੇ ਮੈਂ ਸੰਤ ਜਰਨੈਲ ਸਿੰਘ ਦੀ ਥਾਂ ਹੁੰਦੀ ਤਾਂ ਸਪਸ਼ਟ ਕਹਿ ਦਿੰਦੀ, ਮੇਰੇ ਗੁਰੂ ਤੇ ਗੋਲੀ ਨਾ ਚਲਾਇਓ, ਮੈਨੂੰ ਭਾਵੇਂ ਟੁਕੜੇ ਟੁਕੜੇ ਕਰ ਦਿਓ। ਗੁਰੂ ਨੂੰ ਢਾਲ ਵਾਂਗ ਵਰਤਣਾ ਯੋਗ ਨਹੀਂ ਸੀ।” ਪਰ ਬੀਬੀ ਦਾ ਕਿਸੇ ਨੇ ਵੀ ਹੁੰਗਾਰਾ ਨਾ ਭਰਿਆ। ਚਾਰੇ ਪਾਸੇ ਦੁਖ ਭਰੀ ਚੁਪ ਪਸਰੀ ਹੋਈ ਸੀ। ਭਾਣਾ ਵਰਤ ਚੁੱਕਾ ਸੀ। ਪੂਰੇ ੧੨ ਘੰਟੇ ਭੁੱਖੇ ਭਾਣੇ ਰੱਖਣ ਤੋਂ ਬਾਅਦ ਕੁਝ ਫੌਜੀ ਅਫਸਰ ਪੰਜਾਬ ਪੁਲੀਸ ਦੇ ਅਫਸਰਾਂ ਨਾਲ ਆਏ ਤੇ ਸੰਤ ਜੀ ਤੇ ਟੌਹੜਾ ਸਾਹਿਬ ਨੂੰ ਲੈ ਗਏ।

ਸੰਤ ਜੀ ਤੇ ਟੌਹੜਾ ਸਾਹਿਬ ਦੇ ਜਾਣ ਤੋਂ ਕੁਝ ਸਮਾਂ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ, ਭਾਈ ਮਨਜੀਤ ਸਿੰਘ, ਰਜਿੰਦਰ ਸਿੰਘ ਮਹਿਤਾ ਤੇ ਅਮਰਜੀਤ ਸਿੰਘ ਚਾਵਲਾ ਵੀ ਉਥੇ ਆ ਗਏ। ਉਹ ਸਿਰੋਂ ਨੰਗੇ ਸਨ ਤੇ ਕ੍ਰਿਪਾਨਾਂ ਉਤਾਰ ਆਏ ਸਨ। ਉਨ੍ਹਾਂ ਟੌਹੜਾ ਸਾਹਿਬ ਤੇ ਸੰਤ ਜੀ ਨੂੰ ਕਿਹਾਂ ਕਿ ਉਹ ਫੌਜੀ ਅਫਸਰਾਂ ਨੂੰ ਕਹਿਣ ਕਿ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਸੰਤ ਜੀ ਤੇ ਟੌਹੜਾ ਸਾਹਿਬ ਨੇ ਫੌਜੀ ਅਫਸਰਾਂ ਨੂੰ ਕਿਹਾ ਕਿ ਉਹ ਇਨ੍ਹਾਂ ਨੂੰ ਨਾ ਮਾਰਨ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਉਸ ਤੋਂ ਬਾਅਦ ਉਹ ਸਾਡੇ ਨਾਲ ਹੀ ਰਹੇ।

**ਹਿੱਦ** ਸੰਤ ਜੀ ਤੇ ਟੌਹੜਾ ਸਾਹਿਬ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿਚ

ਖਿਲਰੀਆਂ ਲਾਸ਼ਾਂ ਦੇ ਵਿੱਚੋਂ ਲੈ ਜਾਇਆ ਗਿਆ। ਚਾਰੇ ਪਾਸੇ ਲਹੂ ਹੀ ਲਹੂ ਸੀ, ਜ਼ਖਮੀ ਕਰਾਹ ਰਹੇ ਸਨ।

ਸੰਤ ਜੀ ਦੇ ਜਾਣ ਤੋਂ ਬਾਅਦ, ਸਰਾਂ ਦੇ ਵਿਹੜੇ 'ਚ ਪਈਆਂ ਲਾਸ਼ਾਂ ਲੈ ਜਾਈਆਂ ਗਈਆਂ। ਕਮਰਿਆਂ ਦੀਆਂ ਲਾਸ਼ਾਂ ਅਜੇ ਉਸੇ ਤਰ੍ਹਾਂ ਹੀ ਪਈਆਂ ਸਨ। ਸਵੇਰੇ ਚਾਰ ਵਜੇ ਦੇ ਜ਼ਖਮੀ ਹੋਏ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਸ਼ਾਮ ਨੂੰ ਛੇ ਵਜੇ ਹਸਪਤਾਲ ਲੈ ਜਾਇਆ ਗਿਆ। ਹੁਣ ਸਾਡੇ ਵਰਗੇ 'ਜੰਗੀ ਕੈਦੀਆਂ' ਦੀ ਵਾਰੀ ਸੀ। ਅਸੀਂ ਜਦੋਂ ਇਕ ਛੋਟੇ ਅਫਸਰ ਨੂੰ ਪੁਛਿਆ ਕਿ ਸਾਡੇ 'ਤੇ ਕੀ ਦੋਸ਼ ਹੈ, ਤਾਂ ਉਸ ਨੇ ਕਿਹਾ “ਤੁਸੀਂ ਜੰਗੀ ਕੈਦੀ ਹੋ।”

ਮੇਰੇ ਵਰਗਾ ਰਾਜਨੀਤਕ ਵਿਚਾਰਾਂ ਵਾਲਾ ਵਿਅਕਤੀ, ਜਿਸ ਨੇ ਕਦੀ ਸਟੇਨਗਨ ਨੂੰ ਹੱਥ ਲਾ ਕੇ ਵੀ ਨਹੀਂ ਸੀ ਵੇਖਿਆ ਆਪਣੇ ਆਪ ਨੂੰ ‘ਜੰਗੀ ਕੈਦੀ’ ਦੇ ਰੂਪ 'ਚ ਪਾ ਕੇ ਅਜੀਬ ਜਿਹਾ ਮਹਿਸੂਸ ਕਰ ਰਿਹਾ ਸੀ। ਸਾਡੇ ਸਾਹਮਣੇ ਸਰਾਂ ਦੇ ਦੋ ਕਮਰੇ ਬੁਰੀ ਤਰ੍ਹਾਂ ਸੜ ਰਹੇ ਸਨ। ਸ਼ਾਂਤ-ਮਈ ਸਤਿਆਗ੍ਰਹੀ ਲਈ ਆਈਆਂ ਜੰਗੀ ਕੈਦੀ ਅੰਰਤਾਂ ਨੂੰ ਸਟੇਨਾਂ ਦੀ ਛਾਂ ਹੇਠ, ਫੌਜੀ ਕੈਂਪਾਂ 'ਚ ਪਹੁੰਚਾਇਆ ਗਿਆ। ਸਾਡੀ ਵਾਰੀ ਰਾਤ ਦੇ ਬਾਰਾਂ ਵਜੇ ਆਈ। ਸਾਨੂੰ ਬੜੀ ਸਖਤੀ ਨਾਲ ਬੱਸ 'ਚ ਬੈਠਾਇਆ ਗਿਆ। ਇਤਫਾਕ ਨਾਲ ਮੈਂ ਤੇ ਹਰਮਿੰਦਰ ਸੰਘ ਇਕੋ ਸੀਟ 'ਤੇ ਬੈਠ ਕੇ ਫੌਜੀ ਕੈਂਪ ਪੁੱਜੇ। ਯਾਦ ਰਹੇ ਅਸੀਂ ੪ ਜੂਨ ਦੀ ਸ਼ਾਮ ਦੀ ਰੋਟੀ ਖਾਧੀ ਸੀ, ਪਰ ਜਦੋਂ ਅਸੀਂ ਫੌਜੀ ਕੈਂਪ 'ਚ ਪੁੱਜੇ ਸਵੇਰ ਦੇ ਦੋ ਵਜ ਚੁੱਕੇ ਸਨ। ਸਾਨੂੰ ਹਰ ਕਮਰੇ ਵਿਚ ੬੦-੬੦ ਬੰਦਿਆਂ ਨੂੰ ਭੁਖੇ ਭਾਣੇ, ਭੇਡਾਂ ਬੱਕਰੀਆਂ ਵਾਂਗ ਤਾਜ਼ ਦਿੱਤਾ ਗਿਆ।

ਮੈਂ ਇਸ ਕੈਂਪ ਵਿਚ ੨ ਜੂਨ ਤੋਂ ੨੨ ਜੂਨ ਤਕ ਰਿਹਾ ਹਾਂ। ਕੈਂਪ ਵਿਚ ਸਾਡੇ ਨਾਲ ਫੌਜੀਆਂ ਦਾ ਵਿਹਾਰ ਏਨਾ ਘਟੀਆ ਤੇ ਤ੍ਰਿਸਕਾਰ ਭਰਿਆ ਸੀ ਕਿ ਸ਼ਾਇਦ ਹਿਟਲਰ ਦੇ ਨਾਜ਼ੀ ਫੌਜੀ ਵੀ ਯਹੂਦੀਆਂ ਨਾਲ ਇੰਨਾਂ ਘਟੀਆ ਵਿਹਾਰ ਨਾ ਕਰਦੇ ਹੋਣ।

ਇਸ ਦੇ ਵਿਚ ਕੋਈ ਸ਼ੱਕ ਨਹੀਂ, ਇਸ ਫੌਜੀ ਕੈਂਪ ਵਿਚ ਸਾਡੇ ਕੋਲੋਂ ਕੋਈ ਸਖਤ ਲੇਬਰ ਨਹੀਂ ਸੀ ਕਰਵਾਈ ਜਾਂਦੀ ਪਰ ਅੱਠੇ ਪਹਿਰ ਜੋ ਸਿੱਖਾਂ ਤੇ ਗੁਰਦੁਆਰਿਆਂ ਬਾਰੇ ਸ਼ਬਦ ਕਰੇ ਜਾਂਦੇ ਸਨ, ਉਹ ਸੁਣ ਕੇ ਹਿਰਦਾ ਛਲਣੀ ਹੋ ਜਾਂਦਾ ਸੀ। ਖੁਰਾਕ ਦਾ ਪ੍ਰਬੰਧ ਇੰਨਾ ਮਾੜਾ ਤੇ ਗੰਦਾ ਸੀ ਕਿ ਮੈਂ ਸਮਝਦਾ ਹਾਂ ਪਸੂਆਂ ਦੀ ਖੁਰਾਕ ਵੀ ਇਸ ਤੋਂ ਚੰਗੀ ਹੁੰਦੀ ਹੈ। ਆਟੇ ਵਿਚ ਸੁਸਗੀ ਤੇ ਚੌਲਾਂ ਵਿਚ ਸੁੰਡੀਆਂ ਸਾਫ਼ ਦਿੱਸਦੀਆਂ। ਚਾਹ ਦੀ ਥਾਂ ਕੱਚਾ ਮਿੱਠਾ ਪਾਣੀ ਪਿਆਇਆ ਜਾਂਦਾ ਸੀ। ਉਹ ਵੀ ਦੋ ਘੁੱਟਾਂ। ਪਰ ਸਭ ਤੋਂ ਬੁਰੀ ਗੱਲ ਸੀ ਰੋਟੀ ਖੁਆਉਣ ਵੇਲੇ ਫੌਜੀਆਂ ਦਾ ਵਿਵਹਾਰ। ਉਹ ਇਸ ਤਰ੍ਹਾਂ ਰੋਟੀਆਂ ਦਿੰਦੇ ਸਨ ਜਿਵੇਂ ਉਨ੍ਹਾਂ ਸਾਹਮਣੇ ਇਨਸਾਨ ਨਹੀਂ ਸਗੋਂ ‘ਕੁਤੇ’ ਬੈਠੇ ਹੋਣ। ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਣੀਆਂ ਇਕ ਆਮ ਜਿਹੀ ਗੱਲ ਸੀ।

ਰਹਿਣ ਦੀ ਹਾਲਤ ਵੀ ਬੜੀ ਅਜੀਬ ਸੀ। ਗਰਮੀ ਆਪਣੇ ਪੂਰੇ ਜੋਬਨ 'ਤੇ ਸੀ ਅਤੇ ੬੬ ਜੀਆਂ ਵਾਲੇ ਕਮਰੇ ਵਿਚ ਕੋਈ ਪੱਖਾ ਨਹੀਂ ਸੀ। ਕੈਪ ਵਿਚ ਨਹਾਉਣ ਲਈ ਟੂਟੀਆਂ ਦੀ ਇੰਨੀ ਘਾਟ ਸੀ ਕਿ ਪਹਿਲੇ ਕੁਝ ਦਿਨ ਅਸੀਂ ਪਿਸ਼ਾਬ ਕਰਨ ਵਾਲੀ ਜਗ੍ਹਾ ਦੇ ਉਤੇ ਜੋ ਪਾਣੀ ਵਾਲੀ ਟੂਟੀ ਹੈ, ਉਸ ਨੂੰ ਥੋੜ੍ਹ ਕੇ ਉਸ ਨਾਲ ਮੂੰਹ ਧੋਂਦੇ ਰਹੇ ਅਤੇ ਇਹੋ ਪਾਣੀ ਪੀਂਦੇ ਰਹੇ।

ਇਸ ਕੈਪ ਵਿਚ ਰਹਿਣ ਦੌਰਾਨ ਸੀ. ਬੀ. ਆਈ. ਨੇ ਸਾਡੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ। ਹਰ ਵਿਅਕਤੀ ਨੂੰ ਇਕ ਅਜਿਹੇ ਕਮਰੇ ਦੇ ਸਾਹਮਣੇ ਲਿਜਾਇਆ ਜਾਂਦਾ, ਜਿਸ ਦੇ ਸ਼ੀਸ਼ੇ ਪੂਰੀ ਤਰ੍ਹਾਂ ਅਖਬਾਰਾਂ ਨਾਲ ਢੱਕੇ ਹੋਏ ਸਨ। ਸਿਰਫ਼ ਦੋ ਸੁਰਾਖ ਸਨ, ਜਿਨ੍ਹਾਂ ਵਿੱਚੋਂ ਦੋ ਅੱਖਾਂ ਵੇਖ ਕੇ ਦਸਦੀਆਂ ਕਿ ਕੌਣ ਅਤਿਵਾਦੀ ਹੈ ਤੇ ਕੌਣ ਨਿਰਦੋਸ਼। ਇਹ ਮੁਖਬਰ ਕੌਣ ਵਿਅਕਤੀ ਸੀ, ਇਸ ਬਾਰੇ ਸਾਨੂੰ ਕੁਝ ਪਤਾ ਨਹੀਂ। ਪਰ ਇਹ ਜੋ ਵੀ ਸੀ, ਉਹ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੇ ਕਥਿਤ ਅਤਿਵਾਦੀਆਂ ਬਾਰੇ ਪੂਰੀ ਜਾਣਕਾਰੀ ਰੱਖਦਾ ਸੀ।

ਉਸ ਨੇ ਮੱਖਣ ਚੋਂ ਵਾਲ ਵਾਂਗ ਸਾਰੇ ਨਿਖੇੜ ਕੇ ਰੱਖ ਦਿੱਤੇ। ਜਿੰਨੇ ਵੀ ਸ਼ੱਕੀ ਵਿਅਕਤੀ ਸਨ, ਇਤਫਾਕ ਨਾਲ ਇਹ ਕਮਰੇ ਸਾਡੇ ੩੭-੩੮-੩੯ ਕਮਰਿਆਂ ਦੇ ਐਨ ਸਾਹਮਣੇ ਸਨ।”

ਚੀਮਾ ਨੇ ਦੱਸਿਆ, “ਅਸੀਂ ਕੁਝ ਨੌਜ਼ਾਨਾਂ ਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਕਿਤੇ ਬਾਹਰ ਲਿਜਾਂਦੇ ਵੀ ਵੇਖਿਆ। ਸਾਨੂੰ ਕੈਪ ਚੋਂ ਜੇਲ੍ਹਾਂ ਵਿਚ ਭੇਜਣ ਤੋਂ ਪਹਿਲਾਂ ਪੰਜ ਸਾਲ ਦੇ ਬੱਚੇ ਤੋਂ ਲੈ ਕੇ ੧੦ ਸਾਲ ਦੇ ਬਜ਼ੁਰਗ ਤਕ ਦੇ ਪੁਲਿਸ ਨੇ “ਫਿੰਗਰ ਪਿੰਟਸ” ਲਈ ਤੇ ਛਾਤੀ 'ਤੇ ਸਲੋਟਾਂ ਰੱਖਕੇ, ਉਨ੍ਹਾਂ ਉਤੇ ਨਾਂਅ ਪਤਾ ਲਿਖ ਕੇ ਛੋਟੇ ਲਈਆਂ ਗਈਆਂ। ਸਾਡੇ ਨਾਲ ਬਿਲਕੁਲ ਦਸ ਨੰਬਰੀਆਂ ਵਾਲਾ ਵਰਤਾਅ ਕੀਤਾ ਗਿਆ। ਕਈ ਲੋਕਾਂ ਨੇ ਮੈਨੂੰ ਦੱਸਿਆ ਕਿ ਸੀ. ਬੀ. ਆਈ. ਦੀ ਜਾਂਚ ਪੜਤਾਲ ਸਮੇਂ ਉਨ੍ਹਾਂ ਨੂੰ ਕੁਝ ਟਾਰਚਰ ਕੀਤਾ ਗਿਆ ਸੀ ਜਾਂ ਮੰਦਭਾਸ਼ਾ ਬੋਲੀ ਗਈ। ਮੇਰੇ ਕੋਲੋਂ ਬਾਰ-ਬਾਰ ਸੈਮਲੀ ਅਕਾਲੀ ਦਲ ਦੀ ਨੀਤੀ, ਦਲ ਦੇ ਅਤਿਵਾਦੀਆਂ ਨਾਲ ਸਬੰਧ, ਮੇਰੇ ਨਿੱਜੀ ਪਹਿਲੇ ਤੇ ਹੁਣ ਦੇ ਰਾਜਸੀ ਵਿਚਾਰਾਂ ਤੇ ਉਨ੍ਹਾਂ ਵਿਚ ਆਈ ਤਬਦੀਲੀ ਅਤੇ ਸਭ ਤੋਂ ਵੱਧ ਸੰਤ ਲੋਂਗੋਵਾਲ ਤੇ ਸੰਤ ਭਿੰਡਰਾਂ ਵਾਲਿਆਂ ਵਿਚ ਮਤ ਭੇਦਾਂ ਬਾਰੇ ਪੁਛਿਆ ਗਿਆ। ਉਪਰੋਕਤ ਸਾਰੇ ਸਵਾਲਾਂ ਦੇ ਜੁਆਬ ਮੈਂ ਆਪਣੀ ਰਾਜਸੀ ਤੇ ਸਮਾਜੀ ਸੂਝ ਬੂਝ ਅਨੁਸਾਰ ਦਿੱਤੇ ਤੇ ਉਨ੍ਹਾਂ ਨੂੰ ਕਾਫ਼ੀ ਹਦ ਤਕ ਸੰਤੁਸ਼ਟ ਕਰ ਲਿਆ।”

## ਬੀਬੀਆਂ ਧਾਰਾਂ ਮਾਰ ਕੇ ਰੈ ਰਹੀਆਂ ਸਨ

੨੫ ਜੂਨ, ੧੯੬੪

ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਦੁਆਰ ਚੋਣਵੀਆਂ ਸੰਗਤਾਂ ਲਈ , ਤੋਂ ਦੋ ਵਜੇ ਕੇਵਲ ਦੋ ਘੰਟੇ ਲਈ ਖੋਲ੍ਹੇ ਗਏ ।

ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚੋਂ ੨੦੦ ਚੋਣਵੇਂ ਸ਼ਰਧਾਲੂਆਂ ਨੂੰ ਦਰਸ਼ਨ ਕਰਾਉਣੇ ਸਨ । ਅਸੀਂ ਸਥਾਨਕ ਪੱਤਰਕਾਰ ਕਈ ਵਾਰ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਪਾਸ ਰੋਸ ਪ੍ਰਗਟ ਕਰ ਚੁੱਕੇ ਸੀ ਕਿ ਦਿੱਲੀ ਜਾਂ ਚੰਡੀਗੜ੍ਹ ਤੋਂ ਪੈਸ ਨੂੰ ਸਰਕਾਰ ਵਾਰ ਵਾਰ ਸ੍ਰੀ ਦਰਬਾਰ ਸਾਹਿਬ ਲਿਆ ਰਹੀ ਹੈ (ਤਾਂ ਜੋ ਆਪਣੇ ਮਤਲਬ ਦੀਆਂ ਖਬਰਾਂ ਲੁਆ ਸਕੇ) ਪਰ ਸਾਨੂੰ ਕਿਉਂ ਰੋਕਿਆ ਹੈ । ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਸ੍ਰੀ ਬੂਟਾ ਸਿੰਘ ਅਤੇ ਰਾਸ਼ਟਰਪਤੀ ਦੇ ਪੈਸ ਸਕੱਤਰ ਸ. ਤ੍ਰਿਲੋਚਨ ਸਿੰਘ ਨੂੰ ਸਰਕਟ ਹਾਊਸ ਮਿਲ ਕੇ ਵੀ ਪੱਤਰਕਾਰਾਂ ਨੇ ਸਖਤ ਰੋਸ ਪ੍ਰਗਟ ਕੀਤਾ ਸੀ ਤੇ ਉਨ੍ਹਾਂ ਕਿਹਾ ਸੀ ਕਿ ਸਾਡਾ ਰੋਸ ਸਰਕਾਰ ਪਾਸ ਪਹੁੰਚਾ ਦੇਣਗੇ, ਪਰ ਵਿਅਰਥ । ਕਲੁਭੀ, ਸੀ. ਸਾਹਿਬ ਨੇ ਸਾਨੂੰ ਕਿਹਾ ਸੀ ਕਿ ਇਨ੍ਹਾਂ ੨੦੦ ਸੰਗਤਾਂ ਨਾਲ ਤੁਹਾਨੂੰ ਵੀ ਦਰਬਾਰ ਸਾਹਿਬ ਅੰਦਰ ਭੇਜ ਦਿਆਂਗੇ ।

ਸਵੇਰੇ ਦੋ ਵਜੇ ਹੀ ਦੋ ਢਾਈ ਹਜ਼ਾਰ ਸੰਗਤਾਂ ਕੋਤਵਾਲੀ ਇਕੱਤਰ ਹੋ ਗਈਆਂ, ਜਿਥੋਂ ਫੌਜ ਨੇ ਇਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਸੰਗੀਨਾਂ ਦੀ ਛਾਂ ਹੇਠਾਂ ਲੈ ਕੇ ਜਾਣਾ ਸੀ । ਅਸੀਂ ਕਈ ਪੱਤਰਕਾਰ ਵੀ ਇਥੇ ਪਹੁੰਚ ਗਏ । ਚੰਡੀਗੜ੍ਹ ਤੋਂ ਟ੍ਰਿਬਿਊਨ ਦੇ ਵਿਸ਼ੇਸ਼ ਪ੍ਰਤੀਨਿਧ ਸ੍ਰੀ ਏ. ਐਸ. ਪ੍ਰਾਸ਼ਰ ਵੀ ਇਥੇ ਆਏ ਸਨ । ਇਨ੍ਹਾਂ ਸੰਗਤਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈਂਡ ਗ੍ਰੰਥੀ ਗਿਆਨੀ ਚੇਤ ਸਿੰਘ ਜੀ ਵੀ ਸ਼ਾਮਿਲ ਸਨ । ਉਨ੍ਹਾਂ ੩੦ ਸਾਲ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕੀਤੀ ਹੈ ਪਰ ਇਸ ਫੌਜੀ ਰਾਜ ਵਿਚ ਉਨ੍ਹਾਂ ਨੂੰ ਵੀ ਪਿਛਲੇ ੨੨ ਦਿਨ ਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ ।

ਇਕੱਤਰ ਹੋਈਆਂ ਇਨ੍ਹਾਂ ਸੰਗਤਾਂ ਨੂੰ ਫੌਜ ਅਤੇ ਨੀਮ-ਫੌਜੀ ਫੌਰਸ ਦੇ ਪਹਿਰੇ ਹੇਠ ਜਲਿਆਂ ਵਾਲਾ ਬਾਗ ਤੱਕ, ਜਿਥੇ ਕੰਡੇਦਾਰ ਤਾਰ ਦੀ ਵਾੜ ਲੱਗੀ ਹੋਈ ਸੀ, ਕਤਾਰਾਂ ਵਿਚ ਲਿਜਾਇਆ ਗਿਆ । ਸੰਗਤਾਂ ਸ਼ਾਂਤਮਈ ਤਰੀਕੇ ਨਾਲ 'ਸਤਿਨਾਮ' ਦਾ ਜਾਪ ਕਰ ਰਹੀਆਂ ਸਨ । ਇਥੇ ਤਲਾਸ਼ੀ ਲੈ ਕੇ ਇਕੱਲੇ ਇਕੱਲੇ ਨੂੰ ਅੱਗੇ ਜਾਣ ਦਿੱਤਾ ਗਿਆ । ਅੱਗੋਂ ਫਿਰ ਕਟੜਾ ਆਹਲਵਾਲੀਆਂ ਦੇ ਸਾਹਮਣੇ ਜਿਥੇ ਸ਼੍ਰੋਮਣੀ ਕਮੇਟੀ ਦਾ ਸਾਈਕਲ ਸਟੈਂਡ ਹੈ, ਕੰਡੇਦਾਰ ਤਾਰ ਲੱਗੀ ਹੋਈ ਸੀ । ਇਥੋਂ ਅੰਦਰ ਕਤਾਰਾਂ ਵਿਚ ਜਾਣ ਦਿੱਤਾ ਗਿਆ । ਅੱਗੋਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ

ਲਈ ਖੁਸ਼ੀ ਵਿਚ ਦੌੜ ਦੌੜ ਕੇ ਮੁਖ ਦੁਆਰ ਤੱਕ ਪਹੁੰਚੀਆਂ ਜਿਥੇ ਫੇਰ ਤਲਾਸ਼ੀ ਲੈ ਕੇ ਅੰਦਰ ਜਾਣ ਦਿੱਤਾ ਗਿਆ। ਕਿਸੇ ਨੂੰ ਕੈਮਰਾ ਆਦਿ ਅੰਦਰ ਲੈ ਜਾਣ ਦੀ ਆਗਿਆ ਨਹੀਂ ਸੀ। ਸੰਗਤਾਂ ਵਿਚ ਭਾਰੀ ਗਿਣਤੀ ਵਿਚ ਹਿੰਦੂ ਵੀਰ ਅਤੇ ਬੀਬੀਆਂ ਵੀ ਸਨ।

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਖੁਸ਼ੀ ਕੁਝ ਮਿੰਟ ਹੀ ਰਹੀ। ਪਰਕਰਮਾ ਅੰਦਰ ਪ੍ਰਵੇਸ਼ ਕਰਦਿਆਂ ਹੀ ਤਬਾਹੀ ਵੇਖ ਕੇ ਸੰਗਤਾਂ ਦੇ ਕਲੇਜੇ ਵਿੱਚੋਂ ਇਕ ਦਮ ਧਾਰ ਨਿਕਲਦੀ ਸੀ। ਭਾਵੇਂ ਪਿਛਲੇ ਕੁਝ ਦਿਨਾਂ ਵਿਚ ਦਿਨ ਰਾਤ ਇਕ ਕਰਕੇ ਮਿਲਟਰੀ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਮਿਸਤਰੀ ਰਾਜ, ਮਜ਼ਦੂਰ, ਪੈਂਟਰ ਆਦਿ ਲਗਾ ਕੇ ਗੋਲੀਆਂ ਦੇ ਨਿਸ਼ਾਨ ਸੀਮੈਂਟ ਨਾਲ ਪੈਚ ਵਰਕ ਕਰ ਕੇ ਉਪਰ ਰੰਗ ਕਰ ਦਿੱਤਾ ਗਿਆ ਸੀ, ਫਿਰ ਵੀ ਛੌਜ਼ ਨੇ ਜੋ ਕੁਝ ਕੀਤਾ ਸੀ ਉਹ ਆਪਣੇ ਆਪ ਮੂੰਹੋਂ ਬੋਲ ਰਿਹਾ ਸੀ। ਪਰਕਰਮਾ ਦੇ ਆਸੇ ਪਾਸੇ ਕਮਰਿਆਂ ਵਿੱਚੋਂ ਨਿਕਲੀ ਅੱਗ, ਸੜ੍ਹੇ ਹੋਏ ਦਰਵਾਜ਼ੇ ਬਾਰੀਆਂ, ਬੁੰਗਾ ਰਾਮਗੜੀਆ ਉੱਤੇ ਤੋਪਾਂ ਦੇ ਗੋਲਿਆਂ ਦੇ ਨਿਸ਼ਾਨ ਅਤੇ ਹੇਠਲੇ ਕਮਰਿਆਂ ਵਿੱਚੋਂ ਆ ਰਹੀ ਸੜਿਆਂਦ, ਟੈਂਕਾਂ ਨਾਲ ਸੰਗਮਰਮਰ ਦੇ ਫਰਸ਼ ਦੀ ਤਬਾਹੀ ਸਰਕਾਰ ਛੁਪਾ ਨਹੀਂ ਸਕੀ ਸੀ। ਸ੍ਰੀ ਅਕਾਲ ਤਖਤ ਸਾਹਿਬ ਦੀ ਢਹਿ-ਢੇਰੀ ਪਾਵਨ ਇਮਾਰਤ ਅਤੇ ਦਰਸ਼ਨੀ ਛਿਉਢੀ ਵਿਖੇ ਤੋਪਾਂ ਦੇ ਗੋਲਿਆਂ ਨਾਲ ਬਰਬਾਦੀ ਵੇਖ ਕੇ ਹਰ ਸਿੱਖ ਦੇ ਹਿਰਦੇ ਵਿਚ ਇਕ ਚੀਸ, ਇਕ ਦਰਦ, ਇਕ ਆਹ ਉਠਦੀ। ਮੈਂ ਵੇਖਿਆ ਕਈ ਸੰਗਤਾਂ, ਵਿਸ਼ੇਸ਼ ਕਰਕੇ ਬੀਬੀਆਂ ਧਾਰਾਂ ਮਾਰ ਮਾਰ ਕੇ ਇਉਂ ਰੋ ਰਹੀਆਂ ਸਨ ਜਿਵੇਂ ਕੋਈ ਆਪਣਾ ਅਤਿ ਨਜ਼ਦੀਕੀ ਬੜਾ ਪਿਆਰਾ ਮਰ ਗਿਆ ਹੋਵੇ। ਹਿੰਦੂ ਬਜ਼ੁਰਗ ਸ੍ਰੀ ਗੁਰਦਿਆਲ ਚੰਦ, ਜਿਨ੍ਹਾਂ ਨੂੰ ਸਾਰੇ ਭਗਤ ਜੀ ਕਹਿ ਕੇ ਸਤਿਕਾਰਦੇ ਹਨ, ਮੇਰੇ ਅੱਗੇ ਅੱਗੇ ਨਾਲ, ਉਹ ਨਿਤਨੇਮ ਨਾਲ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਸਨ ਅਤੇ ਬੜੀ ਹੀ ਗੁਰਬਾਣੀ ਉਨ੍ਹਾਂ ਨੂੰ ਜ਼ਬਾਨੀ ਯਾਦ ਹੈ, ਮੈਂ ਵੇਖਿਆ ਉਹ ਬੱਚਿਆਂ ਵਾਂਗ ਰੋ ਰਹੇ ਸਨ। ਸੁਨਹਿਰੀ ਮੰਦਰ ਅੰਦਰ ਪਰਵੇਸ਼ ਕਰਨ ਸਮੇਂ ਸ਼ਰਧਾ ਨਾਲ ਉਹ ਦਹਿਲੀਜ਼ ਤੇ ਮੱਥਾ ਰੱਖ ਕੇ ਰੋ ਰਹੇ ਸਨ—ਉਨ੍ਹਾਂ ਦੀਆਂ ਅੱਖਾਂ ਹੁੰਡੂਆਂ ਦੀ ਬਰਖਾ ਕਰ ਰਹੀਆਂ ਸਨ। ਮੈਂ ਖੁਦ ਕਈ ਵਾਰੀ ਰੋਇਆ। ਕਈ ਬੰਬਾਂ ਦੀ ਮਾਰ ਨਾਲ ਪਰਕਰਮਾ ਦੇ ਆਸੇ ਪਾਸੇ ਵਾਲੇ ਸੜ੍ਹੇ ਹੋਏ ਕਮਰੇ ਵੇਖ ਰਹੇ ਸਨ। ਕੋਈ ਕਹਿੰਦਾ ਕਿ ਇਸ ਕਮਰੇ ਵਿਚ ਫਲਾਣਾ ਰਹਿੰਦਾ ਸੀ, ਇਥੇ ਫਲਾਂ ਰਹਿੰਦਾ ਸੀ ਆਦਿ। ਇਹ ਸਭ ਵੇਖ ਕੇ ਸੰਗਤਾਂ ਸਰਕਾਰ ਦੇ ਇਸ ਝੂਠੇ ਦਾਅਵੇ ਕਿ “ਸ੍ਰੀ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪੁਜਾ” ਦੀ ਖਿੱਲੀ ਉਡਾ ਰਹੀਆਂ ਸਨ। ਕਈ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਇਮਾਰਤ ’ਤੇ ਗੋਲੀਆਂ ਦੇ ਲੱਗੇ ਸੈਂਕੜੇ ਨਿਸ਼ਾਨ, ਸੁਨਹਿਰੀ ਪੱਤਰਿਆਂ ਜੋ ਸੰਗਮਰਮਰ ਦੀ ਦੀਵਾਰ ਅਤੇ ਨੀਕਾਸ਼ੀ ਉਤੇ ਵੀ ਲੱਗੇ ਸਨ, ਨੂੰ ਗਿਣ ਰਹੇ ਸਨ। ਕੋਈ ਛੌਜ਼ ਨੂੰ ਬੁਰਾ ਭਲਾ ਕਹਿ ਰਿਹਾ ਸੀ, ਕੋਈ ਸ੍ਰੀਮਤੀ ਗਾਂਧੀ ਦੀ ਨੁਕਤਾਚੀਨੀ ਕਰ ਰਿਹਾ ਸੀ।

ਸ੍ਰੀ ਦਰਬਾਰ ਸਾਹਿਬ ਅੰਦਰ ਅਨੇਕਾਂ ਉਹ ਗਵਾਂਢੀ, ਮਿੱਤਰ ਅਤੇ ਜਾਣ

ਪਹਿਚਾਣ ਵਾਲੇ ਵੀ ਮਿਲੇ ਜਿਨ੍ਹਾਂ ਦੇ ਘਰ ਆਸੇ ਪਾਸੇ ਦੇ ਗਲੀ ਮੁੱਹਲਿਆਂ ਵਿਚ ਸਨ। ਹਰ ਕੋਈ ਰੋਣਹਾਕਾ ਹੋ ਕੇ ਇਕ ਢੂਜੇ ਦਾ ਹਾਲ ਪੁਛਦਾ। ਕਈਆਂ ਦਾ ਹਜ਼ਾਰਾਂ ਲੱਖਾਂ ਰੁਧੇ ਦਾ ਨੁਕਸਾਨ ਹੋ ਗਿਆ ਸੀ। ਇਨ੍ਹਾਂ ਵਿਚ ਬਹੁਤੇ ਭਿੰਡਰਾਂ ਵਾਲੇ ਦੀ ਸਖਤ ਨੁਕਤਾਚੀਨੀ ਕਰ ਰਹੇ ਸਨ ਕਿ “ਖਾਲਿਸਤਾਨ ਬਣਾਉਂਦੇ ਬਣਾਉਂਦੇ ਨੇ ਸਾਰੀ ਕੌਮ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ। ਇਹ ਹਮਲਾ ਸਿਰਫ ਉਨ੍ਹਾਂ ਕਾਰਨ ਹੋਇਆ ਹੈ, ਨਹੀਂ ਤਾਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਕੀ ਖਤਰਾ ਸੀ। ਪਹਿਲਾਂ ਕਿਉਂ ਨਾ ਹੋਇਆ ?” ਉਹ ਕਹਿ ਰਹੇ ਸਨ, “ਸੰਤ ਜੀ ਨੂੰ ਸ੍ਰੀ ਅਕਾਲ ਤੱਖਤ ਵਿਖੇ ਰਹਿਣ ਅਤੇ ਕੰਪਲੈਕਸ ਵਿਚ ਮੌਰਚੇ ਬਣਾਉਣ ਅਤੇ ਹਥਿਆਰ ਇਕੱਠੇ ਕਰਨ ਦਾ ਕੀ ਹੱਕ ਸੀ। ਜੇ ਸਰਕਾਰ ਨਾਲ ਲੜਨਾ ਹੀ ਸੀ ਤਾਂ ਬਾਹਰ ਆ ਕੇ ਮੈਦਾਨ ਵਿਚ ਲੜਦੇ।” ਇਸ ਅਤਿ ਪਾਵਨ ਅਸਥਾਨ ਦੀ ਬੇਅਦਬੀ ਅਤੇ ਤਬਾਹੀ ਲਈ ਬਹੁਤੇ ਉਨ੍ਹਾਂ ਨੂੰ ਹੀ ਜੰਮੇਵਾਰ ਠਹਿਰਾ ਰਹੇ ਸਨ।

ਕਈ ਕਹਿਣ ਲੱਗੇ ਕਿ “ਇਹ ਤਾਂ ਸਰਕਾਰ ਦੀ ਇਕ ਗਿਣੀ ਮਿਥੀ ਸਾਜਿਸ਼ ਨਾਲ ਹਮਲਾ ਕੀਤਾ ਗਿਆ ਹੈ ਤਾਂ ਜੋ ਦੇਸ਼ ਦੀ ਬਹੁਗਿਣਤੀ ਨੂੰ ਖੁਸ਼ ਕੀਤਾ ਜਾ ਸਕੇ ਅਤੇ ਸਿੱਖਾਂ ਨੂੰ ਬੁਰੀ ਤਰ੍ਹਾਂ ਦਬਾ ਦਿੱਤਾ ਜਾਏ। ਸਰਕਾਰ ਨੇ ਜੇਕਰ ਭਿੰਡਰਾਂ ਵਾਲੇ ਅਤੇ ਉਨ੍ਹਾਂ ਦੇ ਸਾਬੀਆਂ ਨੂੰ ਹੀ ਪਕੜਨਾ ਹੁੰਦਾ, ਉਹ ਤਾਂ ਦਿਨ ਵੇਲੇ ਸਾਰਾ ਸਮਾਂ ਲੰਗਰ ਦੀ ਇਮਾਰਤ ’ਤੇ ਰਹਿੰਦੇ ਸਨ। ਕਰਫ਼ਿਊ ਤਾਂ ਅੰਮ੍ਰਿਤਸਰ ਲੱਗਾ ਹੀ ਰਹਿੰਦਾ ਸੀ, ਕਿਸੇ ਵੇਲੇ ‘ਅਚਾਨਕ’ ਲੰਗਰ ਨੂੰ ਘੇਰਾ ਪਾ ਕੇ ਉਨ੍ਹਾਂ ਨੂੰ ਗਿਫ਼ਤਾਰ ਕੀਤਾ ਜਾ ਸਕਦਾ ਸੀ। ਜੇ ਦੋਨੋਂ ਪਾਸਿਓਂ ਗੋਲੀ ਵੀ ਚਲਦੀ ਤਾਂ ਇਤਨੇ ਨਿਰਦੋਸ਼ ਲੋਕ ਨਾ ਮਰਦੇ ਅਤੇ ਨਾ ਹੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਪਾਵਨ ਇਮਾਰਤ ਨੂੰ ਕੋਈ ਨੁਕਸਾਨ ਪੁੱਜਦਾ।”

ਸੰਤ ਭਿੰਡਰਾਂ ਵਾਲੇ ਦੇ ਕਈ ਪ੍ਰਸੰਸਕ ਉਨ੍ਹਾਂ ਦੀ ਨੁਕਤਾਚੀਨੀ ਕਰ ਰਹੇ ਸਨ ਅਤੇ ਜੋ ਪਹਿਲਾਂ ਨੁਕਤਾਚੀਨੀ ਕਰਦੇ ਹੁੰਦੇ ਸਨ, ਹੁਣ ਪ੍ਰਸੰਸਾ ਕਰ ਰਹੇ ਸਨ। ਅਜੀਬ ਗੱਲ ਹੈ ਕਿ ਸਮੇਂ ਦੇ ਨਾਲ ਬੰਦੇ ਕਿੰਨਾ ਬਦਲ ਜਾਂਦੇ ਹਨ।

ਇਕ ਹੋਰ ਸੱਜਣ, ਸ: ਮਨੋਹਰ ਸਿੰਘ ਜੋ ਲਾਗੇ ਹੀ ਇਕ ਮਹੱਲੇ ਵਿਚ ਰਹਿੰਦੇ ਹਨ, ਨੇ ਦੱਸਿਆ ਕਿ ਜਿਸ ਦਿਨ ਤੋਂ ਇਹ ਐਕਸ਼ਨ ਹੋਇਆ ਹੈ, ਰਾਤ ਨੂੰ ਅੱਧੀ ਰਾਤ ਤੱਕ ਅਸਮਾਨ ਇਸ ਤਰ੍ਹਾਂ ਲਾਲ ਰਹਿੰਦਾ ਹੈ, ਜਿਵੇਂ ਸੂਰਜ ਛਿਪਣ ਵੇਲੇ ਲਾਲੀ ਰਹਿੰਦੀ ਹੈ। ਉਨ੍ਹਾਂ ਦੇ ਆਖਣ ਅਨੁਸਾਰ ਇਤਨੇ ਜੁਲਮ ਵੇਖ ਕੇ ਆਸਮਾਨ ਵੀ ਖੂਨ ਦੇ ਹੰਝੂ ਵਹਾ ਰਿਹਾ ਹੈ।

ਸ੍ਰੀ ਦਰਬਾਰ ਸਾਹਿਬ ਅੰਦਰ ਸਦੀਆਂ ਤੋਂ ਸੈਕੜੇ ਨਹੀਂ, ਹਜ਼ਾਰਾਂ ਹੀ ਕਬੂਤਰ ਹਮੇਸ਼ਾਂ ਹੀ ਘੁਟਕੂੰ ਗੁੰ-ਘੁਟਕੂੰ ਗੂੰ ਕਰਦੇ ਦਿਖਾਈ ਦਿੰਦੇ ਰਹੇ ਹਨ, ਪਰ ਅੱਜ ਕਿਧਰੇ ਵੀ ਕੋਈ ਕਬੂਤਰ ਦਿਖਾਈ ਨਹੀਂ ਦਿੱਤਾ। ਫੌਜ ਦੇ ਜੁਲਮਾਂ ਨਾਲ, ਦਹਿਸਤ ਨਾਲ ਆਮ ਲੋਕੀਂ ਹੀ ਦਹਿਸਤਜ਼ਦਾ ਨਹੀਂ ਹੋਏ—ਸਗੋਂ ਕਬੂਤਰ ਤਕ ਵੀ ਇਥੋਂ ਉੱਡ ਗਏ ਹਨ।

ਪਰਕਰਮਾ ਤੋਂ ਲੰਗਰ ਵੱਲ, ਸਰਾਂ ਜਾਂ ਮੰਜੀ ਸਹਿਬ ਵੱਲ ਜਾਣ ਦੀ ਆਗਿਆ ਨਹੀਂ ਸੀ। ਕਈ ਬੜੀ ਹੀ ਉਤਸੁਕਤਾ ਨਾਲ ਇਸੇ ਪਾਸੇ ਪਰਕਰਮਾ ਵਿਚ ਲੱਗੀ ਜਾਲੀ ਜਾਂ ਉਪਰੋਂ ਦੀ ਸਰਾਂ ਵੱਲ ਜਿਥੇ ਪੁਰਾਣਾ ਲੰਗਰ ਹੁੰਦਾ ਸੀ, ਵੇਖ ਰਹੇ ਸਨ ਕਿਉਂ ਕਿ ਇਥੇ ਹਾਲੇ ਤੱਕ ਕਈ ਇਨਸਾਨੀ ਪਿੰਜਰ, ਹੱਡੀਆਂ ਜਾਂ ਲਹੂ ਭਿੱਜੇ ਕਪੜੇ, ਦਸਤਾਰਾਂ, ਕ੍ਰਿਪਾਨਾਂ ਆਦਿ ਪਏ ਸਨ ਪਰ ਇਧਰ ਅੱਗੇ ਭਾਗੀ ਗਿਣਤੀ ਵਿਚ ਫੌਜੀ ਜਵਾਨ ਰਾਈਫਲਾਂ ਤਾਣ ਕੇ ਖੜ੍ਹੇ ਸਨ ਤਾਂ ਜੋ ਕੋਈ ਇਸ ਪਾਸੇ ਵੱਲ ਨਾ ਆਏ। ਸਰਾਵਾਂ ਦੇ ਸਾਹਮਣੇ ਵਾਲੀ ਸੜਕ 'ਤੇ ਅਨੇਕਾਂ ਹੀ ਫੌਜੀ ਗੱਡੀਆਂ ਖੜ੍ਹੀਆਂ ਸਨ। ਕਈ ਫੌਜੀਆਂ ਪਾਸ ਵਾਇਰਲੈਸ ਸੈਟ ਵੀ ਵੇਖੇ ਗਏ।

ਸੰਗਤਾਂ ਵਿਚ ਵਰਦੀ ਸਮੇਤ ਫੌਜੀਆਂ ਤੋਂ ਬਿਨਾਂ ਬੀ. ਐਸ. ਐਫ., ਸੀ. ਆਰ. ਪੀ., ਰਾਅ ਅਤੇ ਪੰਜਾਬ ਦੀ ਸੀ. ਆਈ. ਡੀ. ਦੇ ਦਰਜਨਾਂ ਹੀ ਕਰਮਚਾਰੀ ਵੀ ਫਿਰ ਰਹੇ ਸਨ, ਜੋ ਸੰਗਤਾਂ ਦੇ ਫੌਜੀ ਹਮਲੇ ਬਾਰੇ ਪ੍ਰਭਾਵ, ਸੰਗਤਾਂ ਦੀਆਂ ਆਪਸ ਵਿਚ ਗੱਲਾਂ ਬੜੇ ਗੌਰ ਨਾਲ ਸੁਣ ਰਹੇ ਸਨ, ਤਾਂ ਜੋ ਆਪਣੇ ਅਧਿਕਾਰੀਆਂ ਨੂੰ ਦਸ ਸਕਣ।

ਮੇਰੇ ਕਈ ਗਵਾਂਢੀਆਂ ਨੇ ਮੈਨੂੰ ਪਰਕਰਮਾ ਵਿਚ ਦੱਸਿਆ ਸੀ ਕਿ ਮੈਂ ਬਾਹਰ ਮੁੱਖ ਗੇਟ 'ਤੇ ਫੌਜ ਦੇ ਦਫ਼ਤਰ ਤੋਂ ਆਗਿਆ ਲੈ ਕੇ ਆਪਣਾ ਮਕਾਨ ਵੇਖ ਸਕਦਾ ਹਾਂ ਪਰ ਉਥੇ ਬੱਚਿਆ ਕੁਝ ਨਹੀਂ ਹੈ। ਮੇਰੇ ਨਾਲ ਤੋਮਰ ਤੇ ਪ੍ਰਾਸ਼ਾਰ ਵੀ ਸੀ। ਅਸੀਂ ਮੇਜਰ ਤੋਂ ਆਗਿਆ ਲਈ। ਉਸ ਨੇ ਇਕ ਜਵਾਨ ਸਾਡੇ ਨਾਲ ਭੇਜ ਦਿੱਤਾ ਤੇ ਕਿਹਾ ਇਨ੍ਹਾਂ ਨੂੰ ਮਕਾਨ ਵਿਖਾ ਦਿਓ, ਪਰ ਕੋਈ ਚੀਜ਼ ਚੁਕਣ ਨਹੀਂ ਦੇਣੀ। ਸਾਨੂੰ ਗਿਫ਼ਟ ਹਾਊਸ ਲਾਗੇ ਪੌੜੀਆਂ ਪਾਸ ਖੜਾ ਕਰ ਕੇ ਜਵਾਨ, ਉਪਰਲੀ ਟੁਕੜੀ ਦੇ ਇੰਚਾਰਜ ਤੋਂ ਆਗਿਆ ਲੈਣ ਚਲਾ ਗਿਆ। ਇਥੇ ਸਾਡੇ ਪਾਸ ਹੀ ਐਮ. ਈ. ਐਸ. ਦਾ ਇਕ ਜਵਾਨ ਖਾਕੀ ਵਰਦੀ ਪਹਿਨੀ ਰੰਗ ਕਰਦਾ ਕਰਦਾ ਖੜ੍ਹੇ ਗਿਆ। ਪ੍ਰਾਸ਼ਾਰ ਚੰਡੀਗੜ੍ਹ ਦੀ ਪ੍ਰੈਸ ਪਾਰਟੀ ਨਾਲ ੧੪ ਜੂਨ ਨੂੰ ਵੀ ਇਥੇ ਆ ਚੁੱਕਾ ਸੀ, ਉਦੋਂ ਹਾਲੇ ਕੋਈ ਮੁੰਗਮਤ ਸ਼ੁਰੂ ਨਹੀਂ ਕੀਤੀ ਗਈ ਸੀ। ਉਸ ਨੇ ਉਸ ਜਵਾਨ ਨੂੰ ਕਿਹਾ, “ਆਪ ਨੇ ਥੋੜ੍ਹੇ ਦਿਨਾਂ ਮੈਂ ਬਹੁਤ ਕਾਮ ਕਰ ਦੀਆ ਹੈ।” ਭਾਵ ਕਾਫੀ ਮੁੰਗਮਤ ਕਰ ਦਿੱਤੀ ਹੈ। ਇਸ ਤੇ ਉਹ ਇਕ ਦਮ ਬੋਲਿਆ, “ਕਾਮ ਤੋਂ ਇਨ ਲੋਗੋਂ ਨੇ ਕੀਆ ਹੈ ਜਿਨ੍ਹਾਂ ਨੇ ਏਕ ਪੂਜਾ ਕੇ ਸਥਾਨ ਕੋ ਕਿਲ੍ਹਾ ਬਣਾ ਦੀਆ। ਗੁਰੂ ਰਾਮਦਾਸ ਇਨ ਕੋ ਨਰਕ ਮੈਂ ਭੇਜੋ। ਅੰਦਰ ਇਤਨਾ ਗੋਲੀ ਸਿੱਕਾ ਥਾ.....ਤੋਅਬਾ ਤੋਅਬਾ, ਯਹਾਂ ਤੋਂ ਅੰਰਤੋਂ ਵੀ ਗੋਲੀ ਚਲਾ ਰਹੀ ਥੀ।” ਪ੍ਰਾਸ਼ਾਰ ਇਸ ਨਾਲ ਗੱਲਾਂ ਕਰਨ ਲੱਗਾ। ਇਹ ਜਵਾਨ ਅੱਗੋਂ ਬੋਲਦਾ ਗਿਆ, “ਯੇਹ ਲੋਗ ਮਾਂਗ ਕਰ ਰਹੇ ਥੇ ਕਿ ਸ਼ਹਿਰ ਮੈਂ ਬੀੜੀ ਸਿਗਾਰੇਟ ਪੀਣਾ ਮਨੁਂ ਕਰ ਦੇ ਪਰ ਅੰਦਰ ਸੇ ਸ਼ਗਾਬ ਕੀ ਬੋਤਲੇ ਮਿਲੀ ਹੈਂ। ਕਈ ਘਰੋਂ ਮੈਂ ਕੂਕਰ ਮੈਂ ਮੀਟ ਬਣਾ ਕਰ ਰੱਖਾ ਹੂਆ ਥਾ। ਕਿਆ ਧਾਰਮਿਕ ਸਥਾਨੋਂ ਪਰ ਯਹ ਚੀਜ਼ਾਂ ਠੀਕ ਹੈ ?” ਉਸ ਦੀਆਂ ਗੱਲਾਂ ਸੁਣ ਕੇ ਮੈਂ ਮਨ ਹੀ ਮਨ ਵਿਚ ਕਿਹਾ ਕਿ ਇਨ੍ਹਾਂ ਦੇ ਦਿਲਾਂ ਵਿਚ ਸਿੱਖਾਂ ਪ੍ਰਤੀ ਕਿਤਨੀ ਨਫਰਤ

ਭਰੀ ਗਈ ਹੈ। ਸੋਚਿਆ ਕਿ ਜਵਾਬ ਦੇਵਾਂ ਤੇ ਦੱਸਾਂ ਕਿ ਸਿੱਖ ਧਰਮ ਵਿਚ ਤੰਬਾਕੂ ਕੁਰਹਿਤ ਹੈ, ਪਰ ਮੀਟ ਖਾਣ ਦੀ ਮਨਾਹੀ ਨਹੀਂ। ਫਿਰ ਸੋਚਿਆ ਕਿ ਕਿਤੇ ਗੁੱਸੇ ਵਿਚ ਆ ਕੇ ਗੋਲੀ ਹੀ ਨਾ ਮਾਰ ਦੇਣ ਜਾਂ ਘਰ ਦਾ ਮਾੜਾ ਮੇਟਾ ਜੋ ਸਾਮਾਨ ਬੱਚਿਆ ਹੈ, ਉਸ ਨੂੰ ਹੀ ਅੱਗ ਨਾ ਲੱਗਾ ਦੇਣ, ਇਸ ਕਰ ਕੇ ਚੁਪ ਰਹਿਣਾ ਹੀ ਮੁਨਾਸਿਬ ਸਮਝਿਆ।

ਦੂਜਾ ਜਵਾਨ ਉਪਰੋਂ ਆ ਗਿਆ। ਅਸੀਂ ਸਾਰੇ ਘਰ ਗਏ। ਮੈਂ ਆਪਣੇ ਜਿੰਦਰੇ ਲਗਾ ਕੇ ਆਇਆ ਸੀ। ਜਿੰਦਰੇ ਤਾਂ ਕੀ, ਕੁੰਡੇ ਆਦਿ ਵੀ ਟੁੱਟੇ ਹੋਏ ਸਨ। ਇਕ ਕਮਰੇ ਵਿਚ ਤਬਾਹ ਹੋਏ ਸਾਮਾਨ ਦਾ ਢੇਰ ਲੱਗਾ ਪਿਆ ਸੀ, ਜਿਵੇਂ ਕੂੜੇ ਦਾ ਢੇਰ ਹੋਏ। ਕਪੜਿਆਂ ਦੇ ਈ ਅਟੈਚੀ ਗਾਇਬ ਸਨ, ਟੀਨ ਦਾ ਇਕ ਵੱਡਾ ਟਰੰਕ ਉਲਟਾ ਹੋਇਆ ਪਿਆ ਸੀ। ਤੋਮਰ ਨੇ ਸਿੱਧਾ ਕੀਤਾ, ਖਾਲੀ ਸੀ। ਸਾਰੀਆਂ ਅਲਮਾਰੀਆਂ ਖਾਲੀ ਸਨ, ਜਿਨ੍ਹਾਂ ਵਿਚ ਟੀ. ਵੀ. ਸੈਟ, ਟਰਾਂਜ਼ਿਸਟਰ, ਟੋਪ-ਰਿਕਾਰਡਰ, ਸੰਤ ਲੌਂਗੋਵਾਲ ਦੀ ਜੀਵਨੀ ਲਿਖਣ ਸਮੇਂ ਇੰਟਰਵਿਊ ਗੀਕਾਰਡ ਕੀਤੀਆਂ ਪ ਟੇਪਾਂ, ਮੇਰੀ ਟਾਈਪ ਦੀ ਛੋਟੀ ਪੋਰਟੇਬਲ ਮਸ਼ੀਨ, ਜ਼ਰੂਰੀ ਕਿਤਾਬਾਂ, ਪਤਨੀ ਦੇ ਗਹਿਣੇ ਆਦਿ ਪਏ ਸਨ, ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ। ਫਰਿੱਜ ਦੇ ਬਾਹਰ ਗੋਲੀਆਂ ਲੱਗੀਆਂ ਸਨ, ਅੰਦਰੋਂ ਤੋੜੀ ਪਈ ਸੀ। ਰਸੋਈ ਬਿਲਕੁਲ ਖਾਲੀ ਸੀ। ਕੋਈ ਬਰਤਨ ਤੇ ਬਾਕੀ ਸਾਮਾਨ ਨਹੀਂ ਸੀ, ਆਟੇ ਵਾਲਾ ਇਕ ਪੀਪਾ ਟੁੱਟਾ ਭੱਜਾ ਪਿਆ ਸੀ, ਵੱਡੇ ਪਲੰਘ ਪਏ ਸਨ ਪਰ ਬਾਕੀ ਫਰਨੀਚਰ ਗਾਇਬ ਸੀ। ਦੋਨੋਂ ਕਮਰਿਆਂ ਵਿਚ ਛੱਤ ਦੇ ਪੱਖੇ ਲੱਗੇ ਸਨ। ਇਕ ਪੱਖੇ ਦੇ ਪਰਾਂ ਵਿਚ ਗੋਲੀਆਂ ਲੱਗੀਆਂ ਸਨ। ਮੈਂ ਸਾਰੇ ਨੁਕਸਾਨ ਲਈ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਤਿਆਰ ਸੀ, ਪਰ ਫੇਰ ਵੀ ਇਹ ਨਾਦਰਸ਼ਾਹੀ ਲੁੱਟ ਵੇਖ ਕੇ ਇਕ ਵਾਰੀ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ। ਮੇਰੇ ਲਾਗਲੇ ਗੁਆਂਢੀਆਂ ਦੇ ਸਾਰੇ ਸਾਮਾਨ ਦਾ ਵੀ ਇਹੋ ਹਾਲ ਸੀ। ਸ. ਨਰਿੰਦਰਜੀਤ ਸਿੰਘ ਨੰਦਾ, ਭਾਈ ਹਰਚਰਨ ਸਿੰਘ ਜੀ, ਭਾਈ ਕੁਲਵੰਤ ਸਿੰਘ, ਭਾਈ ਗੁਰਮੇਲ ਸਿੰਘ ਸਭਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ। ਤੋਮਰ ਮੈਨੂੰ ਕਲ੍ਹੀ ਤੱਕ ਕਹਿ ਰਿਹਾ ਸੀ ਕਿ ਤੁਹਾਡੇ ਸਭ ਦੇ ਘਰ ਫੌਜ ਦੇ ਕਬਜ਼ੇ ਵਿਚ ਹਨ, ਕੋਈ ਚੀਜ਼ ਨਹੀਂ ਜਾ ਸਕਦੀ। ਹੁਣ ਉਸ ਨੇ ਅਤੇ ਪ੍ਰਾਸ਼ਰ ਨੇ ਆਪਣੀਆਂ ਅੱਖਾਂ ਨਾਲ ਇਹ ਨਾਦਰਸ਼ਾਹੀ ਲੁੱਟ ਵੇਖ ਲਈ ਸੀ ਤਾਂ ਜਾ ਕੇ ਤੋਮਰ ਨੂੰ ਯਕੀਨ ਆਇਆ ਕਿ ਫੌਜ ਇਤਨੀ ਲੁੱਟ-ਖਸੁੱਟ ਕਰ ਸਕਦੀ ਹੈ, ਜਿਵੇਂ ਹਰ ਜੇਤੂ ਫੌਜ ਦੁਸ਼ਮਣਾਂ ਦੀ ਜਾਨੀ ਅਤੇ ਮਾਲੀ ਲੁੱਟਮਾਰ ਕਰਦੀ ਹੈ। ਸਾਡੀ ਫੌਜ ਵੀ ਤਾਂ ਇਥੇ ਜੇਤੂ ਰਹੀ ਸੀ, ਇਸ ਲਈ ਲੁੱਟਮਾਰ ਕਰਨਾ ਇਨ੍ਹਾਂ ਦਾ ਹੱਕ ਬਣਦਾ ਸੀ।

ਡਿਪਟੀ ਕਮਿਸ਼ਨਰ ਪਾਸ ਕਲੇਮ ਭਰਨ ਦਾ ਅੱਜ ਆਖਰੀ ਦਿਨ ਸੀ। ਸ੍ਰੀ ਦਰਬਾਰ ਸਾਹਿਬ ਤੋਂ ਆ ਕੇ ਮੈਂ ਕੋਤਵਾਲੀ ਪੁਲਿਸ ਪਾਸ ਇਸ ਨੁਕਸਾਨ ਦੀ ਰੀਪੋਰਟ ਲਿਖਵਾਈ। ਡੀ. ਸੀ. ਦਫ਼ਤਰ ਤੋਂ ਛਥੇ ਹੋਏ ਫਾਰਮ ਲਿਆ ਕੇ ਛੇਤੀ ਛੇਤੀ ਨੁਕਸਾਨ ਹੋਏ ਸਮਾਨ ਦੀ ਲਿਸਟ ਤੇ ਅੰਦਾਜ਼ਨ ਕੀਮਤ ਲੱਗਾ ਕੇ ਕਲੇਮ ਲਈ ਬਿਨੈ ਪੱਤਰ

ਦਿੱਤਾ। (ਸਰਕਾਰ ਦੀ ਪਹਿਲੀ ਪਾਲਸੀ ਅਨੁਸਾਰ ਕੰਪਲੈਕਸ ਵਿਚ ਰਹਿ ਰਹੇ ਕਿਸੇ ਵਿਅਕਤੀ ਨੂੰ ਕੋਈ ਮੁਆਵਜ਼ਾ ਨਹੀਂ ਮਿਲਣਾ ਸੀ। ਉਨ੍ਹਾਂ ਲਈ ਸਾਰੇ ਅਤਿਵਾਦੀ ਹਨ। ਮਾਰਚ ੧੯੯੫ ਵਿਚ ਦੁਬਾਰਾ ਦਰਖਾਸਤਾਂ ਮੰਗੀਆਂ ਤੇ ਸਭ ਨੇ ਫਿਰ ਪੁਲਿਸ ਦੀ ਰੀਪੋਰਟ ਦੀ ਕਾਪੀ ਲੱਗਾ ਕੇ ਦੁਬਾਰਾ ਕਲੇਮ ਭਰੇ ਜੋ ਸਾਰੇ ਰੱਦ ਕਰ ਦਿੱਤੇ ਗਏ। ਸ. ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਸਰਕਾਰ ਨੇ ਜਨਵਰੀ ੧੯੯੬ ਵਿਚ ਇਨ੍ਹਾਂ ਸਭਨਾਂ ਨੂੰ ੧੦-੧੦ ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ)।

ਅਕਾਲੀ ਦਲ ਨੇ ਜ਼ਿਲ੍ਹਾ ਜਥੇਦਾਰਾਂ, ਵਿਧਾਇਕਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਦੀ ਇਕ ਮੀਟਿੰਗ ੨੯ ਜੂਨ ਨੂੰ ਇਥੇ ਬੁਲਾਈ ਹੈ।



## ਸ੍ਰੀ ਦਰਬਾਰ ਸਾਹਿਬ ਦੇ ਦੁਆਰ ਫਿਰ ਬੰਦ

੨੬ ਜੂਨ, ੧੯੬੪

ਕਲੁ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਭਗ ੨੦੦ ਚੋਣਵੀਆਂ ਸੰਗਤਾਂ ਨੂੰ ਹੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਸਨ, ਪਰ ਲਗਭਗ ਚਾਰ ਹਜ਼ਾਰ ਸੰਗਤਾਂ ਨੂੰ ਦਰਸ਼ਨ ਕਰਨ ਦਾ ਮੌਕਾ ਲੱਗ ਗਿਆ। ਫੌਜੀ ਤੇ ਜ਼ਿਲ੍ਹਾ ਅਧਿਕਾਰੀਆਂ ਨੇ ਸੋਚਿਆ ਕਿ ਇਸ ਤੋਂ ਉਤਸ਼ਾਹਿਤ ਹੋ ਕੇ ਹੁਣ ਬਹੁਤ ਹੀ ਸੰਗਤਾਂ ਆਉਣਗੀਆਂ। ਸੋ ਪਿਛਲੀ ਰਾਤ ਨੂੰ ਲੋਕ ਸੰਪਰਕ ਵਿਭਾਗ ਵੱਲੋਂ ਅਨਾਉਂਸਮੈਟ ਕੀਤੀ ਗਈ ਕਿ ਕੇਵਲ ਪਰਮਿਟ ਨਾਲ ਹੀ ਦਰਸ਼ਨ ਕਰਨ ਜਾਇਆ ਜਾ ਸਕਦਾ ਹੈ।

ਇਸ ਦੇ ਬਾਵਜੂਦ ਵੀ ਸਵੇਰੇ ਭਾਰੀ ਗਿਣਤੀ ਵਿਚ ਸੰਗਤਾਂ ਕੋਤਵਾਲੀ ਇਕੱਤਰ ਹੋ ਗਈਆਂ। ਅਧਿਕਾਰੀਆਂ ਨੇ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ। ਫੌਜੀ ਤੇ ਜ਼ਿਲ੍ਹਾ ਅਧਿਕਾਰੀਆਂ ਦੇ ਇਸ ਰਵੱਈਏ ਕਾਰਨ ਸੰਗਤਾਂ ਨੂੰ ਬੜੀ ਹੀ ਨਿਰਾਸ਼ਾ ਹੋਈ। ਕੇਵਲ ਕਾਂਗਰਸੀਆਂ ਅਤੇ ਅਫਸਰਾਂ ਦੀ ਸਿਫਾਰਿਸ਼ ਤੇ ਲਗਭਗ ੨੦੦ ਚੋਣਵੇਂ “ਸ਼ਰਧਾਲੂਆਂ” ਨੂੰ ਹੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਗਏ। ਜ਼ਿਲ੍ਹਾ ਜਲੰਧਰ, ਸੰਗਰੂਰ ਅਤੇ ਬਠਿੰਡਾ ਤੋਂ ਵੀ ਸਪੈਸ਼ਲ ਬੱਸਾਂ ਰਾਹੀਂ ਇਥੇ ਆ ਕੇ ਸੰਗਤਾਂ ਨੇ ਦਰਸ਼ਨ ਕੀਤੇ।

ਅੱਜ ਪੰਜਾਬ ਵਿਚ ੫੭ ਵਿਅਕਤੀ ਹੋਰ ਪਕੜੇ ਹਨ। ਬਾਬਾ ਨਿਹਾਲ ਸਿੰਘ ਹਰੀਆ ਵੇਲਾਂ ਵਾਲਿਆਂ ਨੂੰ ਵੀ ਗਿੜਤਾਰ ਕੀਤਾ ਗਿਆ ਹੈ। ਕੋਟਕਪੂਰੇ “ਦਹਿਸਤ ਪਸੰਦਾਂ” ਨੇ ਜਗਤ ਰਾਮ ਨਾਂ ਦੇ ਇਕ ਵਿਅਕਤੀ ਨੂੰ ਮਾਰ ਦਿੱਤਾ ਹੈ। ਸਰਕਾਰੀ ਬੁਲਾਰੇ ਅਨੁਸਾਰ ਨਕੋਦਰ ਲਾਗੇ ਚੱਕ ਕਲਾਂ ਵਿਖੇ ਇਕ “ਅਤਿਵਾਦੀ” ਜਾਗੀਰ ਸਿੰਘ ਮਾਰਿਆ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਤੋਂ ਇਕ ਐਂਟੀ-ਟੈਂਕ ਗਰਨੇਡ ਅਤੇ ਕਈ ਹਥਿਆਰ ਮਿਲੇ ਹਨ।

ਅਕਾਲੀ ਦਲ ਦੇ ਐਕਟਿੰਗ ਪ੍ਰਧਾਨ, ਸ. ਉਜਾਗਰ ਸਿੰਘ ਸੇਖਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ, ਸ. ਮੇਜਰ ਸਿੰਘ ਉਬੋਕੇ ਨੇ ਇਕ ਸਾਂਝੇ ਬਿਆਨ ਵਿਚ ਅਕਾਲੀ ਵਿਧਾਇਕਾਂ ਅਤੇ ਜ਼ਿਲ੍ਹਾ ਜਥੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਕਮੇਟੀਆਂ ਦਾ ਉਤਨਾ ਚਿਰ ਬਾਈਕਾਟ ਜਾਰੀ ਰੱਖਿਆ ਜਾਏ ਜਦ ਤਕ ਅਕਾਲੀ ਦਲ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀ। ਪੰਜ ਸਿੰਘ ਸਾਹਿਬਾਨ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗਵਰਨਰ ਪੰਜਾਬ ਨੂੰ ਤਾਰਾਂ ਦੇ ਕੇ ਮੰਗ ਕੀਤੀ ਹੈ ਕਿ ਸਰਕਾਰ “ਕਾਰ ਸੇਵਾ” ਦਾ ਕੰਮ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਨੂੰ ਸੌਂਪ ਦੇਵੇ ਅਤੇ ਖੁਦ ਕੋਈ ਦੱਸਲ ਨਾ ਦੇਵੇ।

ਅੱਜ ਮੇਰੀ ਪਤਨੀ ਕੈਲਾਸ਼ ਦਾ ਜਨਮ ਦਿਨ ਹੈ। ਇਸ ਦਿਨ 'ਤੇ ਮੈਂ ਹਮੇਸ਼ਾਂ ਉਸ ਨੂੰ ਕੋਈ “ਗਿਫ਼ਟ” ਦਿੰਦਾ ਹਾਂ। ਜੇਕਰ ਉਹ ਮੇਰੇ ਪਾਸ ਨਾ ਹੋਏ ਤਾਂ ਤਾਰ ਰਾਹੀਂ ਸ਼ੁਭ ਇਛਾਵਾਂ ਤੇ ਵਧਾਈ ਵੀ ਭੇਜਦਾ ਹਾਂ। ਅੱਜ ਉਸ ਨੂੰ ਖਤ ਲਿਖਿਆ ਹੈ, “ਸਾਡਾ ਘਰ ਫੌਜ ਨੇ ਲੁੱਟ ਲਿਆ ਹੈ। ਮੈਂ ਖੁਦ ਰਫ਼ਿਊਜੀਆਂ ਵਾਂਗ ਦਿਨ ਬਿਤਾ ਰਿਹਾ ਹਾਂ। ਤੇਰੇ ਜਨਮ ਦਿਨ 'ਤੇ ਕੇਵਲ ਆਪਣੀਆਂ ਸ਼ੁਭ ਇਛਾਵਾਂ ਤੇ ਪਿਆਰ ਹੀ ਭੇਂਟ ਕਰ ਸਕਦਾ ਹਾਂ।” ਮੇਰੀ ਪਤਨੀ ਦੇ ਪਰਿਵਾਰ ਦਾ ਘਰ ੧੯੪੨ ਵਿਚ ਸਿਆਲਕੋਟ (ਪਾਕਿਸਤਾਨ) ਜਨੂੰਨੀ ਮੁਸਲਮਾਨਾਂ ਨੇ ਲੁੱਟ ਲਿਆ ਸੀ, ਪਰ ਇਥੇ ਆਪਣੇ ਦੇਸ਼ ਵਿਚ ਉਸ ਦਾ ਘਰ ਸਾਡੀਆਂ ਆਪਣੀਆਂ ਹੀ ਫੌਜਾਂ ਨੇ ਲੁੱਟ ਲਿਆ ਹੈ—ਕਿੰਨੀ ਟਰੈਜ਼ਡੀ ਹੈ।

\* \* \*

# ਸ੍ਰੀ ਦਰਬਾਰ ਸਾਹਿਬ ਮੁਕਤਸਰ ਦੇ ਦੁਆਰ ਖੁਲ੍ਹੇ

੨੭ ਜੂਨ ੧੯੬੪

ਸਰਕਾਰ ਨੇ ਅੱਜ ਸ੍ਰੀ ਦਰਬਾਰ ਸਾਹਿਬ ਮੁਕਤਸਰ ਦੇ ਦੁਆਰ ਕੁਝ ਸਮੇਂ ਲਈ ਸੰਗਤਾਂ ਦੇ ਦਰਸ਼ਨਾਂ ਲਈ ਖੇਲ੍ਹ ਦਿੱਤੇ ਹਨ। ਅੰਮ੍ਰਿਤਸਰ ਵਾਂਗ ਇਕ ਥਾਂ ਸੰਗਤਾਂ ਨੂੰ ਇਕੱਤਰ ਕਰਕੇ ਛੌਜੀ ਸੰਗੀਨਾਂ ਹੇਠ ਦਰਸ਼ਨ ਕਰਨ ਲਈ ਲਿਜਾਇਆ ਗਿਆ। ਇਥੋਂ ਕਲੁਂ ਅੰਮ੍ਰਿਤਸਰ ਵਾਂਗ ਹੀ ਕੁਝ ਚੋਣਵੀਆਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਗਏ ਹਨ।

ਸੁਰਖਿਆ ਫੋਰਸਾਂ ਨੇ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਦੇ ਅੱਜ ਬਹੁਤ ਸਾਰੇ ਬੰਦੇ ਗ੍ਰਿੜਤਾਰ ਕੀਤੇ ਹਨ। ਸਰਕਾਰੀ ਬੁਲਾਰੇ ਅਨੁਸਾਰ ਹਕੀਮਪੁਰ ਵਿਖੇ ਉਨ੍ਹਾਂ ਨੇ ਗੁਰਦੁਆਰੇ ਵਿਖੇ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ। ਕਲਾਨੌਰ ਲਾਗੇ ਪਰਸੋਂ ਕੁਝ “ਦਹਿਸਤ ਪਸੰਦਾਂ” ਨੇ ਤਿੰਨ ਹਿੰਦੂਆਂ ਨੂੰ ਮਾਰ ਦਿੱਤਾ ਸੀ। ਪੁਲਿਸ ਨੇ ਅੱਜ ਵਡਾਲਾ ਦੇ ਲਾਗਲੇ ਦੋ ਪਿੰਡਾਂ ਦੇ ਹਰ ਘਰ ਦੀ ਤਲਾਸੀ ਲਈ ਹੈ।

ਛੌਜੀ ਕਾਰਵਾਈ ਅਤੇ ਸਰਕਾਰੀ ਪ੍ਰਾਪੇਰੀਂਡੇ ਕਾਰਨ ਜਨੂੰਨੀ ਤੇ ਐਂਟੀ-ਸਿੱਖ ਹਿੰਦੂ ਬੜੇ ਖੁਸ਼ ਹਨ। ਥਾਂ-ਥਾਂ, ਇਕੱਠੇ ਹੁਣ ਤਾਂ ਬੜੀਆਂ ਗੱਲਾਂ ਬਣਾਉਂਦੇ ਹਨ—ਅਫਵਾਹਾਂ ਉਡਾਉਂਦੇ ਹਨ—ਕਈ ਤਾਂ ਸਿੱਖਾਂ ਨੂੰ ਚਿੜ੍ਹਾਉਣ ਦਾ ਵੀ ਯਤਨ ਕਰਦੇ ਹਨ। ਕਈ ਪੜ੍ਹੇ ਲਿਖੇ, ਇਥੋਂ ਤਕ ਹੈ ਤਿੰਨ ਪੱਤਰਕਾਰ ਵੀ, ਪਿੱਛੇ ਨਹੀਂ ਸਨ। ਇਸ ਤਰ੍ਹਾਂ ਦੀਆਂ ਬੇ-ਬੁਨਿਆਦ ਗੱਲਾਂ ਤੋਮਰ ਦੇ ਘਰ ਵੀ ਪਹੁੰਚ ਰਹੀਆਂ ਹਨ।

ਤੋਮਰ ਦਾ ਘਰ, ਉਸ ਦੇ ਕਈ ‘ਐਂਟੀ-ਸਿੱਖ’ ਦੋਸਤਾਂ ਦੇ ਮਿਲਣ ਦਾ ਅੱਡਾ ਹੈ। ਉਸ ਦੇ ਕਈ ਜਨੂੰਨੀ ਦੋਸਤ ਉਸ ਨੂੰ ਆ ਕੇ ਬੜੀਆਂ ਹੀ ਸਨਸਨੀਖੇਜ਼ ਖਬਰਾਂ ਦੱਸਦੇ ਹਨ—ਅਫਵਾਹਾਂ ਸੁਣਾਉਂਦੇ ਰਹਿੰਦੇ ਹਨ, ਰਾਈ ਦਾ ਪਹਾੜ ਬਣਾ ਕੇ ਦੱਸਦੇ ਹਨ। ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਲਗਦਾ ਰਹਿੰਦਾ ਹੈ, ਕਈ ਤਾਂ ਮੈਰੇ ਸਾਹਮਣੇ ਹੀ ਕਰਦੇ ਹਨ ਤੇ ਕਈ ਵਾਰੀ ਉਸ ਨੂੰ ਇਕ ਪਾਸੇ ਲੈ ਜਾਂਦੇ (ਪਿੱਛੋਂ, ਉਹ ਮੈਨੂੰ ਦੱਸ ਦਿੰਦਾ) ਇਹ ਖਬਰਾਂ ਇਸ ਤਰ੍ਹਾਂ ਦੀਆਂ ਹਨ, “ਦਰਬਾਰ ਸਾਹਿਬ ਦੇ ਹੇਠਾਂ ਤਹਿਖਾਨੇ ਵਿੱਚੋਂ ੨੦੦ ਦੇ ਕਰੀਬ ਨੌਜਾਨ ਨੰਗੀਆਂ ਕੁੜੀਆਂ ਮਿਲੀਆਂ ਹਨ ਜਿਨ੍ਹਾਂ ਨੂੰ ਪਿਛਲੇ ਢੇਢ ਦੋ ਸਾਲ ਤੋਂ ਤਨ ਢਕਣ ਲਈ ਵੀ ਕੋਈ ਕੱਪੜਾ ਨਹੀਂ ਦਿੱਤਾ ਗਿਆ ਤਾਂ ਜੋ ਦੌੜ ਨਾ ਜਾਣ। ਇਨ੍ਹਾਂ ਵਿਚਾਰੀਆਂ ਨੂੰ ਪਤਾ ਵੀ ਨਹੀਂ ਕਦੋਂ ਦਿਨ ਚੜ੍ਹਦਾ ਹੈ ਤੇ ਕਦੋਂ ਰਾਤ ਹੁੰਦੀ ਹੈ।” (ਇਹ ਨਿਰਧਾਰ ਖਬਰ

ਦਿੱਲੀ ਦੇ “ਹਿੰਦੋਸਤਾਨ ਟਾਈਮਜ਼” ਅਤੇ ਕਈ ਹੋਰ ਸਿੱਖ ਵਿਰੋਧੀ ਅਖਬਾਰਾਂ ਵਿਚ ਇਨ੍ਹਾਂ ਲੋਕਾਂ ਦੀਆਂ ਅਫਵਾਹਾਂ ਕਾਰਨ ਛਪ ਵੀ ਗਈ ਸੀ। ਇਹ ਖਬਰ ਬਿਲਕੁਲ ਗਲਤ, ਝੂਠੀ ਅਤੇ ਸ਼ਰਾਰਤ ਭਰਪੂਰ ਸੀ ਤਾਂ ਜੋ ਸਿੱਖਾਂ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਬਦਨਾਮ ਕੀਤਾ ਜਾ ਸਕੇ। ਇਸ ਕਾਰਨ ਕਈ ਥਾਵਾਂ ’ਤੇ ਤੱਲਖੀ ਵੀ ਪੈਦਾ ਹੋਈ ਅਤੇ ਕਈ ਹਿੰਦੂ-ਸਿੱਖ ਇਕ ਢੂਜੇ ਨਾਲ ਉਲੜੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਇਸ ਦਾ ਖੰਡਨ ਵੀ ਕੀਤਾ ਸੀ।

ਬਾਕੀ ਝੂਠੀਆਂ ਅਫਵਾਹਾਂ ਜੋ ਮੈਂ ਤੌਮਰ ਦੇ ਘਰ ਸੁਣੀਆਂ ਉਹ ਇਸ ਤਰ੍ਹਾਂ ਸਨ, “ਕੰਪਲੈਕਸ ਵਿੱਚੋਂ ਅਨੇਕਾਂ ਹੀ ਵਿਦੇਸ਼ੀ ਲੋਕ ਅਤੇ ਮੁਸਲਮਾਨ ਵੀ ਪਕੜੇ ਗਏ ਹਨ। ਅੰਦਰੋਂ ਹਜ਼ਾਰਾਂ ਹੀ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ, ਹੀਰੋਨ, ਚਰਸ, ਨਿਰੋਧ ਆਦਿ ਮਿਲੇ ਹਨ।” ਮੈਂ ਤੌਮਰ ਦੇ ਇਨ੍ਹਾਂ ਜਨੂੰਨੀ ਦੋਸਤਾਂ ਦੇ ਬੀਮਾਰ ਦਿਮਾਗ ਅਤੇ ਘਟੀਆਪਨ ਬਾਰੇ ਸੌਚ ਕੇ ਬੜਾ ਹੀ ਹੈਰਾਨ ਹੁੰਦਾ ਹਾਂ। ਇਹ ਗੱਲਾਂ ਕਰ ਕੇ ਇਹ ਸਾਰੇ ਆਪਸ ਵਿਚ ਬੜੇ ਹੀ ਖੁਸ਼ ਹੁੰਦੇ ਹਨ।

ਤੌਮਰ ਬੜਾ ਸਿਆਣਾ ਹੈ ਜਾਂ ਡਿਪਲੋਮੇਟ ਹੈ। ਉਹ ਸਭ ਨੂੰ ਖੁਸ਼ ਰੱਖਦਾ ਹੈ। ਮੇਰੇ ਸਾਹਮਣੇ ਇਨ੍ਹਾਂ ਨੂੰ ਬੁਰਾ-ਭਲਾ ਕਹਿ ਦਿੰਦਾ ਹੈ, “ਯੇਹ ਸਾਰੇ ਲੋਕ ਜਨਸੰਘੀ ਹੈ।” ਉਨ੍ਹਾਂ ਸਾਹਮਣੇ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਹੋਏਗਾ। ਆਪਸ ਵਿਚ ਗੱਲਾਂ ਕਰਦੇ ਹੋਏ ਮੈਂ ਉਸ ਨੂੰ ਕਈ ਵਾਰੀ ਦੱਸਿਆ, “ਲੀਡਰ ਕਿਸੇ ਪਾਰਟੀ ਜਾਂ ਫਿਰਕੇ ਦੇ ਮਾਪਿਆਂ ਵਾਂਗ ਹੁੰਦੇ ਹਨ। ਜਿਵੇਂ ਐਲਾਦ ਨੂੰ ਮਾਪਿਆਂ ਦੀ ਕਮਾਈ ਖਾਣ ਦਾ ਹੱਕ ਹੁੰਦਾ ਹੈ, ਕਈ ਵਾਰੀ ਮਾਪਿਆਂ ਦੀ ਗਲਤੀ ਜਾਂ ਬੇਵਕੂਫੀ ਦੀ ਸਜ਼ਾ ਵੀ ਭੁਗਤਣੀ ਪੈਂਦੀ ਹੈ। ਹਿੰਦੂਆਂ ਦੇ ਉਨ੍ਹਾਂ ਲੀਡਰਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਹੀ ਮਾਤਰੀ-ਭਾਸ਼ਾ ਤੋਂ ਮੁਨਕਰ ਕਰਵਾਇਆ, ਦੀ ਗਲਤੀ ਦੀ ਸਜ਼ਾ ਪੰਜਾਬ ਦੇ ਹਿੰਦੂਆਂ ਨੂੰ ਭੁਗਤਣੀ ਪਈ। ਇਨ੍ਹਾਂ ਲੀਡਰਾਂ ਨੇ ਪੰਜਾਬੀ ਹਿੰਦੂਆਂ ਨੂੰ ਆਪਣੇ ਹੀ ਪ੍ਰਦੇਸ਼ ਵਿਚ ਅਜਨਬੀ ਬਣਾ ਕੇ ਰੱਖ ਦਿੱਤਾ ਸੀ। ਜੇ ਹਿੰਦੂ ਵੀਰ ਪੰਜਾਬੀ ਤੋਂ ਮੁਨਕਰ ਨਾ ਹੁੰਦੇ ਤਾਂ ਸ਼ਾਇਦ ਪੰਜਾਬੀ ਸੂਬੇ ਦੀ ਮੰਗ ਹੀ ਨਾ ਉਠਦੀ ਜਾਂ ਫਿਰ ਪੰਜਾਬੀ ਸੂਬਾ ਵੱਡਾ ਬਣਦਾ, ਨਾ ਚੰਡੀਗੜ੍ਹ ਬਾਹਰ ਰਹਿੰਦਾ, ਨਾ ਹੋਰ ਪੰਜਾਬੀ ਬੋਲਦੇ ਇਲਾਕੇ, ਨਾ ਦਰਿਆਵਾਂ ਦਾ ਝਗੜਾ ਉਠਦਾ ਅਤੇ ਸ਼ਾਇਦ ਇਹ ‘ਧਰਮ ਯੁੱਧ’ ਮੇਰਚਾ ਵੀ ਨਾ ਲਗਾਉਣਾ ਪੈਂਦਾ। ਇਹ ਹਿੰਦੂ ਲੀਡਰ ਪੰਜਾਬ ਤ੍ਰਾਸਦੀ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਨਿਰਦੋਸ਼ ਹੱਤਿਆਵਾਂ ਲਈ ਜ਼ਿੰਮੇਵਾਰ ਹਨ। ਇਸੇ ਤਰ੍ਹਾਂ ਜਿਹੜੇ ਸਿੱਖ ਲੀਡਰ ਨਫਰਤ ਦਾ ਪ੍ਰਚਾਰ ਕਰਦੇ ਸਨ, ਨਿਰਦੋਸ਼ ਹਿੰਦੂਆਂ ਤੇ ਹੋਰ ਲੋਕਾਂ ਨੂੰ ਕਤਲ ਕਰਵਾਉਂਦੇ ਰਹੇ ਹਨ, ਉਸ ਦੀ ਸਜ਼ਾ ਹੁਣ ਸਿੱਖ ਭੁਗਤ ਰਹੇ ਹਨ। ਉਨ੍ਹਾਂ ਦੀਆਂ ਬੇਵਕੂਫੀਆਂ ਕਾਰਨ ੨੨੨ ਵਰ੍ਗੇ ਪਿੱਛੋਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਹੈ।” ਇਸ ਗਲਬਾਤ ਦੌਰਾਨ ਉਹ ਹਮੇਸ਼ਾ ਮੇਰੇ ਨਾਲ ਸਹਿਮਤ ਹੋ ਜਾਂਦਾ।

ਬੈਰ, ਮੈਂ ਤਾਂ ਉਸ ਦਾ ਬੜਾ ਹੀ ਧੰਨਵਾਦੀ ਹਾਂ, ਜੋ ਉਸ ਨੇ ਇਸ ਬਿਪਤਾ ਦੇ ਸਮੇਂ ਮੈਨੂੰ ਆਪਣੇ ਘਰ ਵਿਚ ਸ਼ਰਨ ਦਿੱਤੀ ਹੈ, ਭਾਵੇਂ ਇਕ ਪੱਤਰਕਾਰ ਸਾਬੀ ਹਮੇਸ਼ਾ ਉਸ ਨੂੰ ਮੇਰੇ ਵਿਰੁੱਧ ਚੁੱਕਦਾ ਰਹਿੰਦਾ ਸੀ।

# ਸ੍ਰੀ ਗੁਰੂ ਰਾਮਦਾਸ ਹਸਪਤਾਲ ਤੇ ਛਾਪਾ

੨੮ ਜੂਨ, ੧੯੬੪

ਅੱਜ ਤੜਕੇ ਹੀ ਸੁਰੱਖਿਆ ਫੌਰਸਾਂ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ, ਜਿਥੇ ਕਿ ਅੱਜ ਕਲ੍ਹੁ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਚਲ ਰਹੇ ਹਨ, ਵਿਖੇ ਛਾਪਾ ਮਾਰਿਆ ਅਤੇ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਸ. ਉਜਾਗਰ ਸਿੰਘ ਸੇਖਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਸ. ਆਤਮਾ ਸਿੰਘ ਨੂੰ ਐਨ. ਐਸ. ਏ. ਅਧੀਨ ਗਿਫ਼ਤਾਰ ਕਰ ਲਿਆ। ਇਹ ਗਿਫ਼ਤਾਰੀਆਂ ਸ਼ਾਇਦ ਕਲ੍ਹੁ ੨੯ ਜੂਨ ਨੂੰ ਇਥੇ ਅਕਾਲੀ ਦਲ ਦੀ ਹੋ ਰਹੀ ਮੀਟਿੰਗ ਨੂੰ ਮੁੱਖ ਰੱਖ ਕੇ ਕੀਤੀਆਂ ਹਨ। ਛੌਜ਼ ਨੇ ਹਸਪਤਾਲ ਦੇ ਹਰ ਕਮਰੇ ਦੀ ਵੀ ਪੂਰੀ ਤਲਾਸ਼ੀ ਲਈ ਕਿ ਕਿਤੇ ਕਿਸੇ “ਮਰੀਜ਼” ਦੇ ਰੂਪ ਵਿਚ ਕੋਈ “ਅਤਿਵਾਦੀ” ਤਾਂ ਨਹੀਂ ਛੁਪਿਆ।

ਸ੍ਰੀ ਦਰਬਾਰ ਸਾਹਿਬ ਦਾ ਮੁੱਖ ਦੁਆਰ ਸੰਗਤਾਂ ਦੇ ਦਰਸ਼ਨ ਲਈ ਅੱਜ ਸਵੇਰੇ ਦੋ ਘੰਟੇ ਲਈ ਸ਼ੇਲਿਆ ਗਿਆ। ਲਗਭਗ ਛੇ ਹਜ਼ਾਰ ਸੰਗਤਾਂ ਨੇ ਦਰਸ਼ਨ ਕੀਤੇ। (ਕੁਝ ਦਿਨਾਂ ਪਿੱਛੋਂ ਸ਼ਾਮ ਨੂੰ ਵੀ ਸੰਗਤਾਂ ਦੇ ਦਰਸ਼ਨ ਲਈ ਦੋ ਘੰਟੇ ਸਮਾਂ ਦਿੱਤਾ ਜਾਣ ਲੱਗਾ)

ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਗਿ: ਜੈਲ ਸਿੰਘ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਵਿੱਚੋਂ ਛੌਜ਼ ਵਾਪਸ ਬੁਲਾਕੇ ਸਾਰਾ ਕੰਪਲੈਕਸ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਏ।

\* \* \*

## ਅਕਾਲੀ ਦਲ ਦੀ ਪਹਿਲੀ ਮੀਟਿੰਗ

੨੯ ਜੂਨ, ੧੯੬੪

ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਪਿੱਛੋਂ, ਅੱਜ ਇਥੇ ਅਕਾਲੀ ਦਲ ਦੀ ਪਹਿਲੀ ਮੀਟਿੰਗ ਹੋਈ, ਜਿਸ ਵਿਚ ਵਹਿਸ਼ੀਆਨਾ ਫੌਜੀ ਹਮਲੇ, ਪਾਵਨ ਅਸਥਾਨਾਂ ਦੀ ਬੇਅੱਦਬੀ ਤੇ ਤਬਾਹੀ, ਹਜ਼ਾਰਾਂ ਹੀ ਨਿਰਦੋਸ਼ ਸਿੰਘਾਂ ਸਿੰਘਣੀਆਂ ਤੇ ਬੱਚਿਆਂ ਦੇ ਕਤਲੇਅਾਮ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ਾਰਾਂ ਸਰੂਪ, ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਸ਼੍ਰਮਣੀ ਕਮੇਟੀ ਦੇ ੬੪-ਸਾਲਾ ਗੀਕਾਰਡ ਨੂੰ ਸਾੜਨ ਦੀ ਨਿੰਦਾ ਕੀਤੀ ਗਈ ਅਤੇ ਇਸ ਲਈ ਪ੍ਰਾਨ ਮੰਤਰੀ ਨੂੰ ਛੁੰਮੇਵਾਰ ਠਹਿਰਾਇਆ ਗਿਆ।

ਮੀਟਿੰਗ ਨੇ ਅੱਜ ਪੰਜ ਸਿੰਘ ਸਾਹਿਬਾਨ ਵੱਲੋਂ ੧੫ ਜੁਲਾਈ ਨੂੰ “ਸ਼ਹੀਦੀ ਦਿਵਸ” ਮਨਾਉਣ ਦੇ ਸੱਦੇ ਦੀ ਪ੍ਰੇਤੁਤਾ ਕੀਤੀ। ਉਨ੍ਹਾਂ ਬਹਾਦਰ ਸਿੱਖਾਂ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਫੌਜੀ ਹਮਲੇ ਦੇ ਰੋਸ ਵਜੋਂ ਆਪਣੀਆਂ ਪੱਦਵੀਆਂ ਦਾ ਤਿਆਰ ਕੀਤਾ ਹੈ। ਸਰਕਾਰ ਨੂੰ ਕਿਹਾ ਗਿਆ ਕਿ “ਕਾਰ ਸੇਵਾ” ਸਿੱਖ ਪਰੰਪਰਾਵਾਂ ਅਨੁਸਾਰ ਸੰਗਤਾਂ ਨੂੰ ਸੌਂਪੀ ਜਾਏ। ਮੀਟਿੰਗ ਨੇ ਸੁਰੱਖਿਆ ਫੌਰਸਾਂ ਵੱਲੋਂ ਪਿੰਡਾਂ ਵਿਚ ਪੈਦਾ ਕੀਤੀ ਗਈ ਦਹਿਜ਼ਤ ਅਤੇ ਸਿੰਘਾਂ ਉਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਸਖ਼ਤ ਨਿਖੇਪੀ ਕੀਤੀ ਅਤੇ ਸਿੱਖ ਪੰਥ ਨੂੰ ਇਕ ਮੁੱਠ ਹੋ ਕੇ ਇਸ ਚੈਲੰਜ ਦਾ ਮੁਕਾਬਲਾ ਕਰਨ ਲਈ ਕਿਹਾ। ਇਸ ਮੀਟਿੰਗ ਦੀ ਪ੍ਰਾਨਗੀ ਬੀਬੀ ਡਾਕਟਰ ਰਾਜਿੰਦਰ ਕੌਰ ਨੇ ਕੀਤੀ ਸੀ। ਇਸ ਵਿਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਨੇਤਾਵਾਂ ਵਿਚ ਸ. ਬਲਵੰਤ ਸਿੰਘ, ਸ. ਸੁਖਦੇਵ ਸਿੰਘ ਢੀਡਸਾ, ਸ. ਬਲਵਿੰਦਰ ਸਿੰਘ ਭੂੰਦੜ, ਸ. ਬਸੰਤ ਸਿੰਘ ਖਾਲਸਾ, ਸ. ਪ੍ਰਕਾਸ਼ ਸਿੰਘ ਮਜ਼ੀਠਾ (ਸਾਰੇ ਵਿਧਾਇਕ) ਸ. ਤਾਲਬ ਸਿੰਘ ਸੰਧੂ, ਸ. ਹਰਭਜਨ ਸਿੰਘ ਸੰਧੂ, ਸ. ਸੁੱਚਾ ਸਿੰਘ ਛੋਟੇਪੁਰ (ਜ਼ਿਲ੍ਹਾ ਜਥੇਦਾਰ) ਅਤੇ ਸ. ਬਲਵੰਤ ਸਿੰਘ ਰਾਮੂਵਾਲੀਆ ਸਾਬਕਾ ਐਮ. ਪੀ. ਦੇ ਨਾਂ ਵਰਨਣਯੋਗ ਹਨ।

ਅਕਾਲੀ ਦਲ ਦੇ ਪ੍ਰੈਸ ਸਕੱਤਰ, ਸ. ਮਨਜੀਤ ਸਿੰਘ ਤਰਨ-ਤਾਰਨੀ ਨੇ ਇਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਵੱਲੋਂ ਗਿ: ਕ੍ਰਿਪਾਲ ਸਿੰਘ ਜੀ ਪਾਸ ਪ੍ਰਗਟ ਕੀਤੀ ਇੱਛਾ ਅਨੁਸਾਰ ਪਾਰਟੀ ਦਾ ਕੰਮ ਚਲਾਉਣ ਲਈ ਇਕ ਐਡਹਾਕ ਕਮੇਟੀ ਬਣਾਈ ਜਾਏਗੀ। (ਸ. ਪ੍ਰਕਾਸ਼ ਸਿੰਘ ਮਜ਼ੀਠਾ ਇਸ ਕਮੇਟੀ ਦੇ ਕਨਵੀਨਰ ਬਣੇ)। ਉਨ੍ਹਾਂ ਦੀ “ਪਰਫਾਰਮੈਂਸ” ਤੋਂ ਨਾਖੂਸ਼ ਹੋ ਕੇ ੪ ਨਵੰਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਬਰਖਾਸਤ ਕਰ ਕੇ ਸ. ਸੁਰਜਨ ਸਿੰਘ ਠੇਕੇਦਾਰ ਨੂੰ ਨਵਾਂ ਕਨਵੀਨਰ ਨਿਯੁਕਤ ਕੀਤਾ ਜੋ ਸੰਤ ਜੀ ਦੀ ਰਿਹਾਈ ਤਕ ਕੰਮ ਕਰਦੇ

ਰਹੇ। ਸ. ਰਾਜਿੰਦਰ ਸਿੰਘ ਧਾਲੀਵਾਲ ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਬਣੇ। ੩੦ ਨਵੰਬਰ ਨੂੰ ਸਲਾਨਾ ਚੋਣ ਸਮੇਂ ਸ. ਪ੍ਰੇਮ ਸਿੰਘ ਲਾਲਪੁਰਾ ਜੋ ਸੀਨੀਅਰ ਉਪ-ਪ੍ਰਧਾਨ ਚੁਣੇ ਗਏ, ਨਵੇਂ ਐਕਟਿੰਗ ਪ੍ਰਧਾਨ ਬਣੇ)।

ਕਮਿਊਨਿਸਟ (ਮਾਰਕਸੀ) ਲੀਡਰ ਸ. ਹਰਕਿਸ਼ਨ ਸਿੰਘ ਸੁਰਜੀਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਕਾਲੀ ਦਲ ਦੀਆਂ ਮੰਗਾਂ ਪਰਵਾਨ ਕਰਨ ਦਾ ਇਕ-ਪਾਸੜ ਐਲਾਨ ਕੀਤਾ ਜਾਏ ਅਤੇ ਕੰਪਲੈਕਸ ਵਿੱਚੋਂ ਛੌਜ ਵਾਪਸ ਬੁਲਾ ਲਈ ਜਾਏ।

ਸ੍ਰੀ ਕੇ. ਪੀ. ਐਸ. ਗਿੱਲ ਪੰਜਾਬ ਦੇ ਨਵੇਂ ਡਾਇਰੈਕਟਰ ਜਨਰਲ ਪੁਲਿਸ ਨਿਯੁਕਤ ਕੀਤੇ ਗਏ ਹਨ।

\* \* \*

## ਗਵਰਨਰ ਪੰਜਾਬ ਵੱਲੋਂ ਅਸਤੀਫ਼ਾ

੩੦ ਜੂਨ, ੧੯੬੮

ਬਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉਤੇ ਛੌਜੀ ਹਮਲੇ ਨੂੰ ਜਾਇਜ਼ ਕਰਾਰ ਦੇਣ ਲਈ “ਪੰਜਾਬ ਅੰਦੋਲਨ ਬਾਰੇ ਵਾਈਟ ਪੇਪਰ” ਨੂੰ ਅੱਜ ਅੰਤਮ ਛੋਹ ਦਿੱਤੀ ਹੈ।

ਪੰਜਾਬ ਦੇ ਰਾਜਪਾਲ ਸ੍ਰੀ ਬੀ. ਡੀ. ਪਾਂਡੇ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਪਤਾ ਲੱਗਾ ਹੈ ਕੇਂਦਰ ਨੇ ਪੰਜਾਬ ਦੇ ਹਾਲਾਤ ਨੂੰ ਖੁਦ ਹੀ ਵਿਗਾੜਨ ਅਤੇ ਆਪਣੀਆਂ ਕਈ ਖਾਮੀਆਂ ਛੁਪਾਉਣ ਲਈ ਸ੍ਰੀ ਪਾਂਡੇ ਨੂੰ “ਕੁਰਬਾਨੀ ਦਾ ਬਕਰਾ” ਬਣਾਕੇ ਉਨ੍ਹਾਂ ਦੀ ਵਾਈਟ ਪੇਪਰ ਵਿਚ ਨੁਕਤਾਚੀਨੀ ਕੀਤੀ ਹੈ। ਰਾਸ਼ਟਰਪਤੀ ਨੇ ੧੭ ਜੂਨ ਨੂੰ ਕੌਮ ਦੇ ਨਾਂ ਆਪਣੇ ਭਾਸ਼ਣ ਵਿਚ ਅਸਿੱਧੇ ਤੌਰ 'ਤੇ ਪੰਜਾਬ ਸਰਕਾਰ ਦੀ ਹਾਲਤ ਵਿਗਾੜਣ ਲਈ ਨੁਕਤਾਚੀਨੀ ਕੀਤੀ ਸੀ। ਇਸ ਰੋਸ ਵਜੋਂ ਸ੍ਰੀ ਪਾਂਡੇ ਨੇ ਆਪਣਾ ਅਸਤੀਫ਼ਾ ਦਿੱਤਾ ਹੈ। (ਸ੍ਰੀ ਕੇ. ਟੀ. ਸਿਤਾਰਵਾਲਾ ਨੇ ੨ ਜੁਲਾਈ ਨੂੰ ਨਵੇਂ ਰਾਜਪਾਲ ਵੱਲੋਂ ਆਪਣਾ ਅਹੁਦਾ ਸੰਭਾਲਿਆ। ਉਨ੍ਹਾਂ ਦੀ ਥਾਂ ੧੨ ਮਾਰਚ ੧੯੬੫ ਨੂੰ ਸ੍ਰੀ ਅਰਜਨ ਸਿਹੁ ਨੂੰ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਪੰਜਾਬ ਸਮੱਸਿਆ ਨੂੰ ਹਲ ਕਰਨ ਲਈ ਮਹੱਤਵਪੂਰਨ ਰੋਲ ਅਦਾ ਕੀਤਾ। ਉਹ ੧੫ ਨਵੰਬਰ ਨੂੰ ਅਸਤੀਫ਼ਾ ਦੇ ਕੇ ਕੇਂਦਰੀ ਵਪਾਰ ਮੰਤਰੀ ਬਣੇ। ਸ੍ਰੀ ਐਸ. ਡੀ. ਸ਼ਰਮਾ ਨਵੇਂ ਰਾਜਪਾਲ ਬਣੇ)।

(ਛੌਜੀ ਜਰਨੈਲਾਂ ਵੱਲੋਂ ਅਕਾਲੀ ਨੇਤਾਵਾਂ ਨਾਲ ਕੰਪਲੈਕਸ ਵਿੱਚੋਂ ਛੌਜ ਵਾਪਸ ਬੁਲਾਉਣ ਅਤੇ ਕਾਰ ਸੇਵਾ ਬਾਰੇ ਗਲਬਾਤ ੧੬ ਜੁਲਾਈ ਨੂੰ ਫੇਲ੍ਹ ਹੋ ਗਈ। ਸਰਕਾਰ ਨੇ ਬੜੇ ਹੀ ਸ਼ਾਤਰਾਨਾ ਢੰਗ ਨਾਲ ਕਾਂਗਰਸ-ਪੱਖੀ ਬੁੱਢਾ ਦਲ ਦੇ ਨਿਹੰਗ ਬਾਬਾ ਸੰਤਾ ਸਿੰਘ ਨੂੰ ਲਿਆ ਕੇ, ਕੰਪਲੈਕਸ ਦੇ ਲਾਗਲੇ ਇਲਾਕੇ ਵਿਚ ਕਰਫ਼ਿਊ ਲਗਾ ਕੇ, ਸੰਗਤਾਂ ਲਈ ਦਰਬਾਰ ਸਾਹਿਬ ਦੇ ਦੁਆਰ ਬੰਦ ਕਰ ਕੇ, ਛੌਜੀ ਸਾਏ ਹੇਠ, ਸਿੱਖ ਪਰੰਪਰਾਵਾਂ ਦੀ ਉਲੰਘਣਾ ਕਰਦੇ ਹੋਏ ਜ਼ਬਰਦਸਤੀ “ਕਾਰ ਸੇਵਾ” ਸ਼ੁਰੂ ਕਰਵਾ ਦਿੱਤੀ—ਜਿਸ ਨੂੰ ਸਿੱਖਾਂ ਨੇ “ਸਰਕਾਰ ਸੇਵਾ” ਦਾ ਨਾਂ ਦਿੱਤਾ। ਪੰਜ ਸਿੰਘ ਸਾਹਿਬਾਨ ਨੇ ਇਸ ਪੰਥ-ਵਿਰੋਧੀ ਕਾਰਵਾਈ ਲਈ ਬਾਬਾ ਸੰਤਾ ਸਿੰਘ ਨੂੰ ੨੨ ਜੁਲਾਈ ਨੂੰ ਪੰਥ ਵਿੱਚੋਂ ਛੇਕ ਦਿੱਤਾ। ਇਸ ਅਖੰਤੀ “ਕਾਰ ਸੇਵਾ” ਨੂੰ ਸਿੱਖਾਂ ਦੀ ਪ੍ਰਵਾਨਗੀ ਲੈਣ ਲਈ ਸਰਕਾਰ ਨੇ ੧੧ ਅਗਸਤ ਨੂੰ ਅਖੰਤੀ “ਸਰਬੱਤ ਖਾਲਸਾ” ਦਾ ਪਰਪੰਚ ਰਚਿਆ, ਜਿਸ ਵਿਚ ਕੁਝ ਸੈਂਕੜੇ ਕਾਂਗਰਸੀ ਸਿੱਖਾਂ ਤੋਂ ਬਿਨਾਂ ਸਰਕਾਰੀ ਗੱਡੀਆਂ ਵਿਚ ਹਜ਼ਾਰਾਂ ਹੀ ਭੱਈਏ ਲਿਆ ਕੇ ਸ਼ਾਮਿਲ ਕੀਤੇ ਗਏ। ਸਿੰਘ ਸਾਹਿਬਾਨ ਨੇ

ਦੇ ਸਤੰਬਰ ਨੂੰ ਗੁ: ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ “ਵਿਸ਼ਵ ਸਿੱਖ ਕਨਵੈਨਸ਼ਨ” ਬੁਲਾਈ। ਸਰਕਾਰੀ ਰੁਕਾਵਟਾਂ ਅਤੇ ਅਨੇਕ ਪਾਬੰਦੀਆਂ ਤੇ ਸਖ਼ਤੀਆਂ ਦੇ ਬਾਵਜੂਦ, ਦੇਸ਼ ਦੇ ਹਰ ਕੋਨੇ ਤੋਂ ਲੱਖਾਂ ਹੀ ਸਿੰਘ ਇਸ ਵਿਚ ਸ਼ਾਮਿਲ ਹੋਏ। ਇਸ ਕਨਵੈਨਸ਼ਨ ਵਿਚ ਸਿੰਘ ਸਾਹਿਬਾਨ ਨੇ ਗਿ: ਜੈਲ ਸਿੰਘ ਅਤੇ ਸ੍ਰੀ ਬੂਟਾ ਸਿੰਘ ਨੂੰ ਤਨਖਾਹੀਆ ਘੋਸ਼ਿਤ ਕੀਤਾ ਅਤੇ ਸਰਕਾਰ ਨੂੰ ਅਲਟੀਮੇਟ ਦਿੱਤਾ ਕਿ ਜੇਕਰ ੩੦ ਸਤੰਬਰ ਤਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਿੱਖ-ਪੰਥ ਨੂੰ ਨਾ ਸੌਂਪਿਆ ਤਾਂ ਪਹਿਲੀ ਅਕਤੂਬਰ ਨੂੰ ਲੱਖਾਂ ਹੀ ਸਿੰਘ ਸ੍ਰੀ ਦਰਬਾਰ ਸਾਹਿਬ ਆਜ਼ਾਦ ਕਰਵਾਉਣ ਲਈ ਕੂਚ ਕਰਨਗੇ ਅਤੇ ਸ਼ਹੀਦੀ ਬਾਣੇ ਪਹਿਨ ਕੇ ਉਹ ਖੁਦ ਇਸ ਮਹਾਨ ਮਾਰਚ ਦੀ ਅਗਵਾਈ ਕਰਨਗੇ। (ਇਸ ਤੋਂ ਘਬਰਾ ਕੇ ਸਰਕਾਰ ਨੇ ੨੯ ਸਤੰਬਰ ਨੂੰ ਹੀ ਸ੍ਰੀ ਦਰਬਾਰ ਸਾਹਿਬ ਸਿੱਖਾਂ ਨੂੰ ਸੌਂਪ ਦਿੱਤਾ। ਉਸੇ ਦਿਨ ਸ੍ਰੀ ਅਕਾਲ ਤਖਤ ਨੂੰ ਪਵਿੱਤਰ ਸਰੋਵਰ ਦੇ ਜਲ ਨਾਲ ਸਾਫ਼ ਕਰ ਕੇ ਅਖੰਡ ਪਾਠ ਦਾ ਅਰੰਭ ਕੀਤਾ ਗਿਆ, ਜਿਸ ਦਾ ਭੋਗ ਪਹਿਲੀ ਅਕਤੂਬਰ ਨੂੰ ਪਾ ਕੇ ਸ਼ੁਕਰਗਾਨਾ ਦਿਵਸ ਮਨਾਇਆ ਗਿਆ।)

(ਸ੍ਰੀ ਦਰਬਾਰ ਸਾਹਿਬ ’ਤੇ ਛੌਜੀ ਹਮਲੇ ਦਾ ਬਦਲਾ ਲੈਣ ਲਈ ਸ. ਬੇਅੰਤ ਸਿੰਘ ਅਤੇ ਸ. ਸਤਵੰਤ ਸਿੰਘ ਨੇ ੩੧ ਅਕਤੂਬਰ ਨੂੰ ਕਥਿਤ ਤੌਰ ’ਤੇ ਸ੍ਰੀਮਤੀ ਇੰਦਰਗ ਗਾਂਧੀ ਨੂੰ ਗੋਲੀਆਂ ਨਾਲ ਉਡਾ ਦਿੱਤਾ। ਇਸ ਕਤਲ ਦੇ ਬਹਾਨੇ ਦੀ ਆਜ਼ ਵਿਚ ਹੁਕਮਰਾਨ ਕਾਂਗਰਸ ਪਾਰਟੀ ਅਤੇ ਪੁਲਿਸ ਦੀ ਸ਼ਹਿ ਨਾਲ ਜਨੂੰਨੀ ਅਤੇ ਗੁੰਡਾ ਅੰਸਰਾਂ ਨੇ ਦਿੱਲੀ ਤੇ ਹੋਰ ਪਰਦੇਸਾਂ, ਜਿਥੇ ਕਾਂਗਰਸ ਦਾ ਰਾਜ ਸੀ, ਹਜ਼ਾਰਾਂ ਹੀ ਬੇਗੁਨਾਹ ਸਿੱਖਾਂ ਨੂੰ ਕੋਹ ਕੋਹ ਕੇ ਬੜੇ ਹੀ ਜਾਲਮਾਨਾ ਢੰਗ ਨਾਲ ਸ਼ਹੀਦ ਕੀਤਾ। ਬੱਚਿਆਂ ਤਕ ਨੂੰ ਜਿੰਦਾ ਜਲਾ ਦਿੱਤਾ ਗਿਆ, ਬੀਬੀਆਂ ਦੀ ਬੇਪਤੀ ਕੀਤੀ ਗਈ। ਉਹਨਾਂ ਦੀਆਂ ਅਰਬਾਂ ਖਰਬਾਂ ਰੁਪਏ ਦੀਆਂ ਜਾਇਦਾਦਾਂ ਲੁੱਟ ਲਈਆਂ ਗਈਆਂ ਜਾਂ ਅੱਗ ਲੱਗਾ ਦਿੱਤੀ ਗਈ। ਗੱਡੀਆਂ ਬੱਸਾਂ ਚੋਂ ਸਿੱਖਾਂ ਨੂੰ ਕੱਢ ਕੱਢ ਕੇ ਵਹਿਸ਼ੀਆਨਾ ਤਰੀਕੇ ਨਾਲ ਸ਼ਹੀਦ ਕੀਤਾ ਗਿਆ। ਇਹਨਾਂ ਜੁਲਮਾਂ ਨੇ ਮੁਗਲਾਂ, ਇਥੋਂ ਤਕ ਕਿ ਚੰਗੇਜ਼ ਖਾਂ, ਨਾਜ਼ੀਆਂ ਜਾਂ ਦੁਨੀਆਂ ਦੇ ਸਾਰੇ ਜੁਲਮਾਂ ਨੂੰ ਮਾਤ ਪਾ ਦਿੱਤਾ। ਹਜ਼ਾਰਾਂ ਹੀ ਸਿੱਖ ਪਰਿਵਾਰ ਇਸ ਘਲੂਘਾਰੇ ਪਿੱਛੋਂ ਆਪਣੀ ਜਾਨ ਬਚਾ ਕੇ ਖਾਲੀ ਹੱਥ ਪੰਜਾਬ ਆਏ, ਜਿਵੇਂ ਦੇਸ਼ ਦੀ ਵੰਡ ਪਿੱਛੋਂ ਪਾਕਿਸਤਾਨ ਤੋਂ ਹਿੰਦੂ ਅਤੇ ਸਿੱਖ ਭਾਰਤ ਆਏ ਸਨ)।

(ਦਸੰਬਰ ੧੯੬੪ ’ਚ ਲੋਕ ਸਭਾ ਅਤੇ ਮਾਰਚ ੧੯੬੫ ’ਚ ਵਿਧਾਨ ਸਭਾਵਾਂ ਦੀਆਂ ਚੋਣਾਂ ਦੌਰਾਨ ਸ੍ਰੀ ਰਾਜੀਵ ਗਾਂਧੀ ਸਮੇਤ ਹੁਕਮਰਾਨ ਪਾਰਟੀ ਦੇ ਰੇਡੀਓ, ਟੀ. ਵੀ. ਦੇ ਸਰਕਾਰੀ ਮਾਧਿਅਮ ਰਾਹੀਂ ਸਿੱਖਾਂ ਵਿਰੁੱਧ ਬੜਾ ਹੀ ਜ਼ਹਿਰੀਲਾ ਪ੍ਰਾਪੇਗੰਡਾ ਕੀਤਾ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਵਾਸਤਾ ਪਾ ਕੇ, ਹਿੰਦੂ ਵੋਟਰਾਂ ਦੇ ਜਜ਼ਬਾਤ ਸਿੱਖਾਂ ਵਿਰੁੱਧ ਭੜਕਾ ਕੇ ਚੋਣਾਂ ਜਿੱਤੀਆਂ।)

(ਚੋਣਾਂ ਉਪਰੰਤ ਮਾਰਚ ਤੇ ਅਪੈਲ ਵਿਚ ਸਾਰੇ ਸੀਨੀਅਰ ਅਕਾਲੀ ਨੇਤਾ ਰਿਹਾਅ ਕਰ ਦਿੱਤੇ ਗਏ। ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਅਕਾਲੀ ਦਲ ਦੀ ਕਮਾਨ

ਸੰਭਾਲੀ ਅਤੇ ਸਾਰੇ ਪਰਦੇਸ਼ਾਂ ਦਾ ਤੁਢਾਨੀ ਦੌਰਾ ਕੀਤਾ । ਸ਼ਹੀਦ ਪਰਿਵਾਰਾਂ ਦੇ ਘਰ ਜਾ ਕੇ ਹਮਦਰਦੀ ਪਰਗਟ ਕੀਤੀ ਅਤੇ ਪਾਰਟੀ ਨੂੰ ਨਵੇਂ ਸਿਰੇ ਤੋਂ ਲਾਮਬੰਦ ਕੀਤਾ । ਉਹ ਸਿੱਖ ਕੌਮ ਦੇ ਫਿਰ ਸਿਰਮੌਰ ਨੇਤਾ ਬਣ ਕੇ ਉਭਰੇ । ਸਮੁੱਚਾ ਪੰਥ ਉਨ੍ਹਾਂ ਦੇ ਪਿੱਛੇ ਵੇਖ ਕੇ ੨੪ ਜੁਲਾਈ ੧੯੮੫ ਨੂੰ ਪ੍ਰਾਨ ਮੰਤਰੀ ਸ੍ਰੀ ਰਾਜਿੰਦ ਗਾਂਧੀ ਨੇ ਪੰਜਾਬ ਬਾਰੇ ਉਹਨਾਂ ਨਾਲ ਸਮਝੌਤਾ ਕੀਤਾ, ਜਿਸ ਅਨੁਸਾਰ ਕੁਝ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ । ਪਰ ਪੰਜਾਬ ਤੇ ਸਿੱਖ ਕੌਮ ਦੀ ਬਦਕਿਸਮਤੀ ਨੂੰ ਸੰਤ ਜੀ ਆਪਣੇ ਰਾਜਸੀ ਵਿਰੋਧੀਆਂ ਦੀ ਈਰਖਾ ਤੇ ਸਾਜਿਸ਼ ਦਾ ਸ਼ਿਕਾਰ ਹੋ ਗਏ । ੨੦ ਅਗਸਤ ਨੂੰ ਉਹਨਾਂ ਨੂੰ ਸ਼ੇਰਪੁਰ ਦੇ ਇਕ ਗੁਰਦੁਆਰਾ ਸਾਹਿਬ ਦੀ ਪਾਵਨ ਹਦੂਦ ਅੰਦਰ ਗੋਲੀਆਂ ਮਾਰ ਦੇ ਸ਼ਹੀਦ ਕਰ ਦਿੱਤਾ ਗਿਆ । ਸ. ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ ਦੇ ਨਵੇਂ ਪ੍ਰਾਨ ਬਣੇ) ।

(ਪੰਜਾਬ ਦੀਆਂ ਚੋਣਾਂ ੨੫ ਸਤੰਬਰ ਨੂੰ ਹੋਈਆਂ, ਜਿਸ ਵਿਚ ਅਕਾਲੀ ਪਾਰਟੀ ੭੩ ਸੀਟਾਂ ਲੈ ਕੇ ਭਾਰੀ ਬਹੁ-ਸੰਮਤੀ ਨਾਲ ਜਿੱਤ ਕੇ ਅੱਗੇ ਆਈ । ਸ. ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਨਵੀਂ ਸਰਕਾਰ ਬਣੀ । ਬਰਨਾਲਾ ਸਾਹਿਬ ਨੇ ਚੋਣ ਮੈਨੀਫੈਸਟੋ ਅਨੁਸਾਰ ਜੇਲ੍ਹਾਂ ਵਿੱਚੋਂ ਬੰਦ ਨਿਰਦੋਸ਼ ਨੌਜਵਾਨਾਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਨੌਕਰੀਆਂ ਦੇਣ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ । ਪੰਜਾਬ ਤੇ ਬਾਹਰੋਂ ਆਏ ਬਰਨਾਲੀ ਸਿੱਖ ਪਰਿਵਾਰਾਂ ਦੇ ਪੁਨਰਵਾਸ ਲਈ ਯਤਨ ਸ਼ੁਰੂ ਕਰ ਦਿੱਤੇ । ਇਸ ਉਤੇ ਕਈ ਫਿਰਕੂ ਜਥੇਬੰਦੀਆਂ ਤੇ ਪਾਰਟੀਆਂ, ਇਥੋਂ ਤਕ ਕਿ ਖੁਦ ਸ੍ਰੀ ਗਾਂਧੀ ਨੇ ਬਰਨਾਲਾ ਸਰਕਾਰ ਦੀ ਸਖ਼ਤ ਨੁਕਤਾਚੀਨੀ ਸ਼ੁਰੂ ਕਰ ਦਿੱਤੀਆਂ । ਪੰਜਾਬ ਸਮਝੌਤੇ ਨੂੰ ਤਾਰਪੀਡੋ ਕਰਨ ਦੇ ਯਤਨ ਆਰੰਭ ਦਿੱਤੇ, ਜਿਸ ਸਦਕਾ ਸਮਝੌਤੇ ਅਨੁਸਾਰ ੨੬ ਜਨਵਰੀ ਨੂੰ ਚੰਡੀਗੜ੍ਹ ਪੰਜਾਬ ਨੂੰ ਨਾ ਦੇਣ ਲਈ ਰੇੜਕਾ ਪਾ ਦਿੱਤਾ । ਬਰਨਾਲਾ ਸਰਕਾਰ ੧੦ ਮਈ ੧੯੮੭ ਨੂੰ ਤੌੜ ਦਿੱਤੀ ਗਈ) ।

(ਭਾਰਤ ਸਰਕਾਰ ਵੱਲੋਂ ਪੰਥ 'ਚੋਂ ਛੇਕੇ ਗਏ ਬਾਬਾ ਸੰਤਾ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ 'ਕਾਰ ਸੇਵਾ' ਨੂੰ ਰੱਦ ਕਰਕੇ ਸ਼੍ਰੋਮਣੀ ਕਮੇਟੀ ਨੇ ਨਵੀਂ ਇਮਾਰਤ ਬਨਾਉਣ ਲਈ ਪੰਜ ਸਿੱਖ ਸ਼ਾਸ਼ਸ਼ੀਅਤਾਂ, ਬਾਬਾ ਠਾਕਰ ਸਿੰਘ ਜੀ, ਬਾਬਾ ਹਰਬੰਸ ਸਿੰਘ ਜੀ, ਬਾਬਾ ਜਗਤਾਰ ਸਿੰਘ ਜੀ, ਬਾਬਾ ਉਤਮ ਸਿੰਘ ਜੀ ਅਤੇ ਬਾਬਾ ਦੀਵਾਨ ਸਿੰਘ ਜੀ ਨੂੰ ਸੌਂਪੀ ਗਈ । ੨੬ ਜਨਵਰੀ ੧੯੮੬ ਨੂੰ ਪੁਰਾਣੀ ਇਮਾਰਤ ਢਾਹੁਣ ਦੀ ਸੇਵਾ ਆਰੰਭੀ ਗਈ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ੧੬ ਫਰਵਰੀ ੧੯੮੬ ਨੂੰ ਰੱਖਿਆ ਗਿਆ) ।

(ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਇਸ ਨਵੀਂ ਇਮਾਰਤ ਵਿਚ ੧੩ ਅਪ੍ਰੈਲ ੧੯੮੭ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਸ਼ੁਰੂ ਕੀਤੀ) ।

ਫੌਜੀ ਸਾਕਾ

## ਗਿਆਨੀ ਸਾਹਿਬ ਸਿੰਘ ਜੀ ਦੀ ਜ਼ਬਾਨੀ

ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿ: ਸਾਹਿਬ ਜੀ ਫੌਜੀ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਗਲੀ ਸ਼ਹੀਦਾਂ ਬੁੰਗਾ (ਕੌਲਸਰ) ਵਿਖੇ ਰਹਿੰਦੇ ਸਨ। ਫੌਜ ਨੇ ਹਮਲਾ ਤਾਂ ੪ ਜੂਨ ਸਵੇਰੇ ੪-੪੪ ਵਜੇ ਹੀ ਕਰ ਦਿੱਤਾ ਸੀ। ਇਸ ਅੰਧਾਪੁੰਦ ਛਾਇਰਿੰਗ ਵਿਚ ਵੀ ਉਨ੍ਹਾਂ ਨੇ ੫ ਜੂਨ ਬਾਅਦ ਦੁਪਹਿਰ ਤਕ ਡਿਊਟੀ ਦਿੱਤੀ ਸੀ। ਉਹ ਈ ਜੂਨ ਨੂੰ ਸ੍ਰੀ ਦਰਬਾਰ ਸਾਹਿਬ ਨਹੀਂ ਆ ਸਕੇ, ਪਰ ਹੋਰ ਗ੍ਰੰਥੀ ਸਿੰਘ, ਗਿਆਨੀ ਮੋਹਨ ਸਿੰਘ ਜੀ ਅਤੇ ਗਿਆਨੀ ਪੂਰਨ ਸਿੰਘ ਜੀ, ਜੋ ੫ ਜੂਨ ਸ਼ਾਮ ਨੂੰ ਅੰਦਰ ਸਨ, ਬਾਹਰ ਨਹੀਂ ਜਾ ਸਕੇ ਸਨ। ਮੈਂ ਗਿਆਨੀ ਸਾਹਿਬ ਸਿੰਘ ਜੀ ਤੋਂ ਇਸ ਹਮਲੇ ਬਾਰੇ ਇਕ ਇੰਟਰਵਿਊ ਰਾਹੀਂ ਜੋ ਜਾਣਕਾਰੀ ਪ੍ਰਾਪਤ ਕੀਤੀ, ਉਹ ਇਸ ਪ੍ਰਕਾਰ ਹੈ—

੦ ਫੌਜੀ ਹਮਲੇ ਤੋਂ ਪਿੱਛੋਂ ਆਪ ਪਹਿਲੀ ਵਾਰੀ ਸ੍ਰੀ ਦਰਬਾਰ ਸਾਹਿਬ ਕਦੋਂ ਆਏ ਅਤੇ ਕੀ ਵੇਖਿਆ

—ਗਿਆਨੀ ਮੋਹਨ ਸਿੰਘ ਜੀ ਅਤੇ ਗਿਆਨੀ ਪੂਰਨ ਸਿੰਘ ਜੀ ਨੂੰ ਨਾਲ ਲੈ ਕੇ ਕੁਝ ਫੌਜੀ ਜਵਾਨ ੭ ਜੂਨ ਸਵੇਰੇ ੫ ਵਜੇ ਦੇ ਕਰੀਬ ਮੇਰੇ ਘਰ ਆਏ। ਉਨ੍ਹਾਂ ਕਿਹਾ ਕਿ ਤੁਹਾਨੂੰ ਜਨਰਲ ਸਾਹਿਬ ਬੁਲਾ ਰਹੇ ਹਨ, ੧੫ ਮਿੰਟਾਂ ਵਿਚ ਤਿਆਰ ਹੋ ਕੇ ਸਾਡੇ ਨਾਲ ਚਲੋ।

ਮੈਂ ਉਨ੍ਹਾਂ ਨਾਲ ਆਇਆ ਤਾਂ ਵੇਖਿਆ ਕਿ ਆਟਾ ਮੰਡੀ, ਕਟੜਾ ਦਲ ਸਿੰਘ ਤੇ ਪਿਛਲੀ ਡਿਊਨੀ ਵਿਚ ਬੇ-ਇੰਤਹਾ ਹੀ ਫੌਜ ਸੀ। ਥਾਂ-ਥਾਂ 'ਤੇ ਰਸਤੇ ਵਿਚ ਫੌਜੀ ਪੁਛਦੇ ਸਨ, “ਯਹ ਕੌਣ ਹੈ ਇਸੇ ਗੋਲੀ ਮਾਰ ਦੇ।” ਜਿਹੜੇ ਫੌਜੀ ਮੈਨੂੰ ਲੈਣ ਵਾਸਤੇ ਗਏ ਸਨ, ਉਹ ਦਸਦੇ ਕਿ “ਯਹ ਹੈੱਡ ਪੁਜਾਰੀ ਹੈ।” ਅੰਦਰ ਆ ਕੇ ਵੇਖਿਆ ਕਿ ਫੌਜ ਨੇ ਪ੍ਰਕਰਮਾ ਵਿਚ ਅਨੇਕਾਂ ਹੀ ਸਿੰਘ ਬਿਠਾਏ ਹੋਏ ਸਨ, ਜਿਨ੍ਹਾਂ ਦੀਆਂ ਪੱਗੜੀਆਂ ਲਾਹ ਕੇ, ਉਨ੍ਹਾਂ ਨਾਲ ਹੀ ਹੱਥ ਪਿਛੇ ਬੰਨ੍ਹੇ ਹੋਏ ਸਨ, ਦਹਿਸਤ ਬੜੀ ਸੀ। ਇਨ੍ਹਾਂ ਵਿਚ ਸਾਡੇ ਆਪਣੇ ਮੁਲਾਜ਼ਮ ਅਤੇ ਬਾਕੀ ਬਹੁਤੇ ਯਾਤਰੀ ਸਨ। ਸੰਤ ਭਿੰਡਰਾਂਵਾਲੇ ਦੇ ਸੋਵਕ ਗਿ: ਸੁਜਾਨ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਵੀ ਇਨ੍ਹਾਂ ਵਿਚ ਸਨ। ਪ੍ਰਕਰਮਾਂ ਦੀ ਫੁਟ-ਪਾਥ ਤੇ ਇਕ ਸਿੱਖ ਕਰਨਲ ਖੜਾ ਸੀ—ਬੜਾ ਹੀ ਅੱਖੜ ਅਤੇ ਆਕੜਬਾਜ਼। ਮੇਰੇ ਨਾਲ ਦੇ ਫੌਜੀਆਂ ਨੇ ਜਦੋਂ ਮੇਰੇ ਬਾਰੇ ਦੱਸਿਆ, ਤਾਂ ਕਹਿਣ ਲੱਗਾ, “ਜੇ ਹੈੱਡ ਗ੍ਰੰਥੀ ਹੋ, ਤਾਂ ਅੰਦਰ ਚਲੋ।”

ਪ੍ਰਕਰਮਾ ਵਿਚ ਈ-੨ ਟੈਂਕ ਖੜ੍ਹੇ ਸਨ। ਸਭ ਪਾਸੇ ਲਾਜ਼ਾਂ ਹੀ ਲਾਜ਼ਾਂ ਸਨ।

ਮੈਂ ਉਸ ਕਰਨਲ ਨੂੰ ਪੁੱਛਿਆ—“ਜੋ ਸਿੰਘ ਤੁਸੀਂ ਇਥੇ ਬਿਠਾਏ ਹਨ—ਮੈਂ ਇਨ੍ਹਾਂ ਨੂੰ ਮਿਲ ਸਕਦਾ ਹਾਂ” ਉਸ ਨੇ ਜਵਾਬ ਦਿੱਤਾ, “ਸਾਨੂੰ ਹੁਕਮ ਨਹੀਂ ਹੈ।” ਮੈਂ ਉਸ ਨੂੰ ਦੱਸਿਆ ਕਿ ਇਹ ਸਾਡਾ ਆਪਣਾ ਹੀ ਸਟਾਫ ਹੈ। ਇਹ ਸਾਰੇ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਡਿਊਟੀ 'ਤੇ ਸਨ। ਇਸ ਤੇ ਕਰਨਲ ਨੇ ਕਿਹਾ, “ਤੁਸੀਂ ਇਨ੍ਹਾਂ ਨੂੰ ਵੇਖ ਸਕਦੇ ਹੋ ਪਰ ਗੱਲ ਨਹੀਂ ਕਰ ਸਕਦੇ, ਜੇ ਬੋਲੋਗੇ, ਤਾਂ ਗੋਲੀ ਮਾਰ ਦਿਆਂਗੇ।”

ਇਨ੍ਹਾਂ ਵਿਚ ਬਹੁਤੇ ਸਿੰਘ ਬੁੰਗਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਾਸ ਬੈਠੇ ਸਨ। ਮੈਨੂੰ ਵੇਖਕੇ ਕਈ ਰੋਣ ਲੱਗੇ। ਕਈਆਂ ਨੇ ਕਿਹਾ ਕਿ ਸਾਨੂੰ ਸਰੋਵਰ ਚੋਪਾਣੀ ਤਾਂ ਪਿਲਵਾ ਦਿਓ। ਜੋ ਵੀ ਕੋਈ ਬੋਲਦਾ, ਫੌਜੀ ਉਸ ਵਿਚਾਰੇ ਨੂੰ ਬੱਟ ਮਾਰਨ ਲਗਦੇ ਅਤੇ ਗਾਲ੍ਹਾਂ ਕੱਢਦੇ ਹੋਏ ਕਹਿੰਦੇ “ਸਾਲਾ ਪਾਣੀ ਮਾਂਗਤਾ ਹੈ।” ਮੈਂ ਕਰਨਲ ਨੂੰ ਕਿਹਾ ਕਿ ਲੋਕੀਂ ਪਾਣੀ ਪਿਲਵਾਉਣ ਵਾਸਤੇ ਛਬੀਲਾਂ ਲਗਾਉਂਦੇ ਹਨ। ਇਨ੍ਹਾਂ ਨੂੰ ਪਾਣੀ ਤਾਂ ਪਿਲਵਾ ਦਿਓ।

ਸ੍ਰੀ ਦਰਬਾਰ ਸਾਹਿਬ ਦੀਆਂ ਸਾਰੀਆਂ ਇਮਾਰਤਾਂ ਵਿਚ ਚਾਰੇ ਪਾਸੇ ਫੌਜ ਹੀ ਫੌਜ ਸੀ। ਰੈਫਰੈਂਸ ਲਾਇਬ੍ਰੇਰੀ ਨੂੰ ਉਸ ਸਮੇਂ ਅੱਗ ਲੱਗੀ ਹੋਈ ਸੀ, ਸਾਰੀ ਪ੍ਰਕਰਮਾਂ ਦਾ ਬਹੁਤ ਹੀ ਬੁਰਾ ਹਾਲ ਸੀ, ਫਰਸ਼ ਲਾਲੇ ਲਾਲ ਸੀ। ਸਾਰੀ ਜਗਹ ਗੋਲੀ ਬਾਰੂਦ ਅਤੇ ਕੱਚ ਦੇ ਟੁਕੜਿਆਂ ਨਾਲ ਭਰੀ ਹੋਈ। ਕਿਤੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ। ਫੌਜੀ ਕਹਿਣ ਕਿ ਜੁੱਤੀ ਪਾ ਲਓ। ਮੈਂ ਕਿਹਾ ਕਿ ਮੈਂ ਤਾਂ ਇਵੇਂ ਹੀ ਨੰਗੇ ਪੈਰ ਅੰਦਰ ਜਾਵਾਂਗਾ।

ਛਬੀਲ ਵਾਲੇ ਮੌਜੂਦ 'ਤੇ ਉਪਰੋਂ ਕਿਸੇ ਫੌਜੀ ਨੇ ਮੇਰੇ 'ਤੇ ਗੋਲੀ ਚਲਾਈ, ਪਰ ਮੈਂ ਬਚ ਗਿਆ। ਮੈਨੂੰ ਲੈ ਕੇ ਆਏ ਫੌਜੀ ਕਹਿੰਦੇ ਰਹੇ ਕਿ “ਯਹ ਹੈਂਡ ਪੁਜਾਰੀ ਹੈ” ਪਰ ਇਥੇ ਕੋਈ ਕਿਸੇ ਦੀ ਨਹੀਂ ਸੁਣਦਾ ਸੀ। ਲਾਚੀ ਬੇਰ ਗੁਰਦੁਆਰੇ ਲਾਗੇ ਫਿਰ ਮੇਰੇ 'ਤੇ ਗੋਲੀ ਚਲਾਈ, ਜੋ ਬਿਲਕੁਲ ਮੇਰੇ ਲਾਗੇ ਹੀ ਫਰਸ਼ 'ਤੇ ਲੱਗੀ। ਲਾਚੀ ਬੇਰ ਲਾਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਵਿਚ ਲਾਸ਼ਾਂ ਹੀ ਲਾਸ਼ਾਂ ਸਨ। ਦਰਸ਼ਨੀ ਡਿਊਜ਼ੀ, ਝੰਡਾ ਬੁੰਗਾ, ਨਵੀਂ ਡਿਊਜ਼ੀ ਵਿਖੇ ਹਰ ਥਾਂ ਫੌਜੀ ਮਸ਼ੀਨਗੰਨਾਂ ਅਤੇ ਐਲ. ਐਮ. ਜੀ. ਫਿੱਟ ਕਰਕੇ ਪੇਜੀਸ਼ਨਾਂ ਲਈ ਬੈਠੇ ਸਨ। ਇਤਿਹਾਸਕ ਲਾਚੀ ਬੇਰ ਦਾ ਬੁਰਾ ਹਾਲ ਸੀ। ਲਾਗਲੇ ਪਾਲਕੀ ਸਾਹਿਬ ਵਾਲੇ ਕਮਰੇ ਵਿਚ ਰੁਮਾਲੇ ਆਦਿ ਬੁਗੀ ਤਰ੍ਹਾਂ ਖਿਲਰੇ ਪਏ ਸਨ। ਬੜੇ ਹੀ ਦੁੱਖ ਨਾਲ ਮੈਂ ਇਥੋਂ ਤਕ ਪੁੱਜਾ ਸੀ। ਦਰਸ਼ਨੀ ਡਿਊਜ਼ੀ ਹੇਠਾਂ ਅਤੇ ਉਪਰ ਭਾਰੀ ਗਿਣਤੀ ਵਿਚ ਫੌਜੀ ਬੂਟਾਂ ਸਮੇਤ ਹੀ ਖੜ੍ਹੇ ਸਨ, ਬੀਜ਼ੀਆਂ ਸਿਗਰੇਟਾਂ ਪੀ ਰਹੇ ਸਨ। ਇਹ ਵੀ ਮੈਨੂੰ ਵੇਖ ਕੇ ਗਾਲ੍ਹਾਂ ਕੱਢਣ ਲੱਗੇ—“ਯਹ ਸਾਲਾ ਕੌਣ ਹੈ”—ਸਾਰੇ ਹੀ ਫੌਜੀ ਇਤਨੀਆਂ ਗਾਲ੍ਹਾਂ ਕੱਢਦੇ ਸਨ ਕਿ ਸਾਲੇ ਤੋਂ ਬਿਨਾਂ ਤਾਂ ਕੋਈ ਬੋਲਦਾ ਹੀ ਨਹੀਂ ਸੀ। ਦਹਿਲੀਜ਼ ਤੋਂ ਲੈ ਕੇ ਪੁਲ ਤਕ ਦਰਸ਼ਨੀ ਡਿਊਜ਼ੀ ਦਾ ਮਲਬਾ ਪਿਆ ਸੀ। ਪੁਲ 'ਤੇ ਵੀ ਭਾਰੀ ਗਿਣਤੀ ਵਿਚ ਗਾਰਦ ਤੈਨਾਤ ਸੀ। ਅੱਗੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵੀ ਫੌਜੀ ਪਹਿਰਾ ਸੀ।

ਡਾਇਰੀ ਦੇ ਪੰਨੇ

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਾ ਹਾਲ ਵੀ ਚੰਗਾ ਨਹੀਂ ਸੀ—ਅੰਦਰ ਜੋ ਵਿਛਾਈ (ਦਰੀ) ੫ ਜੂਨ ਨੂੰ ਹੋਈ ਸੀ, ਉਹ ਏ ਜੂਨ ਨੂੰ ਬਦਲੀ ਨਹੀਂ ਜਾ ਸਕੀ। ਗੋਲੀ ਬਾਰੂਦ ਦਾ ਕੱਚ ਅੰਦਰ ਵੀ ਸੀ। ਅੰਦਰ ਫੌਜੀ ਗੁਰਦੁਆਰੇ ਦੇ ੫-੭ ਸਿੰਘ ਬੈਠੇ ਸਨ, ਇਕ ਗ੍ਰੰਥੀ ਵੀ ਸੀ। ਦੋ ਕਰਨਲ ਸਨ। ਉਨ੍ਹਾਂ ਮੈਨੂੰ ਦੱਸਿਆ ਕਿ ਜਨਰਲ ਸਾਹਿਬ ਤੁਹਾਨੂੰ ਉਡੀਕ ਕੇ ਹੁਣੇ ਗਏ ਹਨ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸ਼ਬਦ ਕੀਰਤਨ ਦਾ ਪ੍ਰਬੰਧ ਕਰੋ।

ਮੈਨੂੰ ਦੂਜੇ ਗ੍ਰੰਥੀ ਸਾਹਿਬਾਨ ਨੇ ਦੱਸ ਦਿੱਤਾ ਸੀ ਕਿ ਪਾਵਨ ਬੀੜ ਸਾਹਿਬ ਨੂੰ ਗੋਲੀ ਲੱਗੀ ਹੈ।

੦ ਜਿਸ ਪਾਵਨ ਬੀੜ ਨੂੰ ਗੋਲੀ ਲੱਗੀ ਹੈ—ਇਹ ਹੇਠਾਂ ਪ੍ਰਕਾਸ਼ ਹੋਈ ਸੀ, ਜਾਂ ਹਰਿ ਕੀ ਪੌੜੀ ਉਪਰ ਪਹਿਲੀ ਮੰਜ਼ਲ 'ਤੇ ?

—ਇਹ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੀ ਪ੍ਰਕਾਸ਼ ਸੀ। ਹਰਿ ਕੀ ਪੌੜੀ ਵਿਖੇ ਤਾਂ ਇਕ ਪਾਠੀ ਸਿੰਘ ਪਾਠ ਕਰ ਰਹੇ ਸਨ, ਬਾਰੀ ਤੇ ਗੋਲੀ ਲੱਗਣ ਨਾਲ, ਸੀਸ਼ਾ ਟੁੱਟ ਕੇ ਇਕ ਟੁਕੜਾ ਉਨ੍ਹਾਂ ਦੇ ਹੱਥ ਤੇ ਲੱਗਾ, ਜਿਸ ਦਾ ਖੂਨ ਰੁਮਾਲੇ ਤੇ ਲੱਗ ਗਿਆ ਸੀ। ਪਹਿਲੀ ਜੂਨ ਨੂੰ ਵੀ ਸੀ। ਆਰ. ਪੀ. ਨੇ ਸ੍ਰੀ ਦਰਬਾਰ ਸਾਹਿਬ 'ਤੇ ਚਾਰੇ ਪਾਸਿਓਂ ਵਹਿਸ਼ਿਆਨਾ ਫਾਇਰਿੰਗ ਕੀਤੀ ਸੀ। ਅਗਲੇ ਦਿਨ ਦੇ ਹਾਲਾਤ ਵੀ ਚੰਗੇ ਨਹੀਂ ਸਨ। ਅਸੀਂ ਟੌਹੜਾ ਸਾਹਿਬ ਨਾਲ ਸਲਾਹ ਕਰਕੇ ੪ ਜੂਨ ਸਵੇਰੇ ਸ੍ਰੀ ਅਕਾਲ ਤੁਖਤ ਸਾਹਿਬ ਅਤੇ ਪਰਕਰਮਾਂ ਦੇ ਸਾਰੇ ਗੁਰਦੁਆਰਾਂ ਸਾਹਿਬਾਨ ਵਿਖੇ ਅਖੰਡਪਾਠਾਂ ਦਾ ਭੋਗ ਪਾ ਕੇ ਪਾਵਨ ਬੀੜਾਂ ਦਾ ਸੁਖਾਸਨ ਕਰ ਦਿੱਤਾ ਸੀ, ਪਰ ਹਰਿ ਕੀ ਪੌੜੀ ਵਿਖੇ ਅਖੰਡ ਪਾਠ ਜਾਰੀ ਰਿਹਾ ਸੀ, ਜਿਸ ਦਾ ਭੋਗ ਸਾਡੇ ਸਿੰਘਾਂ ਨੇ ਸਵੇਰੇ ਏ ਜੂਨ ਨੂੰ ਪਾਇਆ। ਕਰਫਿਊ ਤੇ ਫੌਜੀ ਹਮਲੇ ਕਾਰਨ ਕਈ ਡਿਊਟੀ ਵਾਲੇ ਸਿੰਘ ਅੰਦਰ ਨਹੀਂ ਆ ਸਕੇ ਸਨ, ਜਿਸ ਕਰ ਕੇ ਸਾਡੇ ਸਿੰਘ ਲਗਾਤਾਰ ੮-੮, ੧੦-੧੦ ਘੰਟੇ ਡਿਊਟੀ ਦਿੰਦੇ ਰਹੇ।

੦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਦੋਂ ਕੀਤਾ ?

—ਸਭ ਤੋਂ ਪਹਿਲਾਂ ਅਸੀਂ ਹਰਿਮੰਦਰ ਸਾਹਿਬ ਅੰਦਰ ਸਫ਼ਾਈ ਕੀਤਾ। ਫੌਜ ਦੇ ਸਿੰਘਾਂ ਨੇ ਇਸ ਵਿਚ ਮੇਰੀ ਮਦਦ ਕੀਤੀ। ਗੋਲੀ ਲੱਗੀ ਪਵਿੱਤਰ ਬੀੜ ਦਾ ਸੁਖਾਸਨ ਕੀਤਾ। ਗੁ: ਲਾਚੀ ਬੇਰ ਵਾਲੀ ਬੀੜ ਲਿਆ ਕੇ ਦਸ ਸਾਢੇ ਦਸ ਵਜੇ ਦੇ ਕਰੀਬ ਪ੍ਰਕਾਸ਼ ਕੀਤਾ। ਕੜਾਹ ਪ੍ਰਸ਼ਾਦਿ ਤਾਂ ਹੈ ਹੀ ਨਹੀਂ ਸੀ। ਇਕ ਫੌਜੀ ਸੁਖੇਦਾਰ ਕਿਤੋਂ ਪਤਾਸੇ ਲੈ ਆਇਆ।

੦ ਤੇ ਫਿਰ ਕੀ ਸ਼ਬਦ ਕੀਰਤਨ ਸ਼ੁਰੂ ਦਿੱਤਾ ?

—ਸ੍ਰੀ ਹਰਿਮੰਦਰ ਸਾਹਿਬ ਅੰਦਰਲੇ ਦੋ ਕਰਨਲ (ਸ਼ਾਮਿੰਦਰ ਸਿੰਘ ਤੇ ਸ਼ਰਮਾ) ਨੇ ਜਦੋਂ ਮੈਨੂੰ ਕਿਹਾ ਕਿ ਪ੍ਰਕਾਸ਼ ਅਤੇ ਸ਼ਬਦ ਕੀਰਤਨ ਦਾ ਪ੍ਰਬੰਧ ਕਰੋ, ਤਾਂ ਮੈਂ ਕਿਹਾ ਕਿ ਇਸ ਮੰਤਵ ਲਈ ਮੈਨੂੰ ਕਾਫ਼ੀ ਸਟਾਫ਼ ਚਾਹੀਦਾ ਹੈ। ਉਹ ਆਖਣ ਲੱਗੇ ਕਿ ਸਟਾਫ਼ ਹੁਣ ਕਿਥੋਂ ਲਿਆਈਏ। ਮੈਂ ਉਨ੍ਹਾਂ ਨੂੰ ਦੱਸਿਆ ਕਿ ਪ੍ਰਕਰਮਾ ਵਿਚ

ਤੁਸੀਂ ਜੋ ਸਿੰਘ ਬਿਠਾਏ ਹਨ, ਇਸ ਵਿਚ ਸਾਡੇ ਬਹੁਤ ਸਾਰੇ ਮੁਲਾਜ਼ਮ ਹਨ, ਇਨ੍ਹਾਂ ਨੂੰ ਛੁਡਾ ਦਿਓ। ਉਹ ਮੰਨ ਗਏ ਅਤੇ ਮੈਨੂੰ ਲੈ ਕੇ ਉਪਰ ਆਏ। ਮੈਂ ਸਟਾਫ ਮੈਂਬਰਾਂ ਬਾਰੇ ਦਸਦਾ ਰਿਹਾ, ਉਹ ਸਭ ਤੋਂ ਪਹਿਲਾਂ ਉਸ ਦੇ ਹੱਥ ਸੁੰਘਦੇ ਸਨ।

੦ (ਹੈਰਾਨ ਹੋ ਕੇ) ਹੱਥ ਕਿਉਂ ਸੁੰਘਦੇ ਸਨ?

—ਮੈਨੂੰ ਵੀ ਪਤਾ ਨਹੀਂ ਸੀ—ਉਦੋਂ ਹੀ ਪਤਾ ਲੱਗਾ—ਜਿਸ ਹੱਥ ਨਾਲ ਗੋਲੀ ਚਲਦੀ ਰਹੀ ਹੋਏ, ਇਨ੍ਹਾਂ ਨੂੰ ਸੁੰਘ ਕੇ ਪਤਾ ਲੱਗ ਜਾਂਦਾ ਹੈ। ਉੱਗਲੀਆਂ ਵੇਖ ਕੇ ਪਤਾ ਲੱਗ ਜਾਂਦਾ ਹੈ। ਪੰਦਰਾਂ ਕੁ ਸਿੰਘ ਇਨ੍ਹਾਂ ਨੇ ਮੇਰੇ ਕਹਿਣ 'ਤੇ ਛੱਡ ਦਿੱਤੇ (ਬਾਕੀ ਦੇ ਕੈਦੀ ਬਣਾ ਕੇ ਕੱਪੜ ਭੇਜ ਦਿੱਤੇ) ਦੋ ਢਾਈ ਵਜੇ ਦਾ ਸਮਾਂ ਹੋਵੇਗਾ। ਇਨ੍ਹਾਂ ਵਿਚ ਹਜ਼ੂਰੀ ਰਾਗੀ ਭਾਈ ਮਹਿੰਦਰ ਸਿੰਘ ਨਾਲ ਤੱਬਲਾ ਵਜਾਉਣ ਵਾਲਾ ਭਾਈ ਗੁਰਚਰਨ ਸਿੰਘ ਵੀ ਸੀ, ਜੋ ਖੁਦ ਵੀ ਕੀਰਤਨ ਕਰ ਲੈਂਦਾ ਹੈ। ਇਕ ਸੂਰਮਾ ਸਿੰਘ ਕਰਮਜੀਤ ਸਿੰਘ, ਜੋ ਤੱਬਲਾ ਵਜਾ ਲੈਂਦਾ ਹੈ ਅਤੇ ਸੰਤ ਭਿੰਡਰਾਂਵਾਲੇ ਦਾ ਰਾਗੀ ਭਾਈ ਹਰਭਜਨ ਸਿੰਘ ਸੀ। ਪਹਿਲੇ ਕਈ ਦਿਨ ਇਹ ਕੀਰਤਨ ਕਰਦੇ ਰਹੇ। ਤੁਸੀਂ (ਮੈਂ) ਆਪਣੀ ਡਾਇਰੀ ਵਿਚ ਜੋ ਲਿਖਿਆ ਹੈ ਕਿ ਮਿਲਟਰੀ ਦੇ ਸਿੰਘਾਂ ਨੇ ਕੀਰਤਨ ਕੀਤਾ, ਗਲਤ ਹੈ।

੦ ਅਰਦਾਸ ਕੌਣ ਕਰਦੇ ਰਹੇ?

—ਇਹ ਵੀ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਹਰਪਾਲ ਸਿੰਘ ਸਨ। ਇਹ ਸਾਰੇ ਪਹਿਲਾਂ ਕਈ ਦਿਨ ਮੇਰੇ ਘਰ ਹੀ ਰਹੇ। ਇਨ੍ਹਾਂ ਨੂੰ ਛੁਡਾ ਕੇ ਮੈਂ ਪਹਿਲਾਂ ਆਪਣੇ ਘਰ ਲੈ ਕੇ ਗਿਆ। ਕਈਆਂ ਦੇ ਕੱਪੜਿਆਂ 'ਤੇ ਜੂਨ ਲੱਗਾ ਸੀ। ਇਨ੍ਹਾਂ ਇਸ਼ਨਾਨ ਕੀਤਾ—ਕੱਪੜੇ ਧੋਤੇ—ਬਦਲੇ—ਕਈਆਂ ਨੂੰ ਮੈਂ ਆਪਣੇ ਕੱਪੜੇ ਦਿੱਤੇ।

੦ ਰੇਡੀਓ ਤੋਂ ਸ਼ਬਦ ਕੀਰਤਨ ਦਾ ਪ੍ਰੋਗਰਾਮ ਦੂਜੂਨ ਤੋਂ ਗੀਲੇਅ ਹੋਣ ਲੱਗਾ ਸੀ, ਇਸ ਦਾ ਪ੍ਰਬੰਧ ਕਦੋਂ ਹੋਇਆ?

—ਸੱਤ ਜੂਨ ਹੀ ਬਿਜਲੀ ਵਾਲੇ ਅਤੇ ਰੇਡੀਓ ਵਾਲੇ ਆ ਗਏ ਸਨ। ਉਨ੍ਹਾਂ ਤਾਰਾਂ ਆਦਿ ਫਿਟ ਕਰ ਲਈਆਂ। ਮਿਲਟਰੀ ਵਾਲੇ ਹੀ ਲਾਗੇ ਕਿਤੋਂ ਕਿਸੇ ਹਿੰਦੂ ਸੱਜਣ ਤੋਂ ਉਸ ਦਾ ਲਾਉਡ ਸਪੀਕਰ ਵੀ ਲੈ ਆਏ ਸਨ, ਜੋ ਅਸੀਂ ਪਿੱਛੋਂ ਵਾਪਸ ਕੀਤਾ।

੦ ਲਾਸ਼ਾਂ ਕਦੋਂ ਚੁੱਕੀਆਂ ਗਈਆਂ?

— ਦੂਜੂਨ ਨੂੰ ਗਿਆਨੀ ਜੈਲ ਸਿੰਘ ਨੇ ਆਉਣਾ ਸੀ। ਇਨ੍ਹਾਂ (ਫੌਜ) ਨੇ ਘੰਟਾ ਘਰ ਵਾਲੇ ਪਾਸੇ ਡਿਊਜ਼ੀ ਤੋਂ ਲੈ ਕੇ ਸਿਧੇ ਰਸਤੇ (ਬਾਬਾ ਬੁੱਢਾ ਦੀ ਬੇਗੀ ਵਲ) ਪ੍ਰਕਰਮਾਂ 'ਚੋਂ ਲਾਸ਼ਾਂ ਚੁੱਕ ਦਿੱਤੀਆਂ, ਪਰ ਬਾਕੀ ਪਾਸੇ ਹਾਲੇ ਲਾਸ਼ਾਂ ਸਨ। ਸਰੋਵਰ ਵਿਚ ਵੀ ੧੦-੧੨ ਲਾਸ਼ਾਂ ਤੈਰ ਰਹੀਆਂ ਸਨ। ਮੈਂ ਸੱਤ ਜੂਨ ਨੂੰ ਵੇਖਿਆ ਸੀ ਕਿ ਇਕ ਸਿੰਘ ਨੇ ਪ੍ਰਕਰਮਾ ਦੇ ਕਿਸੇ ਕਮਰੇ ਵਿੱਚੋਂ ਦੌੜ ਕੇ ਸਰੋਵਰ ਵਿਚ ਛਾਲ ਮਾਰ ਦਿੱਤੀ। ਫੌਜੀਆਂ ਨੇ ਸਰੋਵਰ ਵਿਚ ਹੀ ਉਸ 'ਤੇ ਗੋਲੀਆਂ ਚਲਾਈਆਂ।

੦ ਸੰਤ ਭਿੰਡਰਾਂਵਾਲਿਆਂ ਬਾਰੇ ਕੁਝ ਪਤਾ ਲੱਗਾ?

— ੨ ਜੂਨ ਨੂੰ ਸਾਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਲਾਸ਼ ਘੰਟਾ ਘਰ ਵਲ ਡਿਉਜ਼ੀ ਵਿਚ ਰੱਖੀ ਹੈ, ਪਰ ਫੌਜ ਨੇ ਸਾਨੂੰ ਉਧਰ ਜਾਣ ਹੀ ਨਹੀਂ ਦਿੱਤਾ।

੦ ਗਿਆਨੀ ਜੀਲ ਸਿੰਘ ਜੀ ਦੀ ਯਾਤਰਾ ਬਾਰੇ ਦੱਸੋ ?

—ਜਿਸ ਦਿਨ ਗਿਆਨੀ ਜੀ ਆਏ, ਉਸ ਦਿਨ ਸਵੇਰੇ ਕੁਝ ਫੌਜੀ ਮੈਨੂੰ ਲੰਗਰ ਦੀ ਬਿਲਡਿੰਗ ਵਲ ਲੈ ਗਏ। ਇਸ ਦੀਆਂ ਸਾਰੀਆਂ ਮੰਜ਼ਲਾਂ ਵਿਚ ਫੌਜੀ ਹੀ ਫੌਜੀ ਸਨ—ਇਥੇ ਡੋਗਰਾ ਰਜਮੈਂਟ ਸੀ। ਕਰਨਲ ਬਾਜਵਾ ਅਤੇ ਇਕ ਹੋਰ ਕਰਨਲ ਨੇ ਮੈਨੂੰ ਕਿਹਾ ਕਿ ਰਾਮਗੜੀਆ ਬੁੰਗਾ ਵਿਚ ਕੁਝ ਅਤਿਵਾਦੀ ਹਨ, ਉਹ ਸਾਡੇ ਕੈਪਟਨ ਡਾਕਟਰ ਨੂੰ ਚੁੱਕ ਕੇ ਅੰਦਰ ਲੈ ਗਏ ਹਨ। ਉਹ ਕਹਿੰਦੇ ਹਨ ਕਿ ਜੇ ਕਰ ਪੰਜ ਸਿੰਘ ਸਾਹਿਬਾਨ ਸਾਨੂੰ ਕਹਿ ਦੇਣ ਤਾਂ ਅਸੀਂ ਹਥਿਆਰ ਸੁੱਟ ਦੇਵਾਂਗੇ। ਮੇਰੇ ਨਾਲ ਗਿਆਨੀ ਪੂਰਨ ਸਿੰਘ ਵੀ ਸਨ। ਦੋ ਸਿੰਘ ਇਨ੍ਹਾਂ ਦੇ ਬੁੰਗੇ ਦੇ ਬਾਹਰ ਪਿਠਾਂ ਜੋੜ ਕੇ ਹੱਥ ਬੰਨ੍ਹ ਕੇ ਬਿਠਾਏ ਹੋਏ ਸਨ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਹਥਿਆਰ ਸੁੱਟ ਦੇਣ ਤਾਂ ਤੁਸੀਂ ਗੋਲੀ ਤਾਂ ਨਹੀਂ ਮਾਰੋਗੇ। ਉਹ ਕਹਿਣ ਲੱਗੇ ਜੇ ਸਾਡੇ ਬੰਦੇ ਇਨ੍ਹਾਂ ਨੇ ਨਹੀਂ ਮਾਰੇ ਤਾਂ ਗੋਲੀ ਨਹੀਂ ਮਾਰਾਂਗੇ।

ਬੁੰਗਾ ਰਾਮਗੜੀਆ ਵਿਚ ਬਾਬਾ ਖੜਕ ਸਿੰਘ ਜੀ ਦੇ ਡੇਰੇ ਵਲ ਦੀ ਅਸੀਂ ਛੋਟੇ ਲਾਉਡ ਸਪੀਕਰ ਰਾਹੀਂ ਉਨ੍ਹਾਂ ਸਿੰਘਾਂ ਨੂੰ ਪੁੱਛਿਆ ਕਿ ਕੋਈ ਫੌਜੀ ਪਕੜੇ ਹਨ ਤਾਂ ਉਨ੍ਹਾਂ ਨੂੰ ਛੱਡ ਦਿਓ—ਬਾਹਰ ਆ ਜਾਓ, ਇਹ ਤੁਹਾਨੂੰ ਗੋਲੀ ਨਹੀਂ ਮਾਰਨਗੇ, ਹੇਠੋਂ ਉਨ੍ਹਾਂ ਦੀ ਅਵਾਜ਼ ਤਾਂ ਆ ਰਹੀ ਸੀ, ਪਰ ਕੁਝ ਸਮਝ ਨਹੀਂ ਆ ਰਿਹਾ ਸੀ। ਉਨ੍ਹਾਂ ਇਹ ਕਿਹਾ ਕਿ ਸਾਡੇ ਪਾਸ ਕੋਈ ਬੰਦਾ ਨਹੀਂ। ਇਸ 'ਤੇ ਕਰਨਲ ਕਹਿਣ ਲੱਗੇ ਤੁਸੀਂ ਜਾਓ—ਅਸੀਂ ਇਨ੍ਹਾਂ ਨੂੰ ਆਪੇ ਸਾਂਭ ਲਵਾਂਗੇ। ਗਿਆਨੀ ਜੀ ਦੇ ਆਉਣ ਦਾ ਸਮਾਂ ਹੋ ਰਿਹਾ ਸੀ।

੦ ਕੀ ਜਦੋਂ ਗਿਆਨੀ ਜੀ ਆਏ, ਗੋਲੀ ਚਲ ਰਹੀ ਸੀ ?

—ਗੋਲੀ ਤਾਂ ਇਥੇ ਕਿਸੇ ਨਾ ਕਿਸੇ ਪਾਸੇ ਕਈ ਦਿਨ ਚਲਦੀ ਰਹੀ ਹੈ, ਪਰ ਤੁਹਾਡੀ (ਮੇਰੀ) ਡਾਇਰੀ ਦੀ ਇਹ ਗੱਲ ਗਲਤ ਹੈ ਕਿ ਗੋਲੀ ਗਿਆਨੀ ਜੀ ਦੇ ਕਿਸੇ ਅੰਗ ਰਖਿਅਕ ਨੂੰ ਲੱਗੀ।

ਗਿਆਨੀ ਜੀ ਆਏ, ਤਾਂ ਉਨ੍ਹਾਂ ਦੇ ਕਿਸੇ ਕਰਮਚਾਰੀ ਨੇ ਉਨ੍ਹਾਂ 'ਤੇ ਛੱਤਰੀ ਤਾਣੀ ਹੋਈ ਸੀ, ਮੈਂ ਆਪਣਾ ਸੇਵਾਦਾਰ ਡੇਜ਼ਿਆ ਕਿ ਛੱਤਰੀ ਬੰਦ ਕਰੋ। ਉਸ ਨੇ ਬੰਦ ਕਰ ਦਿੱਤੀ।

ਗਿਆਨੀ ਜੀ ਨੇ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਿਆ। ਸਿਰੋਪਾਓ ਦੇਣ ਦਾ ਤਾਂ ਸਵਾਲ ਹੀ ਨਹੀਂ ਸੀ। ਉਨ੍ਹਾਂ ਨੇ ਕਿਸੇ ਅਫਸਰ ਨੂੰ ਕਿਹਾ ਮੈਨੂੰ ਗਿਆਨੀ ਸਾਹਿਬ ਸਿੰਘ ਨਾਲ ਮਿਲਾਓ। ਗਿਆਨੀ ਜੀ ਨੇ ਸਭ ਤੋਂ ਪਹਿਲੋਂ ਮੈਥੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਬਾਰੇ ਪੁੱਛਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਉਹ ਠੀਕ ਠਾਕ ਹਨ।

ਫਿਰ ਉਨ੍ਹਾਂ ਫੌਜੀ ਹਮਲੇ ਬਾਰੇ ਹਾਲਾਤ ਪੁਛੇ, ਜੋ ਮੈਂ ਵੇਰਵੇ ਸਹਿਤ ਦਸੇ (ਇਨ੍ਹਾਂ

ਬਾਰੇ ਦ ਅਤੇ ਦ ਜੂਨ ਦੀ ਡਾਇਰੀ ਵਿਚ ਕਾਫ਼ੀ ਕੁਝ ਛਪ ਚੁੱਕਾ ਹੈ)। ਮੈਂ ਉਨ੍ਹਾਂ ਨੂੰ ਦੱਸਿਆ ਕਿ ਫੌਜੀ ਨੰਗੇ ਸਿਰ ਬੂਟਾਂ ਸਮੇਤ ਹੀ ਅੰਦਰ ਹਨ-ਬੀਜੀ ਸਿਗਾਰੇਟ ਅਤੇ ਸ਼ਰਬਾਂ ਪੀ ਰਹੇ ਹਨ। ਇਨ੍ਹਾਂ ਦਾ ਰਵੱਈਆ ਬੜਾ ਹੀ ਬਦਤਮੀਜ਼ੀ ਵਾਲਾ ਹੈ। ਜਿਸ ਵੀ ਸਿੰਘ ਨੂੰ ਕਿਤੇ ਵੇਖਦੇ ਹਨ, ਗੋਲੀ ਮਾਰ ਦਿੰਦੇ ਹਨ। ਸੈਂਕੜੇ ਹੀ ਨਿਰਦੇਸ਼ ਸਿੰਘਾਂ ਨੂੰ ਮਾਰਿਆ ਹੈ। ਪਾਵਨ ਅਸਥਾਨਾਂ ਅਤੇ ਸਰੋਵਰ ਦੀ ਬੇਅਦਬੀ ਕਰਦੇ ਰਹੇ ਹਨ। ਮੁਗਲਾਂ ਤੋਂ ਵੀ ਵੱਧ ਜੂਲਮ ਕੀਤੇ ਹਨ। ਇਹ ਸਭ ਜੂਲਮ ਤੁਹਾਡੇ ਹੁੰਦਿਆਂ, ਇਕ ਸਿੱਖ ਰਾਸ਼ਟਰਪਤੀ ਦੇ ਹੁੰਦਿਆਂ ਹੋਏ ਹਨ।

ਗਿਆਨੀ ਜੀ ਨੇ ਦੱਸਿਆ ਕਿ ਸ੍ਰੀਮਤੀ ਗਾਂਧੀ ਨੇ ਉਨ੍ਹਾਂ ਨੂੰ ਕੁਝ ਦੱਸਿਆ ਹੀ ਨਹੀਂ ਸੀ। ਉਹ ਕਹਿਣ ਲੱਗੇ, ਮੈਂ ਕਲੁਝ ਜੂਨ ਨੂੰ ਹੀ ਆਉਣਾ ਚਾਹੁੰਦਾ ਸੀ—ਅੱਜ ਵੀ ਬੜੀ ਮੁਸ਼ਕਲ ਨਾਲ ਆਇਆ ਹਾਂ।

ਗਿਆਨੀ ਜੀ ਨੂੰ ਮੈਂ ਦੱਸਿਆ ਕਿ ਇਹ ਫੌਜੀ ਸਾਡੇ ਸਟਾਫ ਅਤੇ ਮੇਰੇ ਨਾਲ ਬੜੀ ਬਕਵਾਸ ਕਰਦੇ ਹਨ-ਬਦਕਲਾਮੀ ਕਰਦੇ ਹਨ, ਸਾਨੂੰ ਡਿਊਟੀ ਕਰਨੀ ਵੀ ਅੱਖੀ ਹੈ। ਸਾਨੂੰ ਵੀ ਗ੍ਰਾਫਤਾਰ ਕਰ ਲਓ। ਉਨ੍ਹਾਂ ਨੇ ਉਸੇ ਵੇਲੇ ਚਾਰੇ ਜਰਨੈਲਾਂ, ਸੰਦਰਜੀ, ਦਿਆਲ, ਬਰਾੜ ਤੇ ਜਮਵਾਲ ਨੂੰ ਕਿਹਾ ਇਨ੍ਹਾਂ ਦੀ ਪੂਰੀ ਸੁਰੱਖਿਆ ਦਾ ਪ੍ਰਬੰਧ ਕਰੋ।

ਮੈਂ ਗਿਆਨੀ ਜੀ ਨੂੰ ਦੱਸਿਆ ਸੀ ਕਿ ਫੌਜ ਨੇ ਕੰਪਲੈਕਸ ਵਿਚ ਅਤੇ ਲਾਗੇ ਸਾਡੇ ਸਟਾਫ ਦੇ, ਇਥੋਂ ਤਕ ਗ੍ਰੰਥੀ ਸਿੰਘਾਂ ਦੇ ਘਰ ਲੁੱਟ ਲਏ ਹਨ। ਗਿਆਨੀ ਸੋਹਨ ਸਿੰਘ ਨੂੰ ਬਹੁਤ ਹੀ ਮਾਰਿਆ ਹੈ ਅਤੇ ਗ੍ਰਾਫਤਾਰ ਕਰ ਕੇ ਲੈ ਗਏ ਹਨ। ਇਹ ਪਿਛਲੇ ਬਜ਼ਾਰ ਨੂੰ ਸਾਜ਼ਨਾ ਚਾਹੁੰਦੇ ਹਨ। (ਸਿੰਘ ਸਾਹਿਬ ਨੇ ਮੈਨੂੰ ਦੱਸਿਆ ਜੇ ਗਿਆਨੀ ਜੈਲ ਸਿੰਘ ਨਾ ਆਉਂਦੇ ਤਾਂ ਫੌਜ ਨੇ ਉਸ ਦਿਨ ਜਾਂ ਅਗਲੇ ਦਿਨ ਉਨ੍ਹਾਂ ਦੀ ਗਲੀ ਅਤੇ ਲਾਗਲੇ ਕੌਲਸਰ ਬਜ਼ਾਰ ਨੂੰ ਅੱਗ ਲੱਗਾ ਦੇਣੀ ਸੀ, ਜੋ ਗਿਆਨੀ ਜੀ ਨੇ ਬਚਾਈ)।

ਗਿਆਨੀ ਜੀ ਨੇ ਗੋਲੀ ਲੱਗੀ ਜ਼ਖਮੀ ਬੀਜ਼ ਦੇ ਵੀ ਦਰਸ਼ਨ ਕੀਤੇ। ਉਨ੍ਹਾਂ ਨੇ ਅੰਦਰ ਦੀ ਹਾਲਤ ਵੇਖ ਲਈ ਸੀ। ਦਿੱਲੀ ਜਾ ਕੇ ਇਕ ਛੋਟੀ ਪੇਟੀ ਰੁਮਾਲਿਆਂ ਦੀ ਭੇਜੀ। ਮੈਂ ਸੋਚਿਆ ਕਿ ਭਾਵੇਂ ਗਿਆਨੀ ਜੀ ਇਕ ਸਿੱਖ ਹਨ, ਪਰ ਰੁਮਾਲੇ ਹਨ ਤਾਂ ਸਰਕਾਰੀ—ਇਸ ਲਈ ਨਹੀਂ ਵਰਤੇ।

੦ ਸ. ਭਾਨ ਸਿੰਘ ਅਤੇ ਸ. ਅਬਿਨਾਸ਼ੀ ਸਿੰਘ ਨੂੰ ਫੌਜੀ ਅਧਿਕਾਰੀ ਕੈਂਪ ਤੋਂ ਸ੍ਰੀ ਦਰਬਾਰ ਸਾਹਿਬ ਲਿਆਉਂਦੇ ਸਨ, ਉਹ ਪਹਿਲੀ ਵਾਰੀ ਕਦੋਂ ਆਏ ?

—ਉਨ੍ਹਾਂ ਨੂੰ ਸ਼ਾਇਦ ਦ ਜੂਨ ਨੂੰ ਲਿਆਏ ਸਨ। ਕੇਂਦਰੀ ਮੰਤਰੀ ਬੂਟਾ ਸਿੰਘ ਦ ਜੂਨ ਨੂੰ ਪਹਿਲੀ ਵਾਰ ਇਥੇ ਆਇਆ। ਫਿਰ ਤਾਂ ਲਗਭਗ ਹਰ ਰੋਜ਼ ਹੀ ਆਉਂਦਾ ਰਿਹਾ। ਦ ਜੂਨ ਨੂੰ ਮੈਂ, ਗਿਆਨੀ ਕ੍ਰਿਪਾਲ ਸਿੰਘ ਜੀ, ਸ. ਭਾਨ ਸਿੰਘ, ਸ. ਅਬਿਨਾਸ਼ੀ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਬੈਠ ਕੇ ਬੂਟਾ ਸਿੰਘ ਨਾਲ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਫਿਰ ਤਾਂ ਤੋਸ਼ਾਖਾਨਾ, ਕੇਂਦਰੀ ਸਿੱਖ ਅਜਾਇਬ ਘਰ ਅਤੇ

ਇਤਿਹਾਸਕ ਸ਼ਸ਼ਤਰਾਂ ਬਾਰੇ ਕਮੇਟੀਆਂ ਬਣ ਗਈਆਂ ਤੇ ਹੌਲੀ-ਹੌਲੀ ਪ੍ਰਬੰਧ ਵਿਚ ਸੁਧਾਰ ਕਰਦੇ ਗਏ। ਮੈਂ ੭ ਜੂਨ ਨੂੰ ਹੀ ਮਿਲਟਰੀ ਅਧਿਕਾਰੀਆਂ ਨੂੰ ਕਹਿ ਦਿੱਤਾ ਸੀ ਕਿ ਅਸੀਂ ਪੰਜ ਸਿੰਘ ਸਾਹਿਬਾਨ ਇਕੱਠੇ ਹੋ ਕੇ ਹੀ ਕੋਈ ਫੈਸਲਾ ਕਰ ਸਕਦੇ ਹਾਂ, ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਪਰੀਮ ਅਥਾਰਿਟੀ ਹਨ—ਉਹ ਇਕੱਲੇ ਹੀ ਕੋਈ ਫੈਸਲਾ ਲੈ ਸਕਦੇ ਹਨ। ੧੬ ਜੂਨ ਤਕ ਅਸੀਂ ਸਾਰੇ ਸਿੰਘ ਸਾਹਿਬਾਨ ਇਥੇ ਇਕੱਠੇ ਹੋ ਗਏ ਸੀ।

੦ ਦੂਰਦਰਸ਼ਨ 'ਤੇ ਆਪ ਜੀ ਨੇ ਜੋ ਬਿਆਨ ਦਿੱਤਾ ਸੀ, ਉਹ ਫੌਜ ਨੇ ਬੰਦੂਕ ਦੀ ਨੋਕ ਦੇ ਦੁਆਇਆ ਜਾਂ ਆਪ ਜੀ ਨੇ ਆਪਣੀ ਮਰਜ਼ੀ ਨਾਲ ਦਿੱਤਾ ਸੀ ?

—ਪੰਜਾਬ ਦੇ ਹਾਲਾਤ ਬੜੇ ਹੀ ਭਿਆਨਕ ਸਨ। ਗਿਆਨੀ ਕ੍ਰਿਪਾਲ ਸਿੰਘ ਜੀ ਟੀ. ਵੀ. 'ਤੇ ਬਿਆਨ ਪੜ੍ਹ ਚੁੱਕੇ ਸਨ। ਆਪਣੇ ਪ੍ਰਬੰਧਕਾਂ (ਸ. ਭਾਨ ਸਿੰਘ ਤੇ ਸ. ਅਬਿਨਾਸ਼ੀ ਸਿੰਘ ਹੋਰਾਂ) ਦੀ ਸਲਾਹ 'ਤੇ ਹੀ ਮੈਂ ਬਿਆਨ ਦਿੱਤਾ ਸੀ ਤਾਂ ਜੋ ਹਾਲਾਤ ਨਾਰਮਲ ਹੋਣ ਵਿਚ ਕੁਝ ਸਹਾਇਤਾ ਹੋ ਸਕੇ। ਵੈਸੇ ਫੌਜੀ ਅਧਿਕਾਰੀ ਪਹਿਲਾਂ ਬਿਆਨ ਚੈਕ ਕਰਦੇ ਸਨ। ਮੈਨੂੰ ਕਹਿ ਰਹੇ ਸਨ—“ਇਸ ਮੌਤੋਂ ਕੁਝ ਹੈ ਹੀ ਨਹੀਂ—ਅੰਤ ਬਿਆਨ ਦੋ।”

੦ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਮਰਯਾਦਾ ਕਦੋਂ ਬਹਾਲ ਕੀਤੀ ਗਈ ?

— ੨੬ ਸਤੰਬਰ ਨੂੰ ਕੰਪਲੈਕਸ ਸਾਡੇ ਹਵਾਲੇ ਕੀਤਾ ਸੀ। ਪਹਿਲੀ ਅਕਤੂਬਰ ਤੋਂ ਪਵਿੱਤਰ ਮਰਯਾਦਾ, ਜਿਨ੍ਹਾਂ ਵਿਚ ਫੌਜੀ ਹਮਲੇ ਕਾਰਨ ਵਿਘਨ ਪੈ ਗਿਆ ਸੀ, ਬਹਾਲ ਕੀਤੀਆਂ ਗਈਆਂ ਸਨ। (ਹਰਿ ਕੀ ਪੌੜੀ ਵਿਖੇ ਸਭ ਤੋਂ ਪਹਿਲਾਂ ਅਖੰਡ ਪਾਠ ਗਿਆਨੀ ਸਾਹਿਬ ਸਿੰਘ ਜੀ ਵੱਲੋਂ ਹੀ ਰਖਵਾਇਆ ਗਿਆ ਸੀ)।

ਛੌਜੀ ਸਾਕਾ

## ਗਿਆਨੀ ਪ੍ਰੀਤਮ ਸਿੰਘ ਜੀ ਦੀ ਜ਼ਬਾਨੀ

ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ, ਸਿੰਘ ਸਾਹਿਬ ਗਿ: ਪ੍ਰੀਤਮ ਸਿੰਘ ਜੀ ਛੌਜੀ ਹਮਲੇ ਦੌਰਾਨ ਆਪਣੀ ਡਿਊਟੀ 'ਤੇ ਮੌਜੂਦ ਸਨ ਅਤੇ ਸਾਰਾ ਸਮਾਂ ਉਥੇ ਹੀ ਰਹੇ। ਮੈਂ ਉਨ੍ਹਾਂ ਨਾਲ ਇਸ ਸਬੰਧੀ ਇੰਟਰਵਿਊ ਕੀਤੀ ਹੈ। ਭਾਈ ਹਰਬੰਸ ਸਿੰਘ, ਸ. ਸਵਰਨ ਸਿੰਘ ਫਰਾਸ਼ ਅਤੇ ਭਾਈ ਹਰੀ ਸਿੰਘ ਸੇਵਾਦਾਰ, ਜੋ ਇਸ ਹਮਲੇ ਦੌਰਾਨ ਉਨ੍ਹਾਂ ਨਾਲ ਰਹੇ, ਇਸ ਇੰਟਰਵਿਊ ਸਮੇਂ ਮੌਜੂਦ ਸਨ।

੦ ਛੌਜੀ ਹਮਲੇ ਸਮੇਂ ਤੁਸੀਂ ਅਕਾਲ ਤਖਤ ਸਾਹਿਬ ਵਿਖੇ ਆਪਣੀ ਡਿਊਟੀ 'ਤੇ ਮੌਜੂਦ ਸੀ, ਇਸ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰੋ?

— ਸੀ. ਆਰ. ਪੀ. ਵੱਲੋਂ ਸ੍ਰੀ ਦਰਬਾਰ ਸਾਹਿਬ ਉਤੇ ਪਹਿਲੀ ਜੂਨ ਨੂੰ ਫਾਇਰਿੰਗ ਕੀਤੀ ਗਈ ਸੀ। ਪਿੱਛੋਂ ਕਰਫਿਊ ਲੱਗ ਗਿਆ ਸੀ, ਜਿਸ ਵਿਚ ਵਿਚ ੩ ਜੂਨ ਨੂੰ ਕੁਝ ਸਮੇਂ ਲਈ ਢਿੱਲ ਦਿੱਤੀ ਗਈ ਸੀ। ਕਰਫਿਊ ਕਾਰਨ ਮੈਂ ੩ ਜੂਨ ਦੀ ਰਾਤ ਨੂੰ ਇਥੇ ਹੀ ਰਿਹਾ ਸੀ। ਭਾਈ ਹਰਬੰਸ ਸਿੰਘ, ਭਾਈ ਸਵਰਨ ਸਿੰਘ ਫਰਾਸ਼ ਤੇ ਭਾਈ ਹਰੀ ਸਿੰਘ ਅਖੀਰ ਤਕ ਮੇਰੇ ਨਾਲ ਰਹੇ ਹਨ। ੪ ਜੂਨ ਅੰਮ੍ਰਿਤ ਵੇਲੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਬੈਠਾ ਸੀ, ਹੁਕਮਨਾਮਾ ਲੈ ਲਿਆ ਸੀ। ਜਥਾ ਭਿੰਡਰਾਂਵਾਲੇ ਦੇ ਭਾਈ ਗੁਰਸ਼ਰਨ ਸਿੰਘ ਅਕਾਲ ਤਖਤ ਸਾਹਿਬ ਹੇਠਾਂ ਪ੍ਰਕਰਮਾਂ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਿਹਾ ਸੀ। ਲਗਭਗ ੪-੪੦ ਦਾ ਵਕਤ ਹੋਵੇਗਾ ਕਿ ਛੌਜ ਵੱਲੋਂ ੧੦-੧੨ ਗੋਲੇ ਸੁਟੇ ਗਏ, ਜਿਸ ਨਾਲ ਉੱਚੀਆਂ ਇਮਾਰਤਾਂ—ਸਿੰਧੀਆਂ ਦੀ ਧਰਮਸ਼ਾਲਾ, ਨਕਈ ਬੁੰਗਾ, ਉੱਚੇ ਚੁਬਾਰੇ ਅਤੇ ਬੁੰਗਾ ਰਾਮਗੜੀਆ ਦੇ ਮੁਨਾਰਿਆਂ ਨੂੰ ਨੁਕਸਾਨ ਪੁੱਜਾ। ਜਦੋਂ ਗੋਲਿਆਂ ਦਾ ਖੜਾਕ ਹੋਇਆ ਤਾਂ ਭਾ: ਗੁਰਸ਼ਰਨ ਸਿੰਘ ਰਾਗੀ ਦਾ ਜਥਾ ਭੱਜ ਕੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਆ ਗਿਆ। ਕੁਝ ਮਿੰਟਾਂ ਪਿੱਛੋਂ ਹੀ ਗੋਲਿਆਂ ਦੀ ਵਰਖਾ ਸ਼ੁਰੂ ਹੋ ਗਈ। ਇਹ ਵੇਖ ਕੇ ਆਪਣੇ ਸਟਾਫ ਦੀ ਸਲਾਹ ਨਾਲ ਅਸੀਂ ਵਧਾਅ ਤੋਂ ਸ੍ਰੀ ਅਕਾਲ ਤਖਤ ਅੰਦਰ ਜਿਥੇ ਮਹਾਰਾਜ ਦੀ ਦਾ ਪ੍ਰਕਾਸ਼ ਸੀ, ਆ ਗਏ। ਇਤਨੇ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਥੇ ਆ ਗਏ। ਮੈਂ ਉਨ੍ਹਾਂ ਨੂੰ ਦੱਸਿਆ ਕਿ ਤੁਹਾਡਾ ਜਥਾ “ਆਸਾ ਜੀ ਦੀ ਵਾਰ” ਦਾ ਕੀਰਤਨ ਕਰਦਾ ਕਰਦਾ ਭੱਜ ਗਿਆ ਹੈ, ਇਹ ਗੱਲ ਠੀਕ ਨਹੀਂ, ਮਰਯਾਦਾ ਭੰਗ ਕਰ ਦਿੱਤੀ ਹੈ। ਉਹ ਕਹਿਣ ਲੱਗੇ-ਇਸ ਵਿਚ ਤੁਹਾਡੀ ਕੋਈ ਕਮਜ਼ੋਰੀ ਹੋਏਗੀ। ਮੈਂ ਕਿਹਾ ਕਿ ਮੇਰੀ ਕਮਜ਼ੋਰੀ ਕੋਈ ਨਹੀਂ, ਮੈਂ ਤਾਂ ਮਹਾਰਾਜ ਦੀ ਤਾਬਿਆ 'ਤੇ ਬੈਠਾ ਰਿਹਾ ਹਾਂ। ਕੁਝ ਸਮੇਂ ਪਿੱਛੋਂ ਉਨ੍ਹਾਂ

ਨੇ ਭਾਗ: ਗੁਰਸ਼ਰਨ ਸਿੰਘ ਦੇ ਜਥੇ ਨੂੰ ਲੱਭ ਕੇ ਸਾਡੇ ਪਾਸ ਭੇਜਿਆ ਅਤੇ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਅੰਦਰ ਆਸਾ ਜੀ ਦੀ ਵਾਰ ਪੂਰੀ ਕੀਤੀ। ਮਰਯਾਦਾ ਅਨੁਸਾਰ ਅਰਦਾਸ ਕਰਕੇ ਕੜਾਹ ਪ੍ਰਸ਼ਾਦਿ ਦੀ ਦੇਗਾ ਵੰਡੀ।

ਸ਼ਾਮ ਨੂੰ ਸੋਦਰ ਦੀ ਚੌਕੀ ਕਰਵਾ ਕੇ ਰਹਿਰਾਸ ਦਾ ਪਾਠ ਕੀਤਾ। ਮਰਯਾਦਾ ਅਨੁਸਾਰ ਸ਼ਸਤਰ ਵਿਖਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰ ਕੇ ਕੋਠਾ ਸਾਹਿਬ ਬਿਰਾਜਮਾਨ ਕਰ ਦਿੱਤੇ।

੦ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਕਦੋਂ ਤੱਕ ਜਾਰੀ ਰਖੀ ?

—ਪੰਜ ਜੂਨ ਸ਼ਾਮ ਤਕ। ਅੰਮ੍ਰਿਤ ਵੇਲੇ ਹੁਕਮਨਾਮਾ ਲਿਆ, ਭਾਗ: ਗੁਰਸ਼ਰਨ ਸਿੰਘ ਦੇ ਜਥੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ—ਅਰਦਾਸ ਕਰ ਕੇ ਕੜਾਹ ਪ੍ਰਸ਼ਾਦਿ ਦੀ ਦੇਗਾ ਵੰਡੀ। ਦਿਨੋਂ ਅਸੀਂ ਵਾਰੀ ਵਾਰੀ ਮਹਾਰਾਜ ਦੀ ਤਾਬਿਆ ਬੈਠਦੇ ਰਹੇ ਸੀ, ਭਾਵੇਂ ਸਾਰਾ ਦਿਨ ਚਾਰੇ ਪਾਸਿਓਂ ਗੋਲਿਆਂ ਦਾ ਮੀਂਹ ਵਰਦਾ ਰਿਹਾ ਸੀ। ਸ਼ਾਮ ਨੂੰ ਸਟਾਫ ਦੇ ਬਾਕੀ ੫-੬ ਬੰਦੇ ਚਲੇ ਗਏ, ਮੇਰੇ ਨਾਲ ਕੇਵਲ ਇਹ ਤਿੰਨ ਹੀ ਰਹੇ। ਸ਼ਾਮ ਨੂੰ ਲਾਈਟ ਨਹੀਂ ਸੀ, ਅਸੀਂ ਸੋਦਰ ਦੀ ਚੌਕੀ, ਰਹਿਰਾਸ ਅਤੇ ਅਰਦਾਸ ਉਪਰੰਤ ਸ਼ਸਤਰਾਂ ਨੂੰ ਮਿਆਨਾਂ ਵਿਚ ਪਾ ਕੇ ਅਲਮਾਰੀ ਵਿਚ, ਜਿੱਥੇ ਉਨ੍ਹਾਂ ਦੀ ਥਾਂ ਸੀ, ਬਿਰਾਜਮਾਨ ਕਰ ਦਿਤੇ।

੦ ਛੌਜ ਸ੍ਰੀ ਦਰਬਾਰ ਸਾਹਿਬ ਅੰਦਰ ਕਦੋਂ ਦਾਖਲ ਹੋਈ ?

—ਰਾਤ ਦੇ ਅੰਦਾਜ਼ਨ ੮ ਵਜੇ ਹੋਣਗੇ। ਹਨੇਰਾ ਹੋਣ ਕਰ ਕੇ ਕੁਝ ਦਿਖਾਈ ਤਾਂ ਦਿੰਦਾ ਨਹੀਂ ਸੀ, ਪਰ ਪ੍ਰਕਰਮਾਂ ਵਿਚ ਬੂਟਾਂ ਦੇ ਖੜਾਕ ਤੋਂ ਸਾਫ਼ ਪਤਾ ਲੱਗਦਾ ਸੀ ਕਿ ਛੌਜ ਆ ਗਈ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਕੇ ਰੱਸ਼ਨੀ ਦਾ ਗੋਲਾ ਤੇ ਫਿਰ ਅੱਥਰੂ ਗੈਸ ਛੱਡੀ। ਬਹੁਤ ਬੁਰੀ ਹਾਲਤ ਸੀ। ਅਸੀਂ ਆਪਣੇ ਗਲ ਵਾਲੇ ਪਰਨਿਆਂ ਨੂੰ ਭਿਉਂ ਕਿ ਅੱਖਾਂ ਉਤੇ ਫੇਰਿਆ। ਦੋਵਾਂ ਪਾਸਿਆਂ ਤੋਂ ਬਹੁਤ ਜ਼ੋਰਦਾਰ ਛਾਇਰਿੰਗ ਹੋ ਰਹੀ ਸੀ। ਹੌਲੀ ਹੌਲੀ ਛੌਜ ਵੱਲੋਂ ਗੋਲੀ ਘਟਦੀ ਗਈ। ਇਸ ਸਮੇਂ ਉਤਲੀ ਛੱਡੋਂ ਭਿੰਡਰਾਂਵਾਲਿਆਂ ਦੇ ਸਾਬੀਆਂ ਨੇ ਜੈਕਾਰੇ ਛੱਡੇ, ਇਸ ਤੋਂ ਜਾਪਦਾ ਸੀ ਕਿ ਬਹੁਤ ਸਾਰੀ ਛੌਜ ਜੋ ਸਾਹਮਣੇ ਆਈ ਸੀ, ਮਾਰੀ ਗਈ ਹੈ। (ਸਰਕਾਰੀ ਸੂਤਰਾਂ ਅਨੁਸਾਰ ਪਹਿਲਾਂ ੬੦ ਕਮਾਂਡੋ ਉਥੇ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਪਦ ਮਾਰੇ ਗਏ)।

ਇਸ ਪਿੱਛੋਂ ੧੦ ਵਜੇ ਦੇ ਕਰੀਬ ਟੈਂਕ ਪ੍ਰਕਰਮਾ ਵਿਚ ਦਾਖਲ ਹੋਏ ਅਤੇ “ਦੁਖ ਭੰਜਨੀ ਬੇਗੀ” ਤੇ “ਸ਼ਹੀਦ ਬੁੰਗਾ” ਵੱਲੋਂ ਲਗਾਤਾਰ ਟੈਂਕਾਂ ਨਾਲ ਸਾਰੀ ਰਾਤ ਗੋਲਾਬਾਰੀ ਹੁੰਦੀ ਰਹੀ। ਇਸ ਦੌਰਾਨ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਬੀ ਹੇਠਾਂ ਭੋਰੇ ਵਿਚ ਆ ਗਏ ਜਾਪਦੇ ਸਨ। ਅਸੀਂ ਲਾਗਲੀ ਦੀਵਾਰ ਦੇ ਓਹਲੇ ਆ ਗਏ ਸੀ।

ਸਾਰੀ ਰਾਤ ਗੋਲਾ ਮੀਂਹ ਵਾਂਗ ਪਿਆ। ਬੇਅੰਤ ਮਲਬਾ ਖਿਲਰ ਕੇ ਸਾਡੇ ਤੇ ਵੀ ਪੈਂਦਾ ਰਿਹਾ।

੦ ਸੰਤ ਭਿੰਡਰਾਂਵਾਲਿਆਂ ਨਾਲ ਮੁਲਾਕਾਤ ਹੋਈ ?

—ਚਾਰ ਜੂਨ ਨੂੰ ਹੋਈ ਸੀ । ਉਹ ਅਕਾਲ ਤਖਤ ਸਾਹਿਬ ਅੰਦਰ ਹੀ ਗੁਣਗੁਣਾਉਂਦੇ ਫਿਰ ਰਹੇ ਸਨ “ਸੂਰਾ ਸੋ ਪਹਿਚਾਣੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨਾ ਛਾਡੈ ਖੇਤ,” “ਜੇ ਤਉ ਪ੍ਰੇਮ ਖੇਲਣੁ ਕਾ ਚਾਓ, ਸਿਰ ਧਰਿ ਤਲੀ ਗਲੀ ਮੌਰੀ ਆਓ ।” ੬ ਜੂਨ ਸਵੇਰੇ ੯ ਕੁ ਵਜੇ ਦਾ ਵਕਤ ਹੋਏਗਾ । ਜਿਥੇ ਗਿ: ਸਾਧੂ ਸਿੰਘ ਭੋੜਾ ਦੇ ਕੁਆਟਰ ਹੇਠਾਂ ੫-੬ ਫਲਸ਼ ਟੱਟੀਆਂ ਬਣੀਆਂ ਸਨ, ਸੰਤ ਜੀ ਆਪਣੇ ਕੁਝ ਸਾਥੀਆਂ ਨਾਲ ਜੰਗਲ ਪਾਣੀ ਲਈ ਆਏ । ਇਥੇ ਨਲਕੇ ਤੋਂ ਹੱਥ ਧੋ ਕੇ ਸਾਥੀਆਂ ਨਾਲ ਗੱਲਾਂ ਕਰ ਰਹੇ ਸਨ । ਅਸੀਂ ਇਸ ਦੀਵਾਰ ਦੇ ਢੂਜੇ ਬੰਨੇ ਸਹਾਰਾ ਲੈ ਕੇ ਬੈਠੇ ਸੀ । ਗੋਲੀਆਂ ਦੇ ਖੜਾਕ ਕਾਰਨ ਸਾਨੂੰ ਗੱਲਾਂ ਦੀ ਸਮਝ ਨਹੀਂ ਲੱਗ ਸਕੀ । ਉਹ ਫਿਰ ਭੋੜੇ ਅੰਦਰ ਚਲੇ ਗਏ । ਕੋਈ ੧-੩੦ ਦੇ ਕਰੀਬ ਭਾਈ ਅਮਰੀਕ ਸਿੰਘ ਆਪਣੇ ਸਾਥੀਆਂ ਨਾਲ ਜੰਗਲ ਪਾਣੀ ਲਈ ਆਏ । ਕੁਦਰਤੀ ਇਕ ਗੋਲੇ ਨਾਲ ਦੀਵਾਰ ਵਿਚ ਲੱਗਾ, ਦਰਵਾਜ਼ਾ ਖੁਲ੍ਹਾ ਗਿਆ, ਮੈਨੂੰ ਤੇ ਮੇਰੇ ਸਾਥੀਆਂ ਨੂੰ ਬੈਠਿਆਂ ਵੇਖ ਕੇ ਭਾਈ ਅਮਰੀਕ ਸਿੰਘ ਕਹਿਣ ਲੱਗੇ, “ਸਿੰਘ ਸਾਹਿਬ ਜੀ ਭੁੰਜੇ ਬੈਠੇ ਤੁਸੀਂ ਚੰਗੇ ਨਹੀਂ ਲਗਦੇ, ਕਿਸੇ ਕਮਰੇ ਵਿਚ ਮੰਜੇ ’ਤੇ ਬੈਠ ਜਾਣਾ ਸੀ ।” ਮੈਂ ਕਿਹਾ ਕਿ ਸਾਰੇ ਕਮਰਿਆਂ ਵਿਚ ਗੋਲੀਆਂ ਆ ਰਹੀਆਂ ਹਨ—ਇਹ ਜਗ੍ਹਾ ਮਹਿਨ੍ਹੁੰਜ਼ ਹੈ । ਇਸ ਸਮੇਂ ਅਕਾਲ ਤਖਤ ਸਾਹਿਬ ਦਾ ਉਪਰਲਾ ਹਿੱਸਾ ਢੱਠਾ ਹੋਇਆ ਸਾਫ਼ ਦਿਖਾਈ ਦੇ ਰਿਹਾ ਸੀ ਅਤੇ ਹਾਲੇ ਵੀ ਗੋਲਾਬਾਰੀ ਜਾਰੀ ਸੀ । ਮੈਂ ਉਨ੍ਹਾਂ ਨੂੰ ਪੁੱਛਿਆਂ, “ਤੁਹਾਡਾ ਕੀ ਪ੍ਰੋਗਰਾਮ ਹੈ ?” ਉਨ੍ਹਾਂ ਨੇ ਜਵਾਬ ਦਿੱਤਾ—“ਅਕਾਲ ਤਖਤ ਦੀ ਦਸ਼ਾ ਬਹੁਤ ਖਰਾਬ ਹੋ ਗਈ ਹੈ । ਐਸੀ ਸੂਰਤ ਵਿਚ ਸਾਡਾ ਜਿਉਂਦਿਆਂ ਰਹਿਣਾ ਯੋਗ ਨਹੀਂ ਹੈ । ਅਸੀਂ ਸਵੇਰੇ ੧-੩੦ ਵਜੇ ਸ਼ਹੀਦ ਹੋਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਹੁਣ ਸੰਤਾਂ ਨਾਲ ਸਲਾਹ ਕਰਕੇ ੧-੩੦ ਵਜੇ ਦਾ ਬਣਾਇਆ ਹੈ । ਕੌਮ ਵੀ ਬਹੁਤ ਮਾਰੀ ਗਈ ਹੈ—ਅਸੀਂ ਬਚ ਵੀ ਗਏ, ਲੋਕ ਸਾਨੂੰ ਨਹੀਂ ਛੱਡਣਗੇ ।” ਆਪਣੇ ਸੱਚਖੰਡ ਵਾਸੀ ਪਿਤਾ ਸੰਤ ਕਰਤਾਰ ਸਿੰਘ ਜੀ ਵੱਲ ਇਸ਼ਾਰਾ ਕਰਕੇ ਕਿਹਾ, “ਇਹ ਵੀ ਚੰਗਾ ਹੈ ਕਿ ਛੇਤੀ ਛੇਤੀ ਵੱਡੇ ਸੰਤਾਂ ਪਾਸ ਚਲਾਂਗੇ ।” ਇਸ ਸਮੇਂ ਭਾਈ ਅਮਰੀਕ ਸਿੰਘ ਆਪਣੇ ਸਾਥੀਆਂ ਦੀਆਂ ਡਿਊਟੀਆਂ ਲਗਾ ਰਹੇ ਸਨ—ਕਿਸੇ ਨੂੰ ਕਿਹਾ ਕਿ ਤੂੰ ਮੇਰੇ ਘਰ ਅਖੰਡ ਪਾਠ ਰਖਵਾਈ । ਇਕ ਸਾਥੀ ਨੂੰ ਕਿਹਾ—ਮਹੀਨੇ ਕੁ ਤਕ ਮੇਰੇ ਘਰ ਲੜਕਾ ਪੈਦਾ ਹੋਣਾ ਹੈ, ਤੂੰ ਲੱਭੂ ਵੰਡੀਂ ਆਦਿ ।

ਭਾ: ਅਮਰੀਕ ਸਿੰਘ ਨੇ ਸਾਥੋਂ ਵੀ ਪੁੱਛਿਆ—“ਤੁਹਾਡੇ ਬਾਹਰ ਨਿਕਲਣ ਦਾ ਕੋਈ ਸਾਧਨ ਹੈ ?” ਮੇਰੇ ਸਾਥੀ ਮਜ਼ਬੂਰ ਕਰ ਰਹੇ ਸਨ ਕਿ ਬਾਹਰਲੇ ਲੋਹੇ ਵਾਲੇ ਦਰਵਾਜ਼ੇ ਦਾ ਜਿੰਦਰਾ ਖੋਲ੍ਹ ਕੇ ਬਾਹਰ ਨਿਕਲ ਜਾਈਏ । ਇਸ ਜਿੰਦਰੇ ਦੀ ਚਾਬੀ ਭਿੰਡਰਾਂਵਾਲਿਆਂ ਦੇ ਸਾਥੀਆਂ ਪਾਸ ਸੀ । ਮੈਂ ਕਿਹਾ ਜੇ ਤੁਸੀਂ ਆਗਿਆ ਦਿਓ ਤਾਂ ਬਾਹਰਲਾ ਜਿੰਦਰਾ ਖੋਲ੍ਹ ਕੇ ਬਾਹਰ ਨਿਕਲ ਜਾਈਏ । ਉਨ੍ਹਾਂ ਕਿਹਾ—“ਨਿਕਲ ਜਾਓ, ਪਰ ਫੌਜ ਨਹੀਂ ਛੱਡੇਗੀ—ਕੋਈ ਤਰੀਕਾ ਲੱਭਦਾ ਹੈ ਤਾਂ ਨਿਕਲ ਜਾਓ ।”

ਅਸੀਂ ਇਹ ਦਰਵਾਜ਼ਾ ਖੋਲੁ ਕੇ, ਦੌੜ ਕੇ ਬੋਹੜ ਵਾਲੀ ਹਵੇਲੀ, ਜਿਥੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਰਹਿੰਦੇ ਹਨ, ਗਏ। ਸੇਵਾਦਾਰ ਬਲਬੀਰ ਸਿੰਘ ਤੋਂ ਦਰਵਾਜ਼ਾ ਬੁਲ੍ਹਵਾ ਕੇ ਉਸ ਦੇ ਘਰ ਗਏ। ਇਹ ਕੋਈ ਵੱਜੇ ਦੀ ਗੱਲ ਹੋਏਗੀ। ਇਥੇ ਸ਼੍ਰੋਮਣੀ ਕਮੇਟੀ ਦੇ ਕੋਈ ੧੦-੧੨ ਮੁਲਾਜ਼ਮ ਤੇ ਸੇਵਾਦਾਰ ਦੀ ਸੁਪਤਨੀ ਠਹਿਰੇ ਹੋਏ ਸਨ।

੦ ਕੀ ਸੰਤਾਂ ਦੀ ਸ਼ਹੀਦੀ ਬਾਰੇ ਕੁਝ ਪਤਾ ਲਗਾ ?

—ਨਹੀਂ, ਅਸੀਂ ਅੱਖਿਂ ਕੁਝ ਨਹੀਂ ਵੇਖਿਆ।

੦ ਤੁਹਾਨੂੰ ਫੌਜ ਨੇ ਕਦੋਂ ਗਿੜਤਾਰ ਕੀਤਾ ?

— ਅਸੀਂ ਵੱਡੇ ਅਤੇ ਜੂਨ ਦੀ ਰਾਤ ਉਥੇ ਸੇਵਾਦਾਰ ਦੇ ਹੀ ਘਰ ਰਹੇ। ਜੂਨ ਨੂੰ ਫੌਜ ਨੇ ਆ ਕੇ ਦਰਵਾਜ਼ਾ ਖੜਕਾਇਆ। ਅੰਦਰ ਆ ਕੇ ਸਾਨੂੰ ਪੁੱਛਿਆ ਕਿ ਇਥੇ ਕਿਉਂ ਠਹਿਰੇ ਹੋ। ਮੈਂ ਆਪਣੇ ਬਾਰੇ ਦੱਸਿਆ ਤੇ ਕਿਹਾ ਬਾਕੀ ਸਾਰੇ ਸਾਡੇ ਮੁਲਾਜ਼ਮ ਹਨ। ਆਪਣਾ ਪਛਾਣ-ਪੱਤਰ ਵਿਖਾਇਆ। ਪਰ ਉਹ ਕਹਿਣ ਲੱਗੇ—ਤੁਸੀਂ ਸਾਰੇ ਅਤਿਵਾਦੀ ਹੋ। ਉਨ੍ਹਾਂ ਹੋਰ ਫੌਜੀ ਸੱਦ ਲਏ। ਘਰ ਦੀ ਤਲਾਸ਼ੀ ਲਈ, ਪਰ ਕੋਈ ਹਥਿਆਰ ਜਾਂ ਇਤਰਾਜ ਯੋਗ ਚੀਜ਼ ਨਾ ਲੱਭੀ। ਫਿਰ ਉਨ੍ਹਾਂ ਨੇ ਸਾਡੇ ਸਿਵਾਏ ਕਛਹਿਰਿਆਂ ਦੇ ਸਾਰੇ ਕਪੜੇ ਜ਼ਬਰਦਸਤੀ ਲੁਹਾ ਲਏ ਅਤੇ ਸਭ ਨੂੰ ਇਕ ਲਾਈਨ ਵਿਚ ਖੜ੍ਹੇ ਕਰ ਲਿਆ। ਬੀਬੀ ਲਾਈਨ ਵਿਚ ਸਭ ਤੋਂ ਪਿੱਛੇ ਸੀ। ਉਨ੍ਹਾਂ ਫੌਜੀਆਂ ਪਾਸ ਇਕ ਐਲ. ਐਮ. ਜੀ. ਸੀ। ਸਾਨੂੰ ਗੋਲੀ ਮਾਰਨ ਲੱਗੇ ਸਨ ਕਿ ਉਨ੍ਹਾਂ ਵਿੱਚੋਂ ਇਕ ਨੇ ਕਿਹਾ ਕਿ ਮੈਗਜ਼ੀਨ ਵਿਚ ਸਿਰਫ ਦੋ ਹੀ ਗੋਲੀਆਂ ਹਨ—ਨਵਾਂ ਮੈਗਜ਼ੀਨ ਲੋਡ ਕਰ ਲੈ। ਹਾਂ, ਪਹਿਲੇ ਫੌਜੀਆਂ ਵਿਚ ਇਕ ਸਿੱਖ ਸਿਪਾਹੀ ਸੀ। ਉਹ ਦੌੜ ਕੇ ਬੀ. ਐਸ. ਐਫ. ਦੇ ਮੇਜਰ ਰਤਨ ਸਿਹੁੰ (ਹਰਿਆਣਵੀ ਜਾਟ) ਨੂੰ ਸਾਡੇ ਬਾਰੇ ਦੱਸ ਕੇ ਲੈ ਆਇਆ। ਸਾਨੂੰ ਗੋਲੀ ਮਾਰਨ ਹੀ ਲੱਗੇ ਸਨ ਕਿ ਰਤਨ ਸਿਹੁੰ ਨੇ ਆ ਕੇ ਕਿਹਾ, “ਠਹਿਰੋ, ਇਨ੍ਹਾਂ ਨੂੰ ਮੇਰੇ ਪਾਸ ਮੰਦਰ (ਕਾਠੀਆਂ ਵਾਲਾ ਬਜ਼ਾਰ) ਭੇਜ ਦਿਓ।” ਅਸੀਂ ਦੋਬਾਰਾ ਕਪੜੇ ਪਹਿਨ ਲਏ।

ਉਪਰ ਗਏ। ਗਲੀ ਵਿਚ ੩੦-੪੦ ਸਿੱਖਾਂ ਨੂੰ ਪਿੱਛੇ ਬਾਹਾਂ ਬੰਨ੍ਹ ਕੇ ਪਹਿਲਾਂ ਹੀ ਬਿਠਾਇਆ ਹੋਇਆ ਸੀ ਤੇ ਰਾਈਫਲਾਂ ਦੇ ਬੱਟਾਂ, ਸੋਟੀਆਂ ਜਾਂ ਬੂਟਾਂ ਦੇ ਠੁਢਿਆਂ ਨਾਲ ਬੁਰੀ ਤਰ੍ਹਾਂ ਮਾਰ ਰਹੇ ਸਨ। ਰਤਨ ਸਿਹੁੰ ਨੇ ਪੁੱਛਿਆ, “ਤੁਸੀਂ ਅਤਿਵਾਦੀ ਹੋ ?” ਮੈਂ ਦੱਸਿਆ ਕਿ ਮੈਂ ਅਕਾਲ ਤਖਤ ਸਾਹਿਬ ਦਾ ਹੈਡ-ਗੰਬੀ ਹਾਂ। ਉਹ ਕਹਿਣ ਲੱਗਾ—“ਅਸੀਂ ਅਨਾਊਂਸਮੈਂਟ ਕੀਤੀ ਸੀ, ਤੁਸੀਂ ਪਹਿਲਾਂ ਕਿਉਂ ਗਿੜਤਾਰ ਨਹੀਂ ਹੋਏ।” ਮੈਂ ਦੱਸਿਆ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਕੁਆਟਰ ਵਿਚ ਸਾਂ ਸਾਨੂੰ ਕੋਈ ਆਵਾਜ਼ ਨਹੀਂ ਸੂਣੀ। ਉਸ ਨੇ ਕਿਹਾ ਕਿ ਅੱਜ ਸਾਰੇ ਹੀ ਅਤਿਵਾਦੀ ਹਨ—ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਏਗਾ। ਸਾਡੀ ਤਲਾਸ਼ੀ ਲਈ, ਜੇਬਾਂ ਵਿੱਚੋਂ ਪੈਸੇ ਕੱਢ ਲਏ। ਇਕ ਫੌਜੀ ਹਵਾਲਦਾਰ ਮੈਨੂੰ ਪੁਛਣ ਲੱਗਾ, “ਤੂੰ ਸਿੱਖ ਏਂ ਕਿ ਮੁਸਲਮਾਨ ?” ਮੈਂ ਕਿਹਾ, “ਮੈਂ ਸ੍ਰੀ ਗੁਰੂ ਰਾਮਦਾਸ ਦਾ ਸਿੱਖ ਹਾਂ ਅਤੇ ਆਪਣੇ ਗੁਰੂ ਦੀ ਸੇਵਾ ਕਰ ਰਿਹਾ ਹਾਂ।” ਉਸ ਹਵਾਲਦਾਰ ਨੇ ਮੈਨੂੰ ਗਾਲ ਕੱਢੀ, ਮੇਰੀ

ਛਾਤੀ 'ਤੇ ਬੰਦੂਕ ਰੱਖ ਕੇ ਕਹਿਣ ਲੱਗਾ, “ਸੱਦ ਆਪਣੇ ਗੁਰੂ ਰਾਮਦਾਸ ਨੂੰ ਤੇਰੀ ਮਦਦ ਕਰੋ।” ਮੇਰੇ ਮਨ ਹੀ ਮਨ ਚੋਂ ਇਕ ਹੂਕ ਨਿਕਲੀ ਕਿ ਅੱਜ ਇਹ ਫੌਜ ਮੇਰੇ ਗੁਰੂ ਨੂੰ ਵੰਗਾਰ ਰਹੀ ਹੈ। ਮਨ ਹੀ ਮਨ ਵਿਚ ਗੁਰੂ ਨੂੰ ਪਿਆਇਆ, “ਹੇ ਸੱਚੇ ਪਾਤਸ਼ਾਹ ਆਪਣੇ ਨਾਂ ਦੀ ਲਾਜ ਰੱਖੋ, ਆਪਣੇ ਬਿਰਦ ਦੀ ਪੈਸ ਰੱਖੋ।” ਰਤਨ ਸਿਹੁੰ ਗਾਊਂਡ ਕਰਦਾ ਕਰਦਾ ਉਥੇ ਆਇਆ। ਇਤਨੇ ਨੂੰ ਫੌਜੀਆਂ ਨੂੰ ਚਾਹ ਪਾਣੀ ਪਿਆਉਣ ਆਏ ਕੁਝ ਹਿੰਦੂਆਂ ਨੇ ਮੈਨੂੰ ਪਹਿਚਾਣ ਲਿਆ ਸੀ ਤੇ ਮੇਜਰ ਪਾਸ ਮੇਰੀ ਸਿਫਾਰਿਸ਼ ਕੀਤੀ। ਉਸ ਨੇ ਮੈਨੂੰ ਆਪਣੇ ਪਾਸ ਬੁਲਾਇਆ ਤੇ ਬੈਠਣ ਲਈ ਕੁਰਸੀ ਵੀ ਦਿੱਤੀ। ਇਹ ਮੇਰੇ ਗੁਰੂ ਨੇ ਆਪ ਪਹੁੰਚ ਕੇ ਬਿਰਦ ਦੀ ਪੈਸ ਰੱਖੀ ਸੀ।

ਮੈਂ ਮੇਜਰ ਨੂੰ ਕਿਹਾ ਫੌਜ ਨੂੰ ਬੜੀ ਜ਼ਾਬਤੇ ਵਾਲੀ ਸਮਝਿਆ ਜਾਂਦਾ ਹੈ, ਪਰ ਤੁਹਾਡੇ ਵਿਚ ਫੌਜ ਵਾਲਾ ਕੋਈ ਅਸੂਲ ਨਹੀਂ ਹੈ, ਸਭ ਨੇ ਕਸਾਈਆਂ ਵਾਲਾ ਕੰਮ ਫੜਿਆ ਹੋਇਆ ਹੈ। ਉਸ ਦੇ ਦਿਲ ਵਿਚ ਸ਼ਾਇਦ ਦਇਆ ਆਈ, ਮੈਨੂੰ ਗਲਵੱਕੜੀ ਵਿਚ ਲੈ ਕੇ ਕਹਿਣ ਲੱਗਾ, “ਮੈਂ ਤੁਹਾਨੂੰ ਬਚਾਉਣ ਦੀ ਵੱਧ ਤੋਂ ਵੱਧ ਯਤਨ ਕਰਾਂਗਾ।” ਫਿਰ ਉਸ ਨੇ ਏਰੀਆ ਇੰਚਾਰਜ ਨਾਲ ਵਾਇਰਲੇਸ ‘ਤੇ ਗਲ ਕੀਤੀ। ਪਿੱਛੋਂ ਮੈਨੂੰ ਕਹਿਣ ਲੱਗਾ, “ਤੁਸੀਂ ਧਾਰਮਿਕ ਵਿਅਕਤੀ ਹੋ ਇਸ ਲਈ ਮੈਂ ਜੋ ਕੁਝ ਪੁਛਾਂਗਾ, ਸੱਚ ਸੱਚ ਦੱਸਣਾ।” ਮੈਂ ਜਵਾਬ ਦਿੱਤਾ—“ਬਿਲਕੁਲ ਸੱਚ ਦਸਾਂਗਾ।” ਉਸ ਨੇ ਪੁੱਛਿਆ, “ਕੀ ਮੇਰੇ ਨਾਲ ਦੇ ੧੨-੧੩ ਵਿਅਕਤੀ ਵਾਕਈ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ”—ਮੈਂ ਸ਼ਾਹਦੀ ਭਰੀ। ਫਿਰ ਉਸ ਨੇ ਮੇਰੇ ਪਾਸੋਂ ਦੂਜੇ ੪੦-੫੦ ਬੰਦਿਆਂ ਬਾਰੇ ਪੁੱਛਿਆ। ਉਨ੍ਹਾਂ ਵਿੱਚੋਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਸੀ, ਇਸ ਲਈ ਕਹਿ ਦਿੱਤਾ ਕਿ ਹੋ ਸਕਦਾ ਹੈ ਕਿ ਇਹਨਾਂ ਵਿਚ ਕੁਝ ਨਵੇਂ ਮੁਲਾਜ਼ਮ ਹੋਣ ਜਿਨ੍ਹਾਂ ਨੂੰ ਮੈਂ ਨਾ ਜਾਣਦਾ ਹੋਵਾਂ। ਉਸ ਨੇ ਕਿਹਾ “ਨਹੀਂ ਇਹ ਸਾਰੇ ਅਤਿਵਾਦੀ ਹਨ।” (ਪਿੱਛੋਂ ਉਹ ਸਾਰੇ ਮਾਰ ਦਿੱਤੇ ਗਏ)।

ਮੇਜਰ ਨੇ ਕਿਹਾ ਕਿ ਮੈਂ ਤੁਹਾਨੂੰ ਕਿਸੇ ਵੀ ਸੂਰਤ ਵਿਚ ਛੱਡ ਨਹੀਂ ਸਕਦਾ। ਇਸ ਲਈ ਬਿਹਤਰ ਰਹੇਗਾ ਕਿ ਤੁਹਾਨੂੰ ਮਿਲਟਰੀ ਕੈਪ ਭੇਜ ਦਿੱਤਾ ਜਾਏ, ਉਥੋਂ ਕੁਝ ਦਿਨਾਂ ਪਿੱਛੋਂ ਤੁਹਾਨੂੰ ਛੱਡ ਦਿੱਤਾ ਜਾਏਗਾ। ਫਿਰ ਇਕ ਫੌਜੀ ਸਾਨੂੰ ਮਾਈ ਸੇਵਾਂ ਦੇ ਬਾਜ਼ਾਰ ਵਲ ਲੈ ਕੇ ਤੁਰ ਪਿਆ। ਰਾਹ ਵਿਚ ਅਸੀਂ ਅਨੇਕਾਂ ਹੀ ਸਿੱਖਾਂ ਦੀਆਂ ਰੁਲਦੀਆਂ ਲਾਸ਼ਾਂ ਵੇਖੀਆਂ। ਬਾਜ਼ਾਰ ਵਿਚ ਫ਼ਕੀਰ ਸਿੰਘ ਦੀ ਦੁਕਾਨ ਸਾਹਮਣੇ ਸਾਨੂੰ ਇਕ ਟਰਕ ਰਾਹੀਂ ਕੈਪ ਲਿਆਂਦਾ ਗਿਆ। ਇਥੋਂ ੧੭ ਜੂਨ ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ਸਮੇਂ ਦਰਬਾਰ ਸਾਹਿਬ ਲਿਆਂਦਾ ਗਿਆ ਅਤੇ ਪਿੱਛੋਂ ਰਿਹਾਅ ਕੀਤਾ ਗਿਆ।

## ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਦੀ ਜ਼ਬਾਨੀ

‘ਧਰਮ ਯੁੱਧ’ ਮੇਰਚਾ ੪ ਅਗਸਤ ੧੯੬੨ ਨੂੰ ਸ਼ੁਰੂ ਹੋਇਆ ਸੀ। ਤਿੰਨ ਅਗਸਤ ਤੋਂ ਲੈ ਕੇ “ਨੀਲਾ ਤਾਰਾ” ਐਕਸ਼ਨ ਤਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੇਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਰਹੇ ਸਨ। ਫੌਜ ਨੇ ਜਥੇਦਾਰ ਟੌਹੜਾ, ਫੈਡਰੇਸ਼ਨ ਦੇ ਕਈ ਸੀਨੀਅਰ ਅਹੁਦੇਦਾਰਾਂ ਅਤੇ ਸੈਂਕੜੇ ਹੀ ਸਿੰਘਾਂ ਸਮੇਤ ਸੰਤ ਜੀ ਨੂੰ ਕੈਪਚਰ ਕਰਕੇ ਐਨ. ਐਸ. ਏ. ਦੇ ਅਧੀਨ ਉਦੈਪੁਰ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਸੀ, ਜਿਥੋਂ ਉਹ ੧੧ ਮਾਰਚ ੧੯੬੫ ਨੂੰ ਰਿਹਾਅ ਕੀਤੇ ਗਏ।

ਜਿਨ੍ਹਾਂ ਦਿਨਾਂ ਵਿਚ ਮੇਰੀ “ਡਾਇਰੀ ਦੇ ਪੰਨੇ” ਅਜੀਤ ਅੰਖਬਾਰ ਵਿਚ ਛਪ ਰਹੇ ਸਨ, ਉਹ ਦੋ ਜੂਨ ਨੂੰ ਅੰਮ੍ਰਿਤਸਰ ਆਏ। ਕਈ ਸਥਾਨਕ ਪੱਤਰਕਾਰਾਂ ਅਤੇ ਅਕਾਲੀ ਲੀਡਰਾਂ ਦੇ ਸਾਹਮਣੇ ਉਨ੍ਹਾਂ ਨੇ ਇਸ ਦੀ ਬੜੀ ਹੀ ਸ਼ਲਾਘਾ ਕਰਦਿਆਂ ਕਿਹਾ, “ਹਰਬੀਰ ਤੂੰ (ਕੰਪਲੈਕਸ) ਅੰਦਰਲੇ ਹਾਲਾਤ ਵੀ ਲਿਖ। ਅਸੀਂ ਤੈਨੂੰ ਦੱਸਾਂਗੇ ਕਿ ਅੰਦਰ ਕੀ ਹੋਇਆ, ਕੀ ਕੁਝ ਹੁੰਦਾ ਰਿਹਾ ਸੀ। ਮੈਂ ਇਹ ਸੁਝਾ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਕਿਹਾ ਸੀ ਕਿ ਇਸ ਸਬੰਧੀ ਉਨ੍ਹਾਂ ਦੀ ਇੰਟਰਵਿਊ ਲਵਾਂਗਾ। ਇਸ ਦਿਨ ਪਿੱਛੋਂ ਉਹ ਕੇਵਲ ਦੋ ਵਾਰੀ ਅੰਮ੍ਰਿਤਸਰ ਆਏ। ਦੋ ਚੁਲਾਈ ਰਾਤ ਨੂੰ ਆ ਕੇ ਤਿੰਨ ਨੂੰ ਸਵੇਰੇ ਹੀ ਚਲੇ ਗਏ। ਆਖਰੀ ਵਾਰੀ ੩੦ ਜੁਲਾਈ ਨੂੰ ਬਾਅਦ ਦੁਪਹਿਰ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਆਏ। ਮੀਟਿੰਗ ਤੋਂ ਪਿੱਛੋਂ ਉਹ ਅਕਾਲੀ ਲੀਡਰਾਂ ਨੂੰ ਮਿਲਣ ਵਿਚ ਰੁਝ ਗਏ ਅਤੇ ਮੈਂ ਪ੍ਰਬੰਧ ਭੇਜਣ ਵਿਚ। ਅਗਸਤ ਵਿਚ ਜਦੋਂ ਉਨ੍ਹਾਂ ਨੇ ਮੁੱਲਾਂਪੁਰ ਅਤੇ ਹੁਸ਼ਿਆਰਪੁਰ ਆਉਣਾ ਸੀ, ਮੈਂ ਰਾਮੂਵਾਲੀਏ ਨਾਲ ਉਨ੍ਹਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ, ਪਰ ਬਦ-ਕਿਸਮਤੀ ਨਾਲ ਕਿਸੇ ਕਾਰਨ ਨਾ ਜਾ ਸਕਿਆ। ਇਹ ਕਿੰਨੇ ਦੁਖਾਂਤ ਦੀ ਗੱਲ ਹੈ ਕਿ ਕੁਲਬੀਰ ਸਿੰਘ ਸੂਗੀ ਨਾਲ ੨੦ ਅਗਸਤ ਨੂੰ ਪ੍ਰੋਗਰਾਮ ਬਣਾ ਕੇ ਆਇਆ ਕਿ ਆਪਾਂ ਸੰਤ ਜੀ ਨੂੰ ਮਿਲਣ ਲਈ ਪਹਿਲੀ ਸਤੰਬਰ ਨੂੰ ਲੋਂਗੋਵਾਲ ਚਲਾਂਗੇ। ਉਸੇ ਸ਼ਾਮ ਸ਼ੇਰਪੁਰ ਵਿਖੇ ਬੜੇ ਹੀ ਬੁਜ਼ਦਿਲਾਨਾ ਤੇ ਵਹਿਸ਼ੀਆਨਾ ਢੰਗ ਨਾਲ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬੜੇ ਹੀ ਦੁਖੀ ਹਿਰਦੇ ਨਾਲ ਮੈਂ ਤੇ ਕੁਲਬੀਰ ਪਹਿਲੀ ਸਤੰਬਰ ਨੂੰ ਉਹਨਾਂ ਦੀ ਯਾਦ ਵਿਚ ਰੱਖੇ ਮਹਾਨ ਸ਼ਰਧਾਂਜਲੀ ਸਮਾਗਮ ਤੇ ਅੰਤਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਲੋਂਗੋਵਾਲ ਗਏ।

ਸੰਤ ਜੀ ਨੂੰ ਉਦੈਪੁਰ ਜੇਲ੍ਹ ਵਿਚ ਸ. ਤ੍ਰਿਲੋਚਨ ਸਿੰਘ ਸਰਨਾ ਦਿੱਲੀ ਵਾਲੇ ਅਕਸਰ ਮਿਲਦੇ ਰਹਿੰਦੇ ਸਨ ਅਤੇ ਸਾਰੇ ਹਾਲਾਤ ਤੋਂ ਜਾਣੂ ਕਰਵਾਉਂਦੇ ਰਹਿੰਦੇ ਸਨ। ਸੰਤ ਜੀ ਨੇ ਕਈ ਵਾਗੀ ਸਰਨਾ ਸਾਹਿਬ ਦੇ ਹੱਥ ਸਿੰਘ ਸਾਹਿਬਾਨ ਅਤੇ ਅਕਾਲੀ ਲੀਡਰਾਂ ਦੇ ਨਾਂ ਪੱਤਰ ਭੇਜੇ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਮਹੱਤਵ ਪੁਰਨ ਪੱਤਰ ਨਵੰਬਰ ਦੇ ਆਖਰੀ ਹਫ਼ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਸਲਾਨਾ ਚੋਣ ਸਮੇਂ ਭੇਜਿਆ ਸੀ, ਜਿਸ ਵਿਚ ਕਿਹਾ ਗਿਆ ਸੀ, “ਪੰਥ ਬੜੇ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ, ਅਤੇ ਸਮੇਂ ਦੀ ਸਭ ਤੋਂ ਵੱਡੀ ਮੰਗ ਪੰਥਕ ਏਕਤਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਵਿਚ ਕੋਈ ਤਬਦੀਲੀ ਨਾ ਕੀਤੀ ਜਾਏ।”

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਭਾਨ ਸਿੰਘ ਅਤੇ ਮੀਤ ਸਕੱਤਰ ਸ. ਅਬਿਨਾਸ਼ੀ ਸਿੰਘ ਸੰਤ ਜੀ ਨੂੰ ੨੯ ਜਨਵਰੀ ਨੂੰ ਜੇਲ੍ਹ ਵਿਚ ਮਿਲੇ ਹਨ। ਸੰਤ ਜੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਗਵਰਨਰ ਪੰਜਾਬ ਦੇ ਮੁੱਖ ਸਲਾਹਕਾਰ ਸ੍ਰੀ ਸੁਬਰਾਮਨੀਅਮ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਪੰਜਾਬ ਸਮੱਸਿਆ ਬਾਰੇ ਗੱਲਾਂ ਕਰਦੇ ਰਹੇ। ਗੱਲਾਂ ਗੱਲਾਂ ਵਿਚ ਸੰਤ ਜੀ ਨੇ ਕਿਹਾ ਕਿ ਜੋਧਪੁਰ ਜੇਲ੍ਹ ਜਾ ਕੇ ਜਥੇਦਾਰ ਟੌਹੜਾ ਨੂੰ ਮਿਲੇ। ਸੁਬਰਾਮਨੀਅਮ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜਥੇਦਾਰ ਟੌਹੜਾ ਕੰਪਲੈਕਸ ਵਿਚ ਨਜ਼ਾਇਜ਼ ਹਥਿਆਰ ਇਕੱਠੇ ਕਰਨ, ਅਤਿਵਾਦੀਆਂ ਨੂੰ ਸ਼ਰਣ ਦੇਣ ਅਤੇ ਸਰਕਾਰ ਵਿਰੁੱਧ ਜੰਗ ਛੇੜਨ ਦੇ ਮੁੱਖ ਦੋਸ਼ੀ ਹਨ। ਸੰਤ ਜੀ ਨੇ ਛੌਜੀ ਕਾਰਵਾਈ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਕਿਹਾ, “ਜਥੇਦਾਰ ਟੌਹੜਾ ਉਹੋ ਕੰਮ ਕਰਦੇ ਰਹੇ ਹਨ, ਜੋ ਉਨ੍ਹਾਂ ਨੂੰ ਮੈਂ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੌਰਚਾ ਡਿਕਟੋਰ ਹੋਣ ਦੇ ਨਾਤੇ ਸੌਂਪਦਾ ਰਿਹਾ ਹਾਂ, ਇਸ ਲਈ ਮੁੱਖ ਦੋਸ਼ੀ ਤਾਂ ਮੈਂ ਹਾਂ।”

ਫਰਵਰੀ ਦੇ ਪਹਿਲੇ ਹਫ਼ਤੇ ਮਾਰਕਸੀ ਲੀਡਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਕਈ ਅਖਬਾਰਾਂ ਵਿਚ ਬਿਆਨ ਛਪਿਆ ਕਿ ‘ਨੀਲਾ ਤਾਰਾ’ ਕਾਰਵਾਈ ਦੌਰਾਨ ਸੰਤ ਭਿੰਡਰਾਂਵਾਲਿਆਂ ਨੇ ਦੋ ਨੌਜਵਾਨ ਸੰਤ ਲੌਂਗੋਵਾਲ ਵਲ ਭੇਜੇ ਸਨ ਕਿ ਲਾਉਡ ਸਪੀਕਰ ਤੇ “ਖਾਲਿਸਤਾਨ” ਦੀ ਸਥਾਪਨਾ ਬਾਰੇ ਐਲਾਨ ਕਰ ਦਿਓ, ਪਾਕਿਸਤਾਨ ਇਸ ਨੂੰ ਇਕ ਦਮ ਮਾਨਤਾ ਦੇ ਦੇਵੇਗਾ। ਸੰਤ ਭਿੰਡਰਾਂਵਾਲਿਆਂ ਪਾਸ ਪਾਕਿਸਤਾਨ ਨੂੰ ਸੰਦੇਸ਼ ਭੇਜਣ ਲਈ ਇਕ ਸ਼ਕਤੀਸ਼ਾਲੀ ਟਰਾਂਸਮੀਟਰ ਸੀ।

ਸੰਤ ਜੀ ਨੇ ਇਸ ਖਬਰ ਬਾਰੇ ਸਪਸ਼ਟੀਕਰਨ ਲਈ ਜੋ ਖਤ ਸਰਨਾ ਸਾਹਿਬ ਰਾਹੀਂ ਅੰਮ੍ਰਿਤਸਰ ਭੇਜਿਆ, ਉਹ ਇਸ ਪ੍ਰਕਾਰ ਹੈ—

‘ਕਾਮਰੇਡ ਸੁਰਜੀਤ ਦਾ ਬਿਆਨ ਦੋ ਧਾਰੇ ਖੰਡੇ ਦੀ ਤਰ੍ਹਾਂ ਹੈ। ਦਰਅਸਲ ਦੋ ਜਜ਼ਬਾਤੀ ਨੌਜਵਾਨ ਪਹਿਲਾਂ ਸੰਤ ਭਿੰਡਰਾਂਵਾਲਿਆਂ ਦੇ ਗੱਲ ਪਏ। ਉਹਨਾਂ ਨੇ ਸਾਡੇ ਵੱਲ ਭੇਜ ਕੇ ਗੱਲ ਟਾਲ ਦਿੱਤੀ ਕਿ ਜੇ ਸੰਤ ਲੌਂਗੋਵਾਲ ਐਲਾਨ ਕਰਨ

ਤਾਂ ਮੈਂ ਹਮਾਇਤ ਕਰਾਂਗਾ । ਨਾ ਉਹ ਖਾਲਿਸਤਾਨ ਦੇ ਹਮਾਇਤੀ ਸਨ, ਨਾ ਹੀ ਕਦੇ ਅਕਾਲੀ ਦਲ ਨੇ ਹਿਮਾਇਤ ਕੀਤੀ ਹੈ—ਨਾ ਹੀ ਕੋਈ ਟਰਾਂਸਮੀਟਰ ਸੀ—ਨਾ ਹੀ ਸੰਤ ਭਿੰਡਰਾਂ ਵਾਲਿਆਂ ਦੀ ਪਾਕਿਸਤਾਨ ਨਾਲ ਕੋਈ ਗੱਲਬਾਤ ਸੀ—ਕਾਮਰੇਡ ਨੇ ਟੇਢੇ ਢੰਗ ਨਾਲ ਸਿੱਖਾਂ ਨੂੰ ਪਾਕਿਸਤਾਨ ਦੇ ਏਜੰਟ ਸਾਬਤ ਕਰਨ ਦਾ ਯਤਨ ਕੀਤਾ ਹੈ । ਇਹ ਠੀਕ ਹੈ ਕਿ ਮੈਂ ਅਤੇ ਸੰਤ ਆਪਸ ਵਿਚ ਬੋਲਦੇ ਨਹੀਂ ਸੀ, ਮੈਨੂੰ ਪੂਰਨ ਯਕੀਨ ਹੈ ਕਿ ਸੰਤਾਂ ਦੀ ਪਾਕਿਸਤਾਨ ਨਾਲ ਕੋਈ ਗੱਲ ਨਹੀਂ ਸੀ ।”

“ਸ਼੍ਰੋਮਣੀ ਅਕਾਲੀ ਦਲ ਆਪਣੀ ਪਾਲਿਸੀ ਅਨੁਸਾਰ, ਪੁਰਾਮਨ ਰਹਿ ਕੇ ਆਜ਼ਾਦ ਦੇਸ਼ਾਂ ਦੇ ਮਿਲੇ ਅਧਿਕਾਰਾਂ ਅਨੁਸਾਰ, ਆਪਣੇ ਹੱਕ ਲੈਣ ਲਈ ਦਿੜ੍ਹਤਾ ਨਾਲ ਜੂਝ ਰਿਹਾ ਹੈ । ਲੋਕਾਂ ਸਾਹਮਣੇ ਸਬੂਤ ਹੈ ਕਿ ੨ ਲੱਖ ੩੫ ਹਜ਼ਾਰ ਸਿੰਘ ੩ ਜੂਨ ਤੀਕਰ ਜੇਲ੍ਹਾਂ ਗਏ । ਸ਼ਾਂਤ ਰਹਿੰਦੇ ਹੋਏ ੩੦੦ ਤੋਂ ਵੱਧ ਸ਼ਹੀਦ ਹੋਏ ।”

“ਮਾਨਵਤਾ ਦੀ ਏਕਤਾ ਅਤੇ ਦੇਸ਼ ਦੀ ਅਖੰਡਤਾ ਦਾ ਨਾਅਰਾ ਗੁਰੂ ਸਾਹਿਬ ਜੀ ਨੇ, ‘ਏਕ ਪਿਤਾ ਏਕਸੁ ਕੇ ਹਮ ਬਾਰਕ’, ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’—ਕਹਿ ਕੇ ਦਸਾਂ ਗੁਰੂਆਂ ਨੇ ਕੌਮ ਨੂੰ ਲਾਮਬੰਦ ਕੀਤਾ—ਇਸੇ ਨਾਅਰੇ ਤੇ ਲੱਖਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ।”

“ਦੇਸ਼ ਦੀ ਆਜ਼ਾਦੀ ਵੇਲੇ ਗਾਂਧੀ ਜੀ ਦੇਸ਼ ਦੇ ਟੁਕੜੇ ਹੋਣ ਦੇ ਖਿਲਾਫ਼ ਸਨ ਪਰ ਪ੍ਰਾਨ ਮੰਤਰੀ ’ਤੇ ਵਜ਼ੀਰੀਆਂ ਦੇ ਭੁੱਖੇ ਲੋਕ ਦੇਸ਼ ਦੇ ਟੋਟੇ ਹੋਣ ਦੇ ਹੱਕ ਵਿਚ ਸਨ ਕਿ ਛੇਤੀ ਗੱਦੀਆਂ ’ਤੇ ਬੈਠੀਏ । ਇਹੋ ਹੀ ਬੋਲੀ ਕਾਮਰੇਡਾਂ ਦੀ ਸੀ । ਐਸੇ ਭਿਆਨਕ ਸਮੇਂ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਾਸਟਰ (ਤਾਰਾ ਸਿੰਘ) ਜੀ ਤੇ ਸਮੁੱਚੀ ਸਿੱਖ, ਕੌਮ ਭਾਰਤ ਦੀ ਅਖੰਡਤਾ ਅਤੇ ਮਾਨਵਤਾ ਦੀ ਏਕਤਾ ਲਈ ਜੂਝ ਰਹੇ ਸਨ । ਸਬੂਤ ਹੈ ਕਿ ਮਾਸਟਰ ਜੀ ਨੇ ਲਾਹੌਰ ਹੀ ਜਹਾਦ ਖੜ੍ਹਾ ਕਰ ਦਿੱਤਾ ਪਰ ਕੀ ਕਰ ਸਕਦੇ ਸਨ ਜਦ ਕਿ ਬਹੁ-ਗਿਣਤੀ ਭਾਰਤ ਦੇ ਟੋਟੇ ਕਰਨਾ ਚਾਹੁੰਦੀ ਸੀ—ਹਾਂ, ਇਤਨਾ ਜ਼ਰੂਰ ਹੋਇਆ ਕਿ ਅੱਧਾ ਪੰਜਾਬ ਬਚਾ ਲਿਆ ।”

ਜੇਲ੍ਹ ਤੋਂ ਰਿਹਾਅ ਹੋ ਕੇ ਸੰਤ ਜੀ ੧੩ ਮਾਰਚ ਨੂੰ ਅੰਮ੍ਰਿਤਸਰ ਪਹੁੰਚੇ ਸਨ । ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਉਹ ਸਭ ਤੋਂ ਪਹਿਲਾਂ ਸਿੰਘ ਸਾਹਿਬਾਨ ਨੂੰ ਮਿਲੇ । ਆਪਣੀ ਗੈਰ ਹਾਜ਼ਰੀ ਵਿਚ ਸਿੱਖ-ਪੰਥ ਦੀ ਅਗਵਾਈ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਸਾਰੇ ਹਾਲਾਤ ਤੋਂ ਜਾਣੂ ਹੋਏ । ਇਸ ਸਮੇਂ ਸੰਤ ਜੀ ਦੀਆਂ ਅੱਖਾਂ ਸੇਜ਼ਲ ਤੇ ਗੱਲ ਭਰਿਆ ਹੋਇਆ ਸੀ । ਪੱਤਰਕਾਰਾਂ ਨੇ ਜਦੋਂ ਉਹਨਾਂ ਤੋਂ ਵਿਚਾਰ ਪੁੱਛੇ, ਤਾਂ ਇਤਨਾ ਹੀ ਕਿਹਾ, “ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਰਕਾਰ ਨੇ ਸਿੱਖਾਂ ਦੇ ਗਲ ਨੂੰ ਹੱਥ ਪਾਇਆ ਹੈ ।”

ਸ਼ਾਮ ਨੂੰ ਉਨ੍ਹਾਂ ਨੇ ਇਕ ਪਾਸੇ ਪੈਸ ਕਾਨਫਰੰਸ ਨੂੰ ਸੰਬੋਧਨ ਕੀਤਾ । ਇਸ ਤੋਂ ਪਹਿਲੇ ਗੁਰੂ ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ ਅਤੇ ਹੋਰ

ਨੁਕਸਾਨਜ਼ਦਾ ਇਮਾਰਤਾਂ ਵੇਖੀਆਂ ਸਨ। ਮੈਂ ਆਪਣੀ ਨੋਟ-ਬੁਕ ਤੋਂ ਪ੍ਰੈਸ ਕਾਨਫਰੰਸ ਦੇ ਆਧਾਰ 'ਤੇ ਸਾਰੇ ਸਵਾਲ ਜਵਾਬ ਲਿਖੇ ਹਨ (ਇਹ ੧੪ ਮਾਰਚ ੧੯੯੫ ਦੇ ਅਖਬਾਰਾਂ ਵਿਚ ਛਪ ਵੀ ਚੁੱਕੇ ਹਨ) ਜੋ ਇਸ ਪ੍ਰਕਾਰ ਹਨ—

੦ ਫੌਜੀ ਕਾਰਵਾਈ ਪਿੱਛੋਂ ਪਹਿਲੀ ਵਾਰੀ ਇਥੇ ਆ ਕੇ ਕੀ ਅਨੁਭਵ ਕੀਤਾ ਹੈ ?

—ਵੇਖਣ ਤੇ ਸੁਣਨ ਵਿਚ ਸੌਂ ਕੋਹਾਂ ਦਾ ਫਰਕ ਹੁੰਦਾ ਹੈ। ਫੌਜੀ ਹਮਲੇ ਦੌਰਾਨ ਹੋਈ ਤਬਾਹੀ ਦੇ ਨੁਕਸਾਨ ਨੂੰ ਅੱਜ ਅੱਖੀਂ ਵੇਖਿਆ ਹੈ। ਗੁਰੂ ਨਾਨਕ ਨਿਵਾਸ, ਸਮੁੰਦਰੀ ਹਾਲ ਤੇ ਕਈ ਥਾਵਾਂ ਤੇ ਹਾਲੇ ਵੀ ਲਹੂ ਦੇ ਨਿਸ਼ਾਨ ਹਨ, ਜਿਥੇ ਬੇਗੁਨਾਹ ਸਿੰਘਾਂ ਦਾ ਕਤਲੇਅਾਮ ਕੀਤਾ ਗਿਆ ਹੈ। ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜਿਹੇ ਪਵਿੱਤਰ ਗੁਰਪਾਮਾਂ 'ਤੇ ਹਮਲਾ ਕਰ ਕੇ ਸਾਡੀ ਅਣਖ ਨੂੰ ਚੈਲਿੰਜ ਕੀਤਾ ਹੈ। ਸਰਕਾਰ ਸਾਨੂੰ ਭਾਰਤ ਦੇ ਨਾਗਰਿਕ ਹੀ ਨਹੀਂ ਸਮਝਦੀ। ਇਸ ਹਮਲੇ ਤੋਂ ਸਿੱਖਾਂ ਨੂੰ ਖਤਮ ਕਰਨ ਦਾ ਇਰਾਦਾ ਸਪੱਸ਼ਟ ਹੁੰਦਾ ਹੈ। ਇਥੇ ਨਿਰਦੇਸ਼ ਸਿੱਖਾਂ ਦਾ ਕਤਲੇਅਾਮ ਕੀਤਾ ਹੈ। ਕਈਆਂ ਦੇ ਹੱਥ ਪਿੱਛੇ ਬੰਨ੍ਹਕੇ ਫਿਰ ਸ਼ਹੀਦ ਕੀਤਾ। ਸਿੱਖਾਂ ਦੇ ਬਹੁ-ਮੁਲੇ ਵਿਰਸੇ-ਸਿੱਖ ਰੈਫਰੈਂਸ ਲਾਇਬਰੇਰੀ ਅਤੇ ਸ਼੍ਰੋਮਣੀ ਕਮੇਟੀ ਦੇ ਪਿਛਲੇ ੬੪ ਸਾਲਾਂ ਦੇ ਰੀਕਾਰਡ ਨੂੰ ਮੁਕੰਮਲ ਕਬਜ਼ਾ ਕਰਨ ਪਿੱਛੋਂ ਅੱਗ ਲਗਾਈ। ਇਥੇ ਤਾਂ ਕੋਈ ਕਬਿਤ ਅਤਿਵਾਦੀ ਨਹੀਂ ਸੀ। ਇਹ ਸਭ ਕੁਝ ਵੇਖ ਕੇ ਮਨ ਵਿਚ ਬੜਾ ਹੀ ਦੁੱਖ ਹੋਇਆ ਹੈ—ਮਨ 'ਤੇ ਬੜਾ ਹੀ ਬੋਝ ਹੈ—ਕਹਿ ਨਹੀਂ ਸਕਦੇ ਇਸ ਗੁਸੇ ਦਾ ਆਖਰੀ ਸਿੱਟਾ ਕੀ ਹੋਏਗਾ—ਕਹਿ ਨਹੀਂ ਸਕਦੇ ਕਿ ਸਰਕਾਰ ਦਾ ਇਹ ਰਵੱਈਆ ਸਭ ਨੂੰ ਕਿਸ ਥਾਂ ਪਹੁੰਚਾਏਗਾ, ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਸਰਕਾਰ ਨੇ ਦੇਸ਼ ਦੀ ਇਕ ਅਤਿ ਮਹੱਤਵਪੂਰਨ ਘੱਟ ਗਿਣਤੀ, ਜਿਸ ਨੇ ਦੇਸ਼ ਦੀ ਸੁੱਤਤਰਤਾ ਲਈ ੮੦ ਫੌਜੀ ਸਦੀ ਹਿੱਸਾ ਪਾਇਆ ਤੇ ਸ਼ਹਾਦਤਾਂ ਦਿੱਤੀਆਂ, ਉੱਤੇ ਮੁਗਲਾਂ ਨਾਲੋਂ ਵੀ ਵੱਧ ਜੁਲਮ ਕੀਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਾਰਾਂ ਹੀ ਪਾਵਣ ਸਰੂਪ ਸਾੜੇ ਹਨ—ਸ੍ਰੀ ਦਰਬਾਰ ਸਾਹਿਬ ਉੱਤੇ ਗੋਲੀਆਂ ਦੇ ਨਿਸ਼ਾਨ ਵੇਖ ਕੇ ਹਰ ਸਿੱਖ ਦੇ ਜਜ਼ਬਾਤ ਭੜਕਦੇ ਹਨ।

ਕਾਂਗਰਸ ਨੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੁਝ ਵਾਅਦੇ ਕੀਤੇ ਸਨ, ਪਰ ਜੋ ਕੁਝ ਮਨ ਵਿਚ ਸੀ, ਉਸ ਦਾ ਹੁਣ ਪ੍ਰਗਟਾਵਾ ਕਰ ਦਿੱਤਾ ਹੈ।

੦ ਸਿੰਘ ਸਾਹਿਬਾਨ ਨਾਲ ਕੀ ਸਲਾਹ ਕੀਤੀ ਹੈ ?

—ਉਹਨਾਂ ਦਾ ਧੰਨਵਾਦ ਕੀਤਾ ਹੈ—ਬੜੇ ਹੀ ਬਿਖੜੇ ਤੇ ਭਿਆਨਕ ਸਮੇਂ ਸਿੰਘ ਸਾਹਿਬਾਨ ਨੇ ਦਲੇਗੀ ਨਾਲ ਸੰਕਟ ਦਾ ਮੁਕਾਬਲਾ ਕਰਨ ਲਈ ਸਿੱਖ ਕੌਮ ਦੀ ਅਗਵਾਈ ਕੀਤੀ ਹੈ। ਉਨ੍ਹਾਂ ਤੋਂ ਬਿਨਾਂ ਜ: ਉਜਾਗਰ ਸਿੰਘ ਸੇਖਵਾਂ, ਸ: ਪ੍ਰਕਾਸ਼ ਸਿੰਘ ਮਜ਼ੀਠਾ, ਸ: ਆਤਮਾ ਸਿੰਘ, ਸ: ਸੁਰਜਨ ਸਿੰਘ ਠੇਕੇਦਾਰ, ਸ: ਰਾਜਿੰਦਰ ਸਿੰਘ ਧਾਲੀਵਾਲ, ਸ: ਪ੍ਰੇਮ ਸਿੰਘ ਲਾਲਪੁਰਾ ਤੇ ਹੋਰਨਾਂ ਲੀਡਰਾਂ ਨੇ

ਵੀ ਪੂਰੀ ਲਗਨ ਨਾਲ ਕੌਮ ਦੀ ਸੇਵਾ ਕੀਤੀ ਹੈ—ਮੈਂ ਸਭਨਾਂ ਦਾ ਧੰਨਵਾਦੀ ਹਾਂ ।

੦ ਜੇਲ੍ਹ ਵਿਚ ਤੁਹਾਨੂੰ ਕੌਣ ਕੌਣ ਮਿਲਿਆ ?

— ਗਵਰਨਰ ਪੰਜਾਬ ਦੇ ਸਲਾਹਕਾਰ ਸੁਬਰਾਮਨੀਅਮ ਆਏ ਸਨ । ਕਹਿੰਦੇ ਪੰਜਾਬ ਦਾ ਮਾਹੌਲ ਚੰਗਾ ਕਰਨ ਲਈ ਸਹਿਯੋਗ ਦਿਓ, ਮੈਂ ਕਿਹਾ ਸੀ ਕਿ ਮਾਹੌਲ 'ਤੇ ਤੇਲ ਪਾਉਣਾ ਬੰਦ ਕਰੋ—ਪੰਜਾਬ ਵਿੱਚੋਂ ਫੌਜ ਵਾਪਸ ਬੁਲਾਓ, ਜੁਲਮ ਤਸ਼ੇਦਦ ਬੰਦ ਕਰੋ, ਜਿਨ੍ਹਾਂ ਨੇ ਨਵੰਬਰ ਵਿਚ ਸਿੰਘਾਂ ਦਾ ਕਤਲੇਅਾਮ ਕੀਤਾ ਹੈ, ਸਿੱਖਾਂ ਦੀ ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਲੁੱਟ ਲਈ ਜਾਂ ਸਾੜ ਦਿੱਤੀ, ਉਨ੍ਹਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਓ, ਕਾਲੇ ਕਾਨੂੰਨ ਵਾਪਸ ਲਓ ਤੇ ਸਪੈਸ਼ਲ ਕੋਰਟਾਂ ਖਤਮ ਕਰੋ ।

ਜਿੰਨਾਂ ਚਿਰ ਸਾਡੇ ਹਜ਼ਾਰਾਂ ਹੀ ਬੇ-ਗੁਨਾਹ ਬੱਚੇ ਜੇਲ੍ਹਾਂ ਵਿਚ ਬੈਠੇ ਹਨ, ਵਿਧਵਾ ਬੀਬੀਆਂ ਦੀ ਯੋਗ ਸਹਾਇਤਾ ਨਹੀਂ ਕੀਤਾ ਜਾਂਦੀ-ਸ਼ਾਂਤੀ ਨਹੀਂ ਹੋ ਸਕਦੀ ।

ਸ੍ਰੀ ਰਾਮ ਜੇਠਮਲਾਨੀ ਵੀ ਮਿਲਦੇ ਰਹੇ ਹਨ, ਮੈਂ ਉਨ੍ਹਾਂ ਨੂੰ ਕਿਹਾ ਸੀ ਮੈਂ ਕੇਸ ਨਹੀਂ ਲੜਨਾ, ਇਸ ਸਰਕਾਰ ਤੋਂ ਸਾਨੂੰ ਇਨਸਾਫ਼ ਦੀ ਆਸ ਨਹੀਂ ਹੈ । ਵੈਸੇ ਮੇਰੇ ਵਿਰੁੱਧ ਕੇਸ ਹੀ ਕੋਈ ਨਹੀਂ ਸੀ । ਸ੍ਰੀ ਜੇਠਮਲਾਨੀ ਨੇ ਮੇਰੀ ਨਜ਼ਰਬੰਦੀ ਨੂੰ ਚੈਲੰਜ ਕੀਤਾ ਸੀ । ਹੁਣ ਇਸੇ ਲਈ ਰਿਹਾਅ ਕੀਤਾ ਕਿਉਂਕਿ ਮੇਰੇ ਵਿਰੁੱਧ ਕੋਈ ਕੇਸ ਬਣਦਾ ਹੀ ਨਹੀਂ ਸੀ ।

੦ ਕੀ ਬੂਟਾ ਸਿੰਘ ਵੀ ਜੇਲ੍ਹ ਵਿਚ ਤੁਹਾਨੂੰ ਮਿਲਣ ਆਏ ਸਨ ?

— ਹਾਂ, ਪਰ ਮੈਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ । ਜੇਲ੍ਹ ਪ੍ਰਬੰਧਕਾਂ ਰਾਹੀਂ ਉਸ ਨੂੰ ਕਿਹਾ ਕਿ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਸਿੰਘ ਸਾਹਿਬਾਨ ਪਾਸ ਪੇਸ਼ ਹੋਏ—ਤਨਖਾਹ ਲਗਵਾ ਕੇ ਪੰਥ ਵਿਚ ਸ਼ਾਮਿਲ ਹੋਏ, ਫਿਰ ਹੀ ਗੱਲ ਕਰਾਂਗਾ, ਮੈਂ ਤਨਖਾਹੀਏ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹਾਂ ।

੦ ਕੀ ਨਵੇਂ ਗਵਰਨਰ ਅਰਜਨ ਸਿਹੁੰ ਵੀ ਮਿਲੇ ਸਨ ?

— ਨਹੀਂ ।

੦ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ?

— ਸਭ ਤੋਂ ਪਹਿਲਾਂ ਮੈਂ ਸ਼ਹੀਦਾਂ ਦੇ ਪਰਿਵਾਰਾਂ ਦੇ ਘਰ ਜਾ ਕੇ ਆਪਣੀ ਹਾਰਦਿਕ ਹਮਦਰਦੀ ਪ੍ਰਗਟ ਕਰਾਂਗਾ । ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਨੂੰ ਮਿਲ ਕੇ ਸਾਰੀ ਸਬਿਤੀ ਤੋਂ ਜਾਣੂੰ ਹੋਣ ਦਾ ਯਤਨ ਕਰਾਂਗਾ ।

੦ ਇਸ ਸਮੇਂ ਸਭ ਤੋਂ ਵੱਡਾ ਮਸਲਾ ਕੀ ਹੈ ?

— ਸਭ ਤੋਂ ਅਹਿਮ ਮਸਲਾ ਸਿੱਖਾਂ ਦੇ ਸਵੈਮਾਨ ਨੂੰ ਅਣਖ ਨੂੰ ਬਹਾਲ ਕਰਨਾ ਹੈ । ਕੌਮ ਦੇ ਜ਼ਖਮ ਹਾਲੇ ਬੜੇ ਹੀ ਅੱਲ੍ਹੇ ਹਨ । ਮੈਂ ਸਾਰੇ ਲੀਡਰਾਂ ਨਾਲ ਸਲਾਹ ਕਰਾਂਗਾ ਕਿ ਕੀ ਕਰਨਾ ਹੈ ।

ਦਿੱਲੀ ਦੇ ਕਤਲੇਆਮ ਬਾਰੇ ਦਿੱਲੀ ਦੇ ਪੈਸ ਨੇ ਸੱਚਾਈ ਪ੍ਰਗਟ ਕੀਤੀ ਹੈ, ਬੜੀ ਹੀ ਹਿੰਮਤ ਕੀਤੀ ਹੈ। ਭਾਰਤ ਦੇ ਈਮਾਨਦਾਰ ਬੰਦਿਆਂ, ਵਿਸ਼ੇਸ਼ ਕਰਕੇ ਦੋ ਸੰਸਥਾਵਾਂ (ਪੀ. ਯੂ. ਸੀ. ਐਲ. ਅਤੇ ਪੀ. ਯੂ. ਡੀ. ਆਰ.) ਨੇ ਬੜੀ ਹੀ ਦਲੇਗੀ ਨਾਲ ਦੰਗਿਆਂ ਦੀ ਈਮਾਨਦਾਰੀ ਨਾਲ ਜਾਂਚ ਕੀਤੀ ਹੈ। ਅਕਾਲੀ ਦਲ ਉਨ੍ਹਾਂ ਦੀ ਪ੍ਰਸੰਸਾ ਕਰਦਾ ਹੈ।

੦ ਪੰਜਾਬ ਵਿਚ ਬੜੇ ਨਿਰਦੋਸ਼ ਲੋਕਾਂ ਦੇ ਕਤਲ ਹੁੰਦੇ ਰਹੇ ਹਨ, ਉਨ੍ਹਾਂ ਬਾਰੇ ਕੀ ਕਹੋਗੇ ?

— ਅਸੀਂ ਹਮੇਸ਼ਾ ਮੰਗ ਕਰਦੇ ਰਹੇ ਹਾਂ ਕਿ ਸਾਰੀਆਂ ਹਿੰਸਕ ਘਟਨਾਵਾਂ ਤੇ ਕਤਲਾਂ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਵੀ ਜੱਜ ਤੋਂ ਕਰਵਾਓ ਪਰ ਸਕਰਾਰ ਹਮੇਸ਼ਾ ਇਸ ਤੋਂ ਭੱਜਦੀ ਰਹੀ ਕਿਉਂ ਕਿ ਇਸ ਵਿਚ ਕਾਂਗਰਸ ਪਾਰਟੀ ਦਾ ਆਪਣਾ ਹੱਥ ਨੰਗਾ ਹੁੰਦਾ ਸੀ। ਜੋ ਅਕਾਲੀ ਦਲ ਦੀ ਮੰਗ ਮੰਨ ਕੇ ਜਾਂਚ ਕਰਵਾਈ ਹੁੰਦੀ, ਤਾਂ ਨਾ ਇਤਨੇ ਨਿਰਦੋਸ਼ ਲੋਕ ਮਰਦੇ, ਨਾ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਬਹਾਨਾ ਮਿਲਦਾ—ਨਾ ਸ੍ਰੀਮਤੀ ਗਾਂਧੀ ਦਾ ਕਤਲ ਹੁੰਦਾ ਤੇ ਨਾ ਪਿੱਛੋਂ ਸਿੱਖਾਂ ਦਾ ਕਤਲੇਆਮ ਹੁੰਦਾ ਪਰ ਸਰਕਾਰ ਨੂੰ ਦੇਸ਼ ਦੀ ਨਿਸ਼ਬਤ ਆਪਣੀ ਪਾਰਟੀ ਦੇ ਸਵਾਰਬੀ ਹਿੱਤ ਜ਼ਿਆਦਾ ਪਿਆਰੇ ਸਨ। ਅਸੀਂ ਹੁਣ ਵੀ ਇਹ ਮੰਗ ਕਰਦੇ ਹਾਂ ਕਿ ਸਾਰੀਆਂ ਹਿੰਸਕ ਘਟਨਾਵਾਂ ਦੀ ਜਾਂਚ ਕਰਵਾਓ, ਜੇ ਅਸੀਂ ਦੋਸ਼ੀ ਹਾਂ ਤਾਂ ਸਾਨੂੰ ਸਜ਼ਾ ਦਿਓ।

੦ ਤੁਹਾਡੇ ਵਿਰੋਧੀ ਇਹ ਦੋਸ਼ ਲਗਾਉਂਦੇ ਹਨ, ਕਿ ਤੁਸੀਂ ਬਾਹਾਂ ਖੜ੍ਹੀਆਂ ਕਰਕੇ ਆਤਮ-ਸਮਰਪਣ ਕੀਤਾ ਸੀ ?

— ਇਹ ਬਿਲਕੁਲ ਗਲਤ ਹੈ। ਇਸ ਪਾਸੇ ਦੋਵੇਂ ਸਰਾਵਾਂ ਅਤੇ ਸਮੁੰਦਰੀ ਹਾਲ ਉਤੇ ਪੂਰਾ ਕਬਜ਼ਾ ਕਰਨ ਪਿੱਛੋਂ ਫੌਜ ਨੇ ਸਾਨੂੰ ਕੈਪਚਰ ਕੀਤਾ ਸੀ। ਸਾਨੂੰ ਬਦਨਾਮ ਕਰਨ ਲਈ ਇਹ ਸਰਾਸਰ ਗਲਤ ਤੇ ਗੁੰਮਰਾਹਕੁਨ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ।

੦ ਕਿਹਾ ਜਾਂਦਾ ਹੈ ਕਿ ਮਈ 'ਚ ਫੌਜੀ ਕਾਰਵਾਈ ਤੋਂ ਕੁਝ ਦਿਨ ਪਹਿਲਾਂ ਸ਼ੈਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਟੌਹੜਾ ਇਸ ਫਾਰਮੂਲੇ 'ਤੇ ਸਹਿਮਤ ਹੋ ਗਏ ਸਨ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਬਦਲੇ ਅਬੋਹਰ ਹਰਿਆਣਾ ਨੂੰ ਦਿੱਤਾ ਜਾਏ ਅਤੇ ਫਾਜ਼ਿਲਕਾ ਦਾ ਮਸਲਾ ਇਲਾਕਾਈ ਕਮਿਸ਼ਨ ਨੂੰ ਸੌਂਪ ਦਿੱਤਾ ਜਾਵੇ। ਇਸ ਵਿਚ ਕਿੰਨੀ ਸਚਾਈ ਹੈ ?\*

— ਇਹ ਸੱਚ ਨਹੀਂ।

੦ ਫੌਜੀ ਕਾਰਵਾਈ ਤੋਂ ਪਹਿਲਾਂ ਪੇਸ਼ ਕੀਤੇ ਫਾਰਮੂਲੇ ਤੋਂ ਕੀ ਲੱਗਦਾ ਸੀ ਕਿ ਸਰਕਾਰ ਕੋਈ ਸਮਝੰਤਾ ਕਰਨਾ ਚਾਹੁੰਦੀ ਹੈ ?

\* ਇਸ ਤੋਂ ਅਗਲਾ ਹਿੱਸਾ ਸੰਤ ਜੀ ਦੀ ਸ੍ਰੀ ਕੁਲਦੀਪ ਨਦੀਅਰ ਨਾਲ ਹੋਈ ਇੰਟਰਵਿਊ ਵਿੱਚੋਂ ਧੰਨਵਾਦ ਸਹਿਤ ਲਿਆ ਹੈ।

— ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਸਰਕਾਰ ਨੇ ਗੱਲ ਕਰਨੀ ਚਾਹੀ, ਅਸਾਂ ਹਮੇਸ਼ਾ ਸਵਾਗਤ ਕੀਤਾ ਪਰ ਹਰ ਮੁਲਾਕਾਤ ਤੋਂ ਬਾਅਦ ਸਾਡੀ ਇਹ ਧਾਰਣਾ ਪੱਕੀ ਹੁੰਦੀ ਗਈ ਕਿ ਸਰਕਾਰ ਸਿਰਫ਼ ਆਪਣਾ ਉਲੂ ਸਿੱਧਾ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਲੋਕਾਂ ਦੇ ਹਿੱਤਾਂ ਦੀ ਵੀ ਬਲੀ ਦੇ ਦੇਵੇਗੀ। ਉਦੋਂ ਅਸਾਂ ਫੈਸਲਾ ਕੀਤਾ ਕਿ ਸਰਕਾਰ ਨਾਲ ਗੱਲਬਾਤ ਦਾ ਕੋਈ ਲਾਭ ਨਹੀਂ, ਪਰ ਵਿਰੋਧੀ ਪਾਰਟੀਆਂ ਨੇ ਸਾਨੂੰ ਮੁੜ ਗੱਲਬਾਤ ਕਰਨ ਲਈ ਮਜ਼ਬੂਰ ਕੀਤਾ। ਮੇਰੀ ਪਾਰਟੀ ਇਸ ਲਈ ਰਾਜੀ ਨਹੀਂ ਸੀ, ਪਰ ਮੈਂ ਹੀ ਜ਼ੋਰ ਪਾ ਕੇ ਮਨਾਇਆ। ਇਨ੍ਹਾਂ ਮੀਟਿੰਗਾਂ 'ਚੋਂ ਕੁਝ ਨਹੀਂ ਨਿਕਲਿਆ। ਇਸ ਤੋਂ ਬਾਅਦ ਚਾਰ ਹੋਰ ਮੀਟਿੰਗਾਂ ਹੋਈਆਂ, ਜਿਨ੍ਹਾਂ ਨੂੰ 'ਗੁਪਤ' ਕਿਹਾ ਜਾਂਦਾ ਹੈ। ਇਨ੍ਹਾਂ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਅਸੀਂ ਸਿੱਟਾ ਕੱਢਿਆ ਕਿ ਸਰਕਾਰ ਸਾਡਾ ਠੱਠਾ ਕਰਾਉਣਾ ਚਾਹੁੰਦੀ ਹੈ।

੦ ਕੀ ਇਨ੍ਹਾਂ ਮੀਟਿੰਗਾਂ ਵਿਚ ਕੋਈ ਨਵਾਂ ਪ੍ਰਸਤਾਵ ਵੀ ਆਇਆ ?

— ਨਹੀਂ, ਬੱਸ ਪਹਿਲਾਂ ਵਾਲੀ ਗੱਲ ਹੀ ਹੁੰਦੀ ਰਹੀ। ਸਾਨੂੰ ਬੁਲਾ ਕੇ ਸਾਡੀ ਬੇਇਜ਼ਤੀ ਕੀਤੀ ਗਈ। ਫੇਰ ੧੪ ਫਰਵਰੀ ਦੀ ਮੀਟਿੰਗ ਹੋਈ। ਵਿਰੋਧੀ ਧਿਰ ਨੇ ਸਾਨੂੰ ਗੱਲਬਾਤ ਲਈ ਮਜ਼ਬੂਰ ਕੀਤਾ। ਮੈਂ ਸਹਿਮਤ ਹੋ ਗਿਆ, ਕਿਉਂ ਕਿ ਮੈਂ ਨਹੀਂ ਸੀ ਚਾਹੁੰਦਾ ਲੋਕਾਂ ਵਿਚ ਇਹ ਪ੍ਰਭਾਵ ਪਵੇ ਕਿ ਸਰਕਾਰ ਤਾਂ ਮਸਲਾ ਹੱਲ ਕਰਨਾ ਚਾਹੁੰਦੀ ਹੈ, ਪਰ ਅਕਾਲੀ ਨਹੀਂ। ਮੀਟਿੰਗ ੧੪ ਫਰਵਰੀ ਨੂੰ ਸ਼ੁਰੂ ਹੋਈ, ਸਰਕਾਰ, ਵਿਰੋਧੀ ਧਿਰ ਅਤੇ ਅਸੀਂ ਸ਼ਾਮਲ ਹੋਏ। ਜਦੋਂ ਇਹ ਮੀਟਿੰਗ ਹੋ ਰਹੀ ਸੀ, ਭਜਨ ਲਾਲ ਆਪਣੀ ਪੁਲਿਸ ਦੀ ਸਹਾਇਤ ਨਾਲ ਮੋਟਰਾਂ 'ਚੋਂ ਸਿੱਖਾਂ ਨੂੰ ਕੱਢ ਕੇ ਕਤਲ ਕਰ ਰਿਹਾ ਸੀ—ਕਰਨਾਲ, ਪਾਣੀਪਤ ਅਤੇ ਅਜਿਹੇ ਹੋਰ ਥਾਵਾਂ 'ਤੇ (ਬਦਮਾਸ਼) ਗੁਰਦੁਆਰੇ ਸਾੜ ਰਹੇ ਸਨ। ਅਕਾਲੀ ਪ੍ਰਤੀਨਿਧੀਆਂ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਖੁਦ ਸਰਕਾਰ ਸਿੱਖਾਂ ਦੀ ਬੇਇਜ਼ਤੀ ਕਰ ਰਹੀ ਹੈ। ਉਹ ਸਭ ਕੁਝ ਛੱਡ ਛਡਾ ਕੇ ਵਾਪਸ ਪਰਤ ਆਏ।

੦ ਕੀ ਤੁਸੀਂ ਕਦੇ ਇਹ ਵੀ ਮਹਿਸੂਸ ਕੀਤਾ ਕਿ ਵਿਰੋਧੀ ਧਿਰ ਨੇ ਤੁਹਾਡੇ ਨਾਲ ਗੱਦਾਰੀ ਕੀਤੀ ?

— ਜਿਥੋਂ ਤੱਕ ਸਾਡਾ ਸਬੰਧ ਹੈ, ਅਸੀਂ ਹਮੇਸ਼ਾਂ ਵਿਰੋਧੀ ਧਿਰ ਦੀ ਹਮਾਇਤ ਕੀਤੀ। ਮਿਸਾਲ ਵਜੋਂ ਐਮਰਜੈਂਸੀ ਦਾ ਵਿਰੋਧ। ਸਾਡੇ ਨਾਲ ਜੋ ਕੁਝ ਵਾਪਰਿਆ ਹੈ, ਉਹ ਵਿਰੋਧੀ ਧਿਰ ਦੀ ਸਾਡੇ ਵੱਲੋਂ ਕੀਤੀ ਹਮਾਇਤ ਦਾ ਬਦਲਾ ਹੀ ਹੈ। ਅਸੀਂ ਸਟੈਂਡ ਲਿਆ ਤੇ ਬਹਾਦਰੀ ਨਾਲ ਲੜਾਈ ਕੀਤੀ। ਅਸਾਂ ਤਾਨਾਸ਼ਾਹੀ ਸਰਕਾਰ ਨੂੰ ਉਲਟਾ ਕੇ ਜਮਹੂਰੀ ਹਕੂਮਤ ਕਾਇਮ ਕੀਤੀ। ਸ੍ਰੀਮਤੀ ਗਾਂਧੀ ਦੇ ਮਨ ਵਿਚ ਸਿੱਖਾਂ ਤੋਂ ਬਦਲਾ ਲੈਣ ਅਤੇ ਉਨ੍ਹਾਂ ਦਾ ਸਿਰ ਨੀਵਾਂ ਕਰਨ ਦਾ ਵਿਚਾਰ ਸੀ। ਉਸ ਵਰਗਾ ਹਾਕਮ ਲੋਕਾਂ ਦੇ ਹਿੱਤਾਂ ਨਾਲੋਂ ਆਪਣੇ ਹਿੱਤਾਂ ਨੂੰ ਵਧੇਰੇ ਪਿਆਰ ਕਰਦਾ ਹੈ। ਸ੍ਰੀਮਤੀ ਗਾਂਧੀ ਨੂੰ ਆਪਣੇ ਨਿੱਜੀ ਹਿੱਤਾਂ ਨਾਲ ਪਿਆਰ ਸੀ। ਉਸ ਦਾ ਵਤੀਰਾ ਇਸ ਵਰਗਾ ਸੀ, “ਹਕੂਮਤ ਮੈਂ, ਮੇਰੇ ਪੁੱਤਰ

ਅਤੇ ਪੇਤਰੇ ਕਰਨ ।”

੦ ਕੀ ਤੁਸੀਂ ਛੌਜੀ ਕਾਰਵਾਈ ਬਾਰੇ ਵੇਰਵਾ ਦੇਵੋਗੇ ?

— ਪਹਿਲੀ ਜੂਨ ਨੂੰ ਅਸੀਂ ਪੰਜਾਬ ਦੇ ਰਾਜਪਾਲ ਨੂੰ ਸ਼ਿਕਾਇਤ ਕੀਤੀ ਕਿ ਦਰਬਾਰ ਸਾਹਿਬ ਉਤੇ ਸੁਰੱਖਿਆ ਟੁਕੜੀਆਂ ਵੱਲੋਂ ਗੋਲੀ ਚਲਾਈ ਜਾ ਰਹੀ ਹੈ । ਰਾਜਪਾਲ ਦਾ ਉਤਰ ਸੀ ਕਿ ਇਸ ਵਿਚ ਉਸ ਦਾ ਕੋਈ ਹੱਥ ਨਹੀਂ ਤੇ ਜੋ ਕੁਝ ਵੀ ਹੋ ਰਿਹਾ ਹੈ, ਕੇਂਦਰ ਸਰਕਾਰ ਦੇ ਕਹਿਣ 'ਤੇ ਹੋ ਰਿਹਾ ਹੈ । ਅਸੀਂ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਬਾਰੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਉਸੇ ਦੀ ਹੈ । ਫਿਰ ਉਸ ਨੇ ਯਤਨ ਸ਼ੁਰੂ ਕੀਤੇ । ਉਸ ਨੇ ਸਥਾਨਕ ਡਿਪਟੀ ਕਮਿਸ਼ਨਰ, ਸੁਪਰਡੈਂਟ ਪੁਲਿਸ, ਇੰਸਪੈਕਟਰ ਜਨਰਲ ਤੇ ਡੀ. ਆਈ. ਜੀ. ਪੁਲਿਸ ਨਾਲ ਸੰਪਰਕ ਕੀਤਾ ਤੇ ਸਾਨੂੰ ਦੱਸਿਆ ਕਿ ਫਾਇਰਿੰਗ ਰੋਕ ਦਿੱਤੀ ਗਈ ਹੈ । ਅਸੀਂ ਉਨ੍ਹਾਂ ਨੂੰ ਕਿਹਾ ਕਿ ਫਾਇਰਿੰਗ ਜਾਰੀ ਹੈ, ਉਸ ਨੇ ਕਿਹਾ ਕਿ ਗੋਲੀ ਅੰਦਰੋਂ ਚੱਲ ਰਹੀ ਹੈ । ਮੈਂ ਉਸ ਨੂੰ ਕਿਹਾ, “ਜੇ ਅਜਿਹੀ ਗੱਲ ਹੁੰਦੀ ਤਾਂ ਇਸ ਨੂੰ ਬੰਦ ਕਰਾਉਣਾ ਮੇਰੀ ਜ਼ਿੰਮੇਵਾਰੀ ਸੀ, ਪਰ ਅੰਦਰੋਂ ਕੋਈ ਗੋਲੀ ਨਹੀਂ ਨਹੀਂ ਚੱਲ ਰਹੀ ਤੇ ਸਾਰੀਆਂ ਗੋਲੀਆਂ ਬਾਹਰੋਂ ਚਲਾਈਆਂ ਜਾ ਰਹੀਆਂ ਹਨ ।” ਕੁਝ ਘੰਟਿਆਂ ਬਾਅਦ ਰਾਜਪਾਲ ਫਾਇਰਿੰਗ ਬੰਦ ਕਰਾਉਣ ਵਿਚ ਸਫਲ ਹੋਇਆ ।

੨ ਜੂਨ ਨੂੰ ਮਿੱਥਾਂ ਨੇ ਵੇਖਿਆ ਕਿ ਹਰਿਮੰਦਰ ਸਾਹਿਬ ਦੇ ਤਿੰਨੇ ਪਾਸਿਆਂ 'ਤੇ ੩੬ ਗੋਲੀਆਂ ਦੇ ਨਿਸ਼ਾਨ ਸਨ । ਇਸ ਨਾਲ ਸਿੱਖਾਂ ਵਿਚ ਰੋਸ ਫੈਲ ਗਿਆ । ਦੋ ਜੂਨ ਨੂੰ ਸ਼ਾਮ ਨੂੰ ਹੀ ਸ੍ਰੀਮਤੀ ਗਾਂਧੀ ਨੇ ਰੇਡੀਓ 'ਤੋਂ ਭਾਸ਼ਨ ਦਿੱਤਾ ਅਤੇ ਤਿੰਨ ਜੂਨ ਨੂੰ ਪੰਜਾਬ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ । ਇਸ ਵੇਲੇ ਤੱਕ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਨੀਮ ਛੌਜੀ ਸੰਗਠਨਾਂ ਨੇ ਸਾਨੂੰ ਕਿਹਾ ਸੀ ਕਿ ਉਹ ਕਿਸੇ ਨੂੰ ਗਿਫ਼ਤਾਰ ਕਰਨਾ ਚਾਹੁੰਦੇ ਹਨ । ਉਨ੍ਹਾਂ ਇਹ ਵੀ ਨਹੀਂ ਕਿਹਾ, “ਜੇ ਤੁਸਾਂ ਗਿਫ਼ਤਾਰ ਨਾ ਕਰਨ ਦਿੱਤਾ ਤਾਂ ਅਸੀਂ ਫਾਇਰਿੰਗ ਕਰਾਂਗੇ ।” ਸਰਕਾਰ ਨੇ ੪ ਜਾਂ ੫ ਜੂਨ ਸਵੇਰੇ ਤੱਕ ਇਹ ਵੀ ਨਹੀਂ ਕਿਹਾ ਕਿ ਉਹ ਸੰਤ ਭਿੰਡਰਾਂਵਾਲੇ ਨੂੰ ਗਿਫ਼ਤਾਰ ਕਰਨਾ ਚਾਹੁੰਦੀ ਹੈ ਅਤੇ ਉਸ ਨੇ ਅਕਾਲ ਤਖਤ ਸਾਹਿਬ 'ਤੇ ਪਹਿਲਾ ਸ਼ਕਤੀਸ਼ਾਲੀ ਬੰਬ ਸੁੱਟ ਦਿੱਤਾ ਅਤੇ ਇਸ ਪਿੱਛੋਂ ਮਸ਼ਿਨਗੰਨਾਂ ਅਤੇ ਸਟੇਨਗੰਨਾਂ ਨਾਲ ਲਗਾਤਾਰ ਗੋਲੀ ਵਰਾਉਣੀ ਸ਼ੁਰੂ ਕਰ ਦਿੱਤੀ । ਇਹ ਗੋਲਾਬਾਰੀ ਇੰਨੀ ਜ਼ੋਰਦਾਰ ਸੀ ਕਿ ਤਿੰਨ ਘੰਟਿਆਂ ਤੱਕ ਕੁਝ ਵੀ ਸੁਣਾਈ ਨਹੀਂ ਦਿੰਦਾ ਸੀ । ਇਸ ਲਈ ਲੋਕ ਜਿਥੇ ਵੀ ਸਨ ਉਥੇ ਹੀ ਠਹਿਰ ਗਏ । ਉਸ ਦਿਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ ਅਤੇ ਸ਼ਰਧਾਲੂ ਦੂਰੋਂ ਨੇਢਿਓਂ ਆਏ ਹੋਏ ਸਨ । ਚਾਰ ਜੂਨ ਨੂੰ ਸਾਰਾ ਦਿਨ ਲਗਾਤਾਰ ਗੋਲੀ ਚਲਦੀ ਰਹੀ ਅਤੇ ੪-੫ ਦੀ ਰਾਤ ਨੂੰ ਗੋਲਾਬਾਰੀ ਜਾਰੀ ਰਹੀ । ੫ ਜੂਨ ਨੂੰ ਜ਼ੋਰਦਾਰ ਫਾਇਰਿੰਗ ਹੋਈ । ਉਸ ਦਿਨ ਸ਼ਾਮ ਨੂੰ ਮੈਂ ਸਮੁੰਦਰੀ ਹਾਲ ਵਿਚ ਚਲਿਆ ਗਿਆ ਜਿਥੇ ਕਿ ਕੋਈ ੫੦੦ ਸਤਿਆਗ੍ਰੀ ਮੌਜੂਦ ਸਨ, ਜੋ ਕਿ ਮੋਰਚੇ ਦੇ ਸਬੰਧ

ਵਿਚ ਗ੍ਰਿਡਤਾਰੀਆਂ ਦੇਣ ਆਏ ਸਨ। ਉਨ੍ਹਾਂ ਨੂੰ ਇਕੱਠਾ ਕਰ ਕੇ ਮੈਂ ਜਥੇਦਾਰ ਟੌੜੜਾ ਦੇ ਕਮਰੇ 'ਚ ਗਿਆ। ਉਸ ਮੈਨੂੰ ਕਿਹਾ ਕਿ ਉਹ ਮੇਰੀ ਵੱਲ ਹੀ ਆ ਰਿਹਾ ਸੀ। ਉਥੇ ਉਸ ਸਮੇਂ ਹੋਰ ੨-੯ ਸਿੰਘ ਵੀ ਸਨ। ਉਸ ਸਮੇਂ ਸੁਰਜ ਛੁੱਬ ਰਿਹਾ ਸੀ ਅਤੇ ਰਹਿਰਾਸ ਦਾ ਵੇਲਾ ਸੀ। ਟੌੜੜਾ ਸਾਹਿਬ ਨੇ ਰਹਿਰਾਸ ਦਾ ਪਾਠ ਕੀਤਾ। ਉਸ ਸਮੇਂ ਇੰਨੀ ਜੋਰਦਾਰ ਫਾਇਰਿੰਗ ਸ਼ੁਰੂ ਹੋ ਗਈ ਕਿ ਕੋਈ ਵੀ ਬਾਹਰ ਨਹੀਂ ਨਿਕਲ ਸਕਦਾ ਸੀ। ੫ ਜੂਨ ਨੂੰ ਨਾ ਪਾਣੀ ਅਤੇ ਨਾ ਹੀ ਰਾਸ਼ਨ ਸੀ। ਪਾਣੀ ਦੀ ਟੈਂਕੀ ਤੋੜ ਦਿੱਤੀ ਗਈ ਸੀ ਅਤੇ ਬਾਹਰ ਹੋ ਰਹੀ ਫਾਇਰਿੰਗ ਕਾਰਨ ਬਾਹਰੋਂ ਪਾਣੀ ਲਿਆਉਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ। ਮੇਰੇ ਖਿਆਲ ਵਿਚ ਫੌਜ ਨੇ ੫ ਜੂਨ ਨੂੰ ਰਾਤ ਦੇ ੧੦ ਵਜੇ ਤਕ ਸਾਰੇ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ ਅਤੇ ਵਿਚਕਾਰਲੀ ਸੜਕ ਉਤੇ ਟੈਂਕ ਖੜ੍ਹੇ ਹੋਏ ਸਨ ਜੋ ਕਿ ਲਗਾਤਾਰ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਅਤੇ ਗੁਰੂ ਰਾਮਦਾਸ ਸਰਾਂ ਉਤੇ ਗੋਲਾਬਾਰੀ ਕਰੀ ਜਾ ਰਹੇ ਸਨ। ਇਥੋਂ ਇਹ ਪ੍ਰਕਰਮਾਂ ਵੱਲ ਚੱਲੇ ਗਏ ਅਤੇ ਅਕਾਲ ਤਖਤ ਉਤੇ ਕਬਜ਼ਾ ਕਰ ਲਿਆ। ਉਸੇ ਦਿਨ ਤਿੰਨ ਵਜੇ ਤਕ ਉਹਨਾਂ ਨੇ ਗੁਰੂ ਰਾਮਦਾਸ ਸਰਾਂ 'ਤੇ ਵੀ ਕੰਟਰੋਲ ਕਰ ਲਿਆ।

੦ ਉਹਨਾਂ ਨੇ ਤੁਹਾਨੂੰ ਕਦੋਂ ਗ੍ਰਿਡਤਾਰ ਕੀਤਾ ?

— ਈ ਜੂਨ ਸਵੇਰੇ। ਇਸ ਪਿੱਛੋਂ ਉਹਨਾਂ ਨੇ ਸਮੁੰਦਰੀ ਹਾਲ ਦੇ ਸਾਰੇ ਵੱਲਟੀਅਰਾਂ ਨੂੰ ਗ੍ਰਿਡਤਾਰ ਕਰ ਲਿਆ। ਇਸ ਉਪਰੰਤ ਉਹਨਾਂ ਨੇ ਸਾਡੇ ਕਮਰੇ ਕੋਲ ਆ ਕੇ ਬੰਬ ਸੁੱਟਿਆ ਅਤੇ ਕਿਹਾ ਕਿ ਉਹ ਸਾਨੂੰ ਗ੍ਰਿਡਤਾਰ ਕਰਨ ਆਏ ਹਨ ਅਤੇ ਸਾਨੂੰ ਗ੍ਰਿਡਤਾਰੀਆਂ ਲਈ ਪੇਸ਼ ਹੋਣ ਲਈ ਕਿਹਾ।

੦ ਕੀ ਉਸ ਵੇਲੇ ਭਿੰਡਰਾਂਵਾਲੇ ਦੇ ਕਿਸੇ ਬੰਦੇ ਨੇ ਤੁਹਾਨੂੰ ਗ੍ਰਿਡਤਾਰੀ ਦੇਣ ਤੋਂ ਮਨ੍ਹਾ ਕੀਤਾ ਅਤੇ ਕਿਹਾ ਕਿ ਜੇਕਰ ਗ੍ਰਿਡਤਾਰੀ ਦਿੱਤੀ ਤਾਂ ਉਹ ਤੁਹਾਨੂੰ ਮਾਰ ਦੇਣਗੇ ?

— ਇਹ ਠੀਕ ਨਹੀਂ ਹੈ। ਸਾਨੂੰ ਕਿਸੇ ਨੇ ਇਵੇਂ ਨਹੀਂ ਕਿਹਾ ਸੀ। ਹਕੀਕਤ ਤਾਂ ਇਹ ਹੈ ਕਿ ਸ਼ਾਮ ਤਕ ਸੰਤ ਭਿੰਡਰਾਂਵਾਲੇ ਦੇ ਖਾਸ ਬੰਦੇ, ਹਰਮਿੰਦਰ ਸਿੰਘ ਸੰਘ, ਮਹਿਤਾ ਅਤੇ ਮਨਜੀਤ ਸਿੰਘ ਸਮੇਤ ਸਾਡੇ ਬੰਦਿਆਂ ਕੋਲ ਹੀ ਥੈਠੇ ਹੋਏ ਸਨ, ਜੇਕਰ ਉਹ ਸਾਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦੇ ਤਾਂ ਕਈ ਨੁਕਸਾਨ ਪਹੁੰਚਾਉਣਾ ਚਾਹੁੰਦੇ ਤਾਂ ਕਦੇ ਵੀ ਪਹੁੰਚਾ ਸਕਦੇ ਸਨ। ਸੱਚਾਈ ਤਾਂ ਇਹ ਹੈ ਕਿ ਅਫਵਾਹ 'ਰਾਅ' ਨੇ ਉਡਾਈ ਸੀ। ਸਰਕਾਰ ਸਾਨੂੰ ਮਾਰਨਾ ਚਾਹੁੰਦੀ ਸੀ ਅਤੇ ਇਸ ਦਾ ਦੋਸ਼ ਸੰਤ ਭਿੰਡਰਾਂਵਾਲੇ ਦੇ ਸਿਰ ਮੜ੍ਹਨਾ ਚਾਹੁੰਦੀ ਸੀ। ਮੈਂ ਅਤੇ ਟੌੜੜਾ ਸਾਹਿਬ ਨੇ ਸੈਨਿਕ ਅਧਿਕਾਰੀਆਂ ਨੂੰ ਕਿਹਾ ਕਿ ਅਸੀਂ ਗ੍ਰਿਡਤਾਰੀਆਂ ਜਾਂ ਗੋਲੀਆਂ ਲਈ ਤਿਆਰ ਹਾਂ ਅਤੇ ਤੁਸੀਂ ਜੋ ਚਾਹੁੰਦੇ ਹੋ ਕਰੋ। ਇਸ ਪਿੱਛੋਂ ਉਹ ਸਾਨੂੰ ਐਗਜ਼ੈਕਟਿਵ ਕਮੇਟੀ ਰੂਮ 'ਚ ਲੈ ਗਏ, ਪਰ ਇਸ ਦੌਰਾਨ ਸਾਡੇ ਦੋ ਸਿੱਖ ਸਾਥੀ ਗੋਲੀਆਂ ਦਾ ਨਿਸ਼ਾਨਾ ਬਣ ਗਏ। ਸਾਡੇ ਉਤੇ ਮਸ਼ੀਨਗੰਨਾਂ

ਨਾਲ ਲੈਸ ਜਵਾਨਾਂ ਦਾ ਪਹਿਰਾ ਲਾ ਦਿੱਤਾ ਗਿਆ। ਇਸ ਸਮੇਂ ਇਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ। ਅੌਰਤਾਂ ਸਮੇਤ ਵਲੰਟੀਅਰ ਸਾਡੇ ਅਤੇ ਫੌਜੀਆਂ ਵਿਚਾਲੇ ਆ ਕੇ ਖੜ੍ਹੇ ਹੋ ਗਏ, ਕਿਉਂਕਿ ਉਹ ਸਮਝ ਰਹੇ ਸਨ ਕਿ ਸਾਨੂੰ ਡਾਇਰਿੰਗ ਸਕੁਐਡ ਵੱਲੋਂ ਉਡਾਇਆ ਜਾ ਰਿਹਾ ਹੈ। ਉਹ ਲੜਾਈ ਉਤੇ ਉਤਾਰੂ ਹੋ ਗਏ ਸਨ। ਅਸਾਂ ਦੱਖਲ ਦਿੱਤਾ ਅਤੇ ਕਿਹਾ ਕਿ ਸਾਨੂੰ ਗ੍ਰੂਪਤਾਰ ਹੋਣ ਦਿਓ, ਜੇ ਕਰ ਉਹ ਸਾਨੂੰ ਮਾਰਨਾ ਹੀ ਚਾਹੁੰਦੇ ਹਨ ਤਾਂ ਮਾਰਨ ਦਿਓ, ਕਿਉਂਕਿ ਅੰਤ ਨੂੰ ਹਰ ਇਕ ਨੇ ਮਰਨਾ ਹੀ ਹੈ। ਸਾਨੂੰ ਮਾਰ ਕੇ ਉਹ ਤੁਹਾਨੂੰ ਵੀ ਮਾਰ ਦੇਣਗੇ। ਇਸ ਲਈ ਤੁਸੀਂ ਹੁਣ ਕੁਝ ਨਾ ਕਰੋ। ਇਸ ਉਪਰੰਤ ਉਹ ਸ਼ਾਂਤ ਹੋ ਗਏ। ਕੋਈ ੧੫ ਕੁ ਮਿੰਟ ਪਿੱਛੋਂ ਜਵਾਨਾਂ ਨੇ ਸਾਨੂੰ ਕਿਹਾ ਕਿ ਬੱਸਾਂ ਆ ਗਈਆਂ ਹਨ ਅਤੇ ਸਾਰੇ ਜਥਿਆਂ ਦੇ ਸਿੱਖਾਂ ਨੂੰ ਬਾਹਰ ਲਿਜਾਇਆ ਜਾਵੇਗਾ। ਟੌਰੋਝਾ ਸਾਹਿਬ, ਮੈਨੂੰ ਅਤੇ ੨-੯ ਹੋਰ ਸਿੰਘਾਂ ਨੂੰ ਇਕ ਕਮਰੇ ਅੰਦਰ ਡੱਕ ਦਿੱਤਾ। ਸਾਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਨਾ ਹੀ ਕੋਈ ਬਾਹਰੋਂ ਸਾਡੇ ਪਾਸ ਆ ਸਕਦਾ ਸੀ। ਇਸ ਸਮੇਂ ਉਥੇ ਲਗਭਗ ੬੦੦ ਵਿਅਕਤੀ ਸਨ। ਕੋਈ ਅੱਧੇ ਘੰਟੇ ਪਿੱਛੋਂ ਉਨ੍ਹਾਂ ਨੇ ਫੌਜੀ ਸਿਗਨਲ ਦਿੱਤਾ ਜਿਸ ਦਾ ਮਤਲਬ ਸੀ ਕਿ ਉਹ ਇਕ ਬੰਬ ਸੁਟ ਰਹੇ ਹਨ। ਸਾਡੇ ਵਿੱਚੋਂ ਇਕ ਸੈਨਿਕ ਨੇ ਸਾਨੂੰ ਲੇਟ ਜਾਣ ਲਈ ਕਿਹਾ, ਕਿਉਂ ਕਿ ਉਹ ਡਾਇਰਿੰਗ ਸ਼ੁਰੂ ਕਰਨ ਵਾਲੇ ਸਨ। ਉਹ ਖੁਦ ਵੀ ਲੇਟ ਗਿਆ, ਪਰ ਦੂਜਿਆਂ ਨੇ ਲੜਾਈ ਵੇਖੀ। ਉਨ੍ਹਾਂ ਨੇ ਡਾਇਰਿੰਗ ਸ਼ੁਰੂ ਕਰ ਦਿੱਤੇ। ਇਹਨਾਂ ਗੋਲੀਆਂ ਤੇ ਬੰਬਾਂ ਨਾਲ ਕੁਝ ਲੋਕ ਠੰਢੇ ਹੋ ਗਏ ਅਤੇ ਕੁਝ ਹੋਰ ਗ੍ਰੂਪਤਾਰੀਆਂ ਦੌਰਾਨ ਮਾਰੇ ਗਏ। ਇਸ ਪਿੱਛੋਂ ਇਹ ਦੋਸ਼ ਲਾਇਆ ਗਿਆ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਨੇ ਬੰਬ ਸੁੱਟੇ ਹਨ ਜਦ ਕਿ ਹਕੀਕਤ ਇਹ ਹੈ ਕਿ ਉਸ ਸਮੇਂ ਫੈਡਰੇਸ਼ਨ ਦੇ ਵਰਕਰਾਂ ਤਾਂ ਸਾਡੇ ਨਾਲ ਬੈਠੇ ਸਨ। ਸਾਨੂੰ ਬਹੁਤੇ ਵੇਰਵਿਆਂ ਦੀ ਜਾਣਕਾਰੀ ਨਹੀਂ ਸੀ, ਕਿਉਂਕਿ ਇਕ ਤਾਂ ਅਸੀਂ ਦੂਰ ਸਾਂ ਅਤੇ ਦੂਜਾ ਉਸ ਸਮੇਂ ਬਹੁਤ ਸ਼ੋਰ-ਸ਼ਰਾਬਾ ਪੈ ਰਿਹਾ ਸੀ ਜਿਸ ਕਾਰਨ ਕੁਝ ਵੀ ਨਹੀਂ ਸੁਣਦਾ ਸੀ। ਤਦ ਰਾਤ ਨੂੰ ੧੧ ਵਜੇ ਭਾਰੀ ਰੌਲਾ ਪਿਆ। ਕੁਝ ਲੋਕ ਦੌੜਦੇ ਹੋਏ ਸਾਡੇ ਵੱਲ ਆਏ ਅਤੇ ਅਸੀਂ ਵੀ ਉੱਚੀ ਆਵਾਜ਼ ਵਿਚ ਉਥੇ ਆਏ ਕਰਨਲ ਨੂੰ ਕਿਹਾ, “ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇਕਰ ਤੁਸੀਂ ਸਾਨੂੰ ਮਾਰਨਾ ਹੀ ਚਾਹੁੰਦੇ ਹੋ ਤਾਂ ਅਸੀਂ ਮਰਨ ਲਈ ਤਿਆਰ ਹਾਂ, ਪਰ ਕੀ ਫੌਜ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਮਾਰਨ ਲਈ ਹੁੰਦੀ ਹੈ, ਲੋਕਾਂ ਨੂੰ ਗ੍ਰੂਪਤਾਰ ਕਰਨ ਪਿੱਛੋਂ ਮਾਰ ਕੇ ਤੁਸੀਂ ਅਪਰਾਧ ਕਰ ਰਹੇ ਹੋ।” ਇਸ ਦਾ ਚੰਗਾ ਅਸਰ ਹੋਇਆ ਅਤੇ ਡਾਇਰਿੰਗ ਰੁਕ ਗਈ। ਫੌਜ ਨੇ ਹੇਠਲੀ ਮੰਜ਼ਿਲ ਵਿਚ ਠਹਿਰੇ ਹੋਏ ੨੦੦-੩੦੦ ਭੌਜੀਆਂ ਨੂੰ ਮਾਰ ਮੁਕਾਇਆ। ਉਹ ਰਾਤ ਕੱਟਣ ਅਤੇ ਲੰਗਰ ਛਕਣ ਲਈ ਇਥੇ ਆਏ ਹੋਏ ਸਨ ਕਿ ਉਥੇ ਹੀ ਮੌਤ ਦਾ ਸ਼ਿਕਾਰ ਬਣ ਗਏ। ਉਹ ਨਾ ਤਾਂ ਸਿੱਖ ਸਨ, ਨਾ ਅਕਾਲੀ ਅਤੇ ਨਾ ਹੀ

ਅਤਿਵਾਦੀ ਸਨ । ਉਹ ਵਿਚਾਰੇ ਤਾਂ ਭਿਖਾਰੀ, ਮਜ਼ਦੂਰ ਜਾਂ ਰਿਕਸ਼ਾ-ਚਾਲਕ ਸਨ । ਜਦੋਂ ਅਸੀਂ ਫੌਜੀਆਂ ਨੂੰ ਪੁੱਛਿਆ ਕਿ ਉਹਨਾਂ ਗਰੀਬਾਂ ਨੂੰ ਕਿਉਂ ਮਾਰਿਆ ਗਿਆ ਹੈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਆਪਣਾ ਕੋਟਾ ਪੂਰਾ ਕੀਤਾ ਹੈ । ਸਾਨੂੰ ੬ ਤਾਰੀਖ ਨੂੰ ਗ੍ਰਾਫਤਾਰ ਕਰ ਲਿਆ ਗਿਆ ਅਤੇ ਫੌਜੀ ਹੈਡਕੁਆਰਟਰਜ਼ ਲਿਜਾਇਆ ਗਿਆ ਅਤੇ ਸਾਨੂੰ ਕਮਰੇ 'ਚੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ । ਬਾਹਰ ਨਿਕਲਣ ਦੀ ਸੂਰਤ ਵਿਚ ਗੋਲੀ ਮਾਰਨ ਦੀ ਹਦਾਇਤ ਦਾ ਜ਼ਿਕਰ ਕੀਤਾ । ੬ ਤੇ ੭ ਜੂਨ ਨੂੰ ਸਾਨੂੰ ਉਥੇ ਗੀ ਰੱਖਿਆ ਗਿਆ । ੮ ਜੂਨ ਨੂੰ ਸਾਨੂੰ ਦੱਸਿਆ ਗਿਆ ਕਿ ਸਾਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ । ਜਦੋਂ ਇਹ ਪੁੱਛਿਆ ਕਿ ਕਿਥੇ ਭੇਜਿਆ ਜਾ ਰਿਹਾ ਹੈ ਤਾਂ ਇਹਨਾਂ ਕਿਹਾ ਉਹ ਕੁਝ ਨਹੀਂ ਕਹਿ ਸਕਦੇ । ਉਹ ਟੌਹੜਾ ਸਾਹਿਬ ਨੂੰ ਜੋਧਪੁਰ ਅਤੇ ਮੈਨੂੰ ਉਦੈਪੁਰ ਲੈ ਗਏ ।



ਫੌਜੀ ਸਾਕਾ

## ਸ: ਗੁਰਚਰਨ ਸਿੰਘ ਟੌਹੜਾ ਦੀ ਜ਼ਬਾਨੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ. ਗੁਰਚਰਨ ਸਿੰਘ ਟੌਹੜਾ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੌਰਾਨ ਕੰਪਲੈਕਸ ਵਿਚ ਸਨ। ਫੌਜ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਅਤੇ ਉਨ੍ਹਾਂ ਨੂੰ ਲਗਭਗ ੧੯੦੦ ਸਿੰਘਾਂ ਸਮੇਤ “ਕੈਪਚਰ” ਕਰਕੇ ਗ੍ਰਾਊਂਡਾਰ ਕਰ ਲਿਆ ਸੀ। ਉਨ੍ਹਾਂ ਦੇ ਕਈ ਵਿਰੋਧੀ ਉਨ੍ਹਾਂ ਵਿਰੁੱਧ ਪ੍ਰਾਪੇਰਿੰਡਾ ਕਰ ਰਹੇ ਹਨ ਕਿ ਉਹ ਫੌਜੀ ਕਾਰਵਾਈ ਲਈ ਜੁੰਮੇਵਾਰ ਹਨ। ਉਨ੍ਹਾਂ ਅਤੇ ਸੰਤ ਜੀ ਵਿਰੁੱਧ ਇਹ ਵੀ ਪ੍ਰਾਪੇਰਿੰਡਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ “ਬਾਹਾਂ ਖੜੀਆਂ ਕਰਕੇ ਫੌਜ ਅੱਗੇ ਆਤਮ ਸਮਰਪਣ” ਕਰ ਦਿੱਤਾ ਸੀ।

ਇਹ ਗੱਲ ਵਰਨਣ ਯੋਗ ਹੈ ਕਿ ਕਈ ਹੋਰ ਲੀਡਰਾਂ ਸਮੇਤ ਉਹ ਸੰਵਿਧਾਨ ਦੀ ਧਾਰਾ ੨੫ ਫਾਜ਼ ਕੇ ੨੭ ਫਰਵਰੀ ੧੯੮੪ ਨੂੰ ਜੇਲ੍ਹ ਗਏ ਸਨ ਅਤੇ ੧੩ ਮਈ ਤਕ ਸ. ਰਣਧੀਰ ਸਿੰਘ ਚੀਮਾ, ਸ. ਸੁਰਜੀਤ ਸਿੰਘ ਬਰਨਾਲਾ ਅਤੇ ਸ. ਬਲਵੰਤ ਸਿੰਘ ਰਾਮੂਵਾਲੀਆ ਸਮੇਤ ਚੰਡੀਗੜ੍ਹ ਜੇਲ੍ਹ ਵਿਚ ਰਹੇ ਸਨ। ਉਨ੍ਹਾਂ ਦੀ ਰਿਹਾਈ ਪਿੱਛੋਂ ਅਨੰਦਪੁਰ ਸਾਹਿਬ ਵਿਖੇ ਮੈਂ ਉਨ੍ਹਾਂ ਨਾਲ ਲਗਭਗ ਪੌਣੇ ਦੋ ਘੰਟੇ ਇੰਟਰਵਿਊ ਕੀਤੀ ਸੀ ਜੋ ਇਸ ਤਰ੍ਹਾਂ ਹੈ :-

੦ ਸ. ਰਣਧੀਰ ਸਿੰਘ ਚੀਮਾ ਸਮੇਤ ਤੁਹਾਡੇ ਕਈ ਰਾਜਸੀ ਵਿਰੋਧੀ ਵਾਰ-ਵਾਰ ਇਹ ਇਲਜ਼ਾਮ ਲਗਾ ਰਹੇ ਹਨ ਕਿ ਤੁਸੀਂ ਸਰਕਾਰ ਨਾਲ ਗੁਪਤ ਮੀਟਿੰਗਾਂ ਕੀਤੀਆਂ ਹਨ ਅਤੇ ਕਾਂਗਰਸ ਨਾਲ ਕੋਲੀਸ਼ਨ ਬਣਾ ਕੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ। ਕਿਹਾ ਜਾਂਦਾ ਹੈ ਕਿ ਤੁਸੀਂ ਸਰਕਾਰ ਨੂੰ ਵਿਸ਼ਵਾਸ ਦੁਆਇਆ ਸੀ ਕਿ ਜੋ ਸਮੱਝਤਾ ਤੁਸੀਂ ਕਰੋਗੇ, ਉਸ ਦੀ ਪ੍ਰਵਾਨਗੀ ਸੰਤ ਲੋਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਲੈ ਸਕੋਗੇ, ਪਰ ਜਦੋਂ ਦੋਨਾਂ ਸੰਤਾਂ ਨੇ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ, ਤੁਸੀਂ ਪੰਜਾਬ ਦੇ ਗਵਰਨਰ ਸ੍ਰੀ ਬੀ. ਡੀ. ਪਾਂਡੇ ਪਾਸ ਆਪਣੀ ਅਸਮਰੱਥਾ ਪ੍ਰਗਟ ਕੀਤੀ ਅਤੇ ਫੌਜੀ ਕਾਰਵਾਈ ਕਰਨ ਲਈ ਕਿਹਾ। ਅਸਲੀਅਤ ਕੀ ਹੈ ?

— ਇਹ ਇਲਜ਼ਾਮ ਇਤਨਾ ਹੀ ਗਲਤ ਹੈ ਜਿਵੇਂ ਕੋਈ ਸੂਰਜ ਚੜ੍ਹਣ 'ਤੇ ਵੀ ਦਿਨ ਵੇਲੇ ਕਰੇ ਹਾਲੇ ਸੂਰਜ ਨਹੀਂ ਚੜ੍ਹਿਆ। ਜੋ “ਸੀਕਰਟ” ਮੀਟਿੰਗਾਂ ਹੋਈਆਂ, ਉਹ ਲਗਭਗ ਸਾਰੀਆਂ ਹੀ ਸਾਡੀ ਜੇਲ੍ਹ (੨੭ ਫਰਵਰੀ ਤੋਂ ੧੨ ਮਈ ਤਕ) ਦੌਰਾਨ ਹੋਈਆਂ। ਇਨ੍ਹਾਂ ਸਭਨਾਂ ਵਿਚ ਸ. ਰਣਧੀਰ ਸਿੰਘ ਚੀਮਾ ਖੁਦ ਵੀ ਸ਼ਾਮਲੇ ਸਨ। ਆਖਰੀ ਗੁਪਤ ਮੀਟਿੰਗ ੨੬ ਮਈ ਨੂੰ ਹੋਈ, ਜਿਸ ਵਿਚ ਮੈਥੋਂ ਬਿਨਾਂ ਸ. ਪ੍ਰਕਾਸ਼

ਸਿੰਘ ਬਾਦਲ ਅਤੇ ਸ. ਸੁਰਜੀਤ ਸਿੰਘ ਬਰਨਾਲਾ ਵੀ ਸ਼ਾਮਿਲ ਸਨ। ਸਰਕਾਰ ਵੱਲੋਂ ਮੰਤਰੀ ਸ੍ਰੀ ਪ੍ਰਣਾਬ ਮੁਕਰਜੀ, ਸ੍ਰੀ ਪੀ. ਵੀ. ਨਰਸਿੰਹਾ ਰਾਓ ਅਤੇ ਸ੍ਰੀ ਸ਼ਿਵ ਸੰਕਰ ਸ਼ਾਮਲ ਹੋਏ। ਕੋਈ ਅਫਸਰ ਨਹੀਂ ਸੀ। ਇਸ ਮੀਟਿੰਗ ਵਿਚ ਸ੍ਰੀ ਦਰਬਾਰ ਸਾਹਿਬ ਵਿਚ ਫੌਜ ਭੇਜਣ ਬਾਰੇ ਕੋਈ ਵੀ ਗੱਲ ਨਹੀਂ ਵਿਚਾਰੀ ਗਈ। ਅਸੀਂ ਕੇਵਲ ਉਹੋ ਗੱਲਾਂ ਦੁਹਰਾਈਆਂ, ਜੋ ਪਹਿਲੀਆਂ ਮੀਟਿੰਗਾਂ ਵਿਚ ਕੀਤੀਆਂ ਸਨ।

੦ ਇਹ ਮੀਟਿੰਗ ਚੰਡੀਗੜ੍ਹ ਹੋਈ ਜਾਂ ਦਿੱਲੀ ?

— ਇਹ ਅਤੇ ਇਸ ਤੋਂ ਪਹਿਲੀਆਂ ਸਾਰੀਆਂ ਮੀਟਿੰਗਾਂ ਦਿੱਲੀ ਵਿਖੇ ਹੋਈਆ ਹਨ।

੦ ਇਨ੍ਹਾਂ ਮੀਟਿੰਗਾਂ ਵਿਚ ਕੀ ਵਿਚਾਰ ਵਟਾਂਦਰਾ ਹੁੰਦਾ ਰਿਹਾ ?

— ਅਸੀਂ ਆਪਣੀਆਂ ਮੰਗਾਂ ਦੇ ਪ੍ਰਵਾਨ ਕਰਨ ਬਾਰੇ ਜ਼ੋਰ ਦਿੰਦੇ ਰਹੇ। ਪਹਿਲਾਂ ਵਾਂਗ ਹੀ ਇਸ ਮੀਟਿੰਗ ਵਿਚ ਵੀ ਅਸੀਂ ਮੰਗ ਕੀਤੀ ਸੀ ਕਿ ਸਰਕਾਰ ਨੋਟੀਫਿਕੇਸ਼ਨ ਰਾਹੀਂ ਸ੍ਰੀ ਅੰਨੰਦਪੁਰ ਸਾਹਿਬ ਦਾ ਮਤਾ ਸਰਕਾਰੀਆ ਕਮਿਸ਼ਨ ਨੂੰ ਸੌਂਪੇ, ਦਰਿਆਵਾਂ ਦੇ ਪਾਣੀ ਦੇ ਝਗੜੇ ਦੇ ਫੈਸਲੇ ਲਈ ਸੁਪਰੀਮ ਕੋਰਟ ਪਾਸ ਦੇਵੇ, ਚੰਡੀਗੜ੍ਹ ਨੂੰ ਫਾਜ਼ਲਿਕਾ-ਅਥੋਰਨ ਨਾਲੋਂ ਡੀਲਿੰਕ ਕਰ ਕੇ ਫੌਰਨ ਪੰਜਾਬ ਨੂੰ ਤਬਦੀਲ ਕਰੇ, ਪੰਜਾਬੀ ਭਾਸ਼ਾਈ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਨ ਲਈ ਭਾਸ਼ਾਈ ਮਾਹਿਰਾਂ ਦਾ ਇਕ “ਲਿੰਗੂਇਸਟਕ ਕਮਿਸ਼ਨ” ਬਣਾਇਆ ਜਾਏ, ਆਲ ਇੰਡੀਆ ਸਿੱਖ ਸਟੂਡੈਂਟਸ ਫੈਲੇਗ ਨੂੰ ਪਾਬੰਦੀ ਚੁੱਕੀ ਜਾਏ, ਸਾਰੇ ਸਿੰਘਾਂ ਜਿਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ, ਰਿਹਾਅ ਕੀਤਾ ਜਾਏ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ।

੦ ਕੀ ਸੰਵਿਧਾਨ ਦੀ ਧਾਰਾ ੨੫ ਵਿਚ ਸੋਧ ਬਾਰੇ ਗੱਲ ਨਹੀਂ ਹੋਈ ?

— ਇਹ ਮੰਗ ਸਰਕਾਰ ਪਹਿਲਾਂ ਹੀ ਮੰਨ ਚੁੱਕੀ ਸੀ।

੦ ਆਖਰੀ ਮੀਟਿੰਗ ਵਿਚ ਸਰਕਾਰ ਦਾ ਕੀ ਸਟੈਂਡ ਸੀ ?

— ਇਸ ਮੀਟਿੰਗ ਦਾ ਪਹਿਲਾ ਦੌਰ ਦੁਪਹਿਰ ਤੋਂ ਪਹਿਲਾਂ ਸ਼ੁਰੂ ਹੋਇਆ ਸੀ, ਜੋ ਲਗਭਗ ਇਕ ਵਜੇ ਤਕ ਚਲਦਾ ਰਿਹਾ ਸੀ। ਇਹ ਤਿੰਨੇ ਵਜੀਰ ਬਾਅਦ ਦੁਪਹਿਰ ਪ੍ਰਧਾਨ ਮੰਤਰੀ ਨੂੰ ਮਿਲ ਕੇ ੩-੩੦ ਵਜੇ ਦੇ ਕਰੀਬ ਆਏ ਅਤੇ ਉਨ੍ਹਾਂ ਕਿਹਾ “ਵੈਰੀ ਸੌਰੀ” ਜਿਵੇਂ ਤੁਸੀਂ ਕਹਿ ਰਹੇ ਹੋ, ਇਉਂ ਬੜਾ ਮੁਸ਼ਕਲ ਹੈ, ਪ੍ਰਧਾਨ ਮੰਤਰੀ ਨਹੀਂ ਮੰਨ ਰਹੇ। ਅਸੀਂ ਕਿਹਾ ਕਿ ਇਸ ਤੋਂ ਬਿਨਾਂ ਸਾਨੂੰ ਵੀ ਬੜੀ ਮੁਸ਼ਕਲ ਹੈ।

ਕਿਸੇ ਵੀ ‘ਸੀਕਰਟ’ ਮੀਟਿੰਗ ਸਮੇਂ, ਮੈਂ ਜਾਂ ਕਿਸੇ ਹੋਰ ਅਕਾਲੀ ਲੀਡਰ ਨੇ ਸਰਕਾਰ ਨੂੰ ਕੋਈ ਬੇਨਤੀ ਨਹੀਂ ਕੀਤੀ। ਉਸ ਸਰਕਾਰ ਨੂੰ ਸਾਡਾ ਕੀ ਲਿਹਾਜ਼ ਹੋ ਸਕਦਾ ਹੈ, ਜੋ ਸਰਕਾਰ ਹਰ ਸਮੇਂ ਅਕਾਲੀ ਦਲ ਨੂੰ ‘ਡਾਊਨ’ ਕਰਨ ਦਾ ਯਤਨ ਕਰਦੀ ਰਹੀ ਹੈ, ਮੈਂ ਜਦੋਂ ਜੇਲ੍ਹ ਵਿਚ ਸਾਂ, ਸਰਕਾਰ ਨੇ ਮੈਂਨੂੰ ਹਗਾਊਣ ਲਈ ਮੁਹਿੰਮ ਚਲਾਈ। ਮੇਰੇ ’ਤੇ ਫੌਜੀ ਕਾਰਵਾਗੀ ਲਈ ਜੁੰਮੇਵਾਗੀ ਦੇ ਦੋਸ਼ ਲਗਾਏ ਜਾ ਰਹੇ ਹਨ, ਇਹ ਪਾਗਲਾਂ ਦੀ ਦੁਨੀਆਂ ਦੀ ਗੱਲ ਹੈ। ਜੇਕਰ ਮੈਂ ਅਜਿਹੀ ਕੋਈ ਲਿਖਤੀ

ਜਾਂ ਜਬਾਨੀ ਗੱਲ ਕੀਤੀ ਹੁੰਦੀ, ਤਾਂ ਸਰਕਾਰ ਨੇ ਇਸ ਨੂੰ ਆਪਣੇ “ਵ੍ਹਾਈਟ ਪੇਪਰ” ਵਿਚ ਅਵਸ਼ੇਸ਼ ਛਾਪਣਾ ਸੀ। ਇਹ ਦੋਸ਼ ਕਿਸੇ ਬੀਮਾਰ ਦਿਮਾਗ ਦੀ ਉਪਜ ਹਨ।

੦ ਕੀ ਇਸ ਮੀਟਿੰਗ ਬਾਰੇ ਆਪ ਜੀ ਨੇ ਸੰਤਾਂ ਨੂੰ ਗੀਧੋਰਟ ਦਿੱਤੀ ?

— ਹਾਂ, ਮੈਂ ੨੯ ਮਈ ਨੂੰ ਸੰਤ ਲੌਂਗੋਵਾਲ ਜੀ ਨੂੰ ਸਾਰੀ ਗੀਧੋਰਟ ਦਿੱਤੀ। ਮੈਂ ਸੰਤ ਭਿੰਡਰਾਂਵਾਲਿਆਂ ਨੂੰ ਵੀ ਮਿਲਿਆ ਅਤੇ ਸਾਰੀ ਗੱਲ ਦੱਸੀ। ਉਨ੍ਹਾਂ ਦੇ ਸਨੋਹੀਆਂ ਦੇ ਰੋਪੜ ਜ਼ਿਲ੍ਹੇ ਵਿਚ ਕੇਸ ਸਨ, ਇਸ ਲਈ ਉਨ੍ਹਾਂ ਨੇ ਮੈਨੂੰ ਇਧਰ ਭੇਜਿਆ। ਮੈਂ ੨੯ ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਆ ਗਿਆ ਅਤੇ ਇਥੇ ਆਉਂਦਾ ਹੀ ਬੀਮਾਰ ਹੋ ਗਿਆ, ੩੧ ਮਈ ਤਕ ਬੁਖਾਰ ਰਿਹਾ, ਡਾਕਟਰ ਇਥੇ ਮੈਨੂੰ ਅਟੈਂਡ ਕਰਦੇ ਰਹੇ। ਸ੍ਰੀ ਦਰਬਾਰ ਸਾਹਿਬ ਉਤੇ ਸੀ. ਆਰ. ਪੀ. ਤੇ ਬੀ. ਐਸ. ਐਫ. ਵੱਲੋਂ ਪਹਿਲੀ ਜੂਨ ਦੀ ਡਾਇਰਿੰਗ ਸੁਣਕੇ, ਮੈਂ ਦੋ ਜੂਨ ਨੂੰ ਅੰਮ੍ਰਿਤਸਰ ਗਿਆ। ਸੰਤ ਲੌਂਗੋਵਾਲ ਨੇ ਮੈਨੂੰ ਦੱਸਿਆ ਕਿ ਸੀ. ਆਰ. ਪੀ. ਨੇ ਬਿਨਾਂ ਕਿਸੇ ਭੜਕਾਹਟ ਗੋਲੀ ਚਲਾਈ ਹੈ। ਸੰਤ ਭਿੰਡਰਾਂਵਾਲਿਆਂ ਨੇ ਵੀ ਇਹੋ ਕਿਹਾ। ਦਰਅਸਲ ਇਹ ਇਕ ਗੀਹਰਸਲ ਸੀ, ਫੌਜ ਸਪੁਰਦ ਕਰਨ ਲਈ ਗੋਲੀ ਚਲਾਈ ਗਈ ਸੀ। ਮੇਰੇ ਪਾਸ ਇਤਲਾਹ ਹੈ ਕਿ ਸਬੰਧਤ ਫੌਜੀ ਮਾਹਿਰਾਂ ਦੀ ਨਿਗਰਾਨੀ ਹੇਠ ਗੋਲੀ ਚਲਾਈ ਗਈ ਸੀ ਤਾਂ ਜੋ ਪਤਾ ਲੱਗੇ ਕਿ ਕੰਪਲੈਕਸ ਦੇ ਅੰਦਰੋਂ ਕਿਸ ਬਾਂ ਤੋਂ ਗੋਲੀ ਆ ਰਹੀ ਹੈ ਅਤੇ ਕਿਸ ਤਰ੍ਹਾਂ ਤੇ ਹਥਿਆਰ ਹਨ। ਅੰਦਰੋਂ ਜੋ ਜਵਾਬ ਦਿੱਤਾ, ਉਹ ਲਾਇਸੈਂਸ ਸ਼ੁਦਾ ਹਥਿਆਰਾਂ ਨਾਲ ਦਿੱਤਾ, ਐਮ. ਐਮ. ਜੀ. ਨਹੀਂ ਚਲਾਈ, ਜੋ ਹੁੰਦੀ ਤਾਂ ਜ਼ਰੂਰ ਚਲਾਉਂਦੇ।

੦ ਕੀ ਤੁਹਾਨੂੰ ਕਦੀ ਸ਼ੱਕ ਪਿਆ ਸੀ ਕਿ ਫੌਜ ਹਮਲਾ ਕਰ ਸਕਦੀ ਹੈ ?

— ਮੈਂ ਕਦੀ ਨਹੀਂ ਸੋਚਿਆ ਸੀ ਕਿ ਫੌਜ ਆ ਸਕਦੀ ਹੈ। ਹਾਂ ਸੀ. ਆਰ. ਪੀ. ਤੋਂ ਖਤਰਾ ਸੀ, ਉਹ ਵੀ ਇਹ ਕਿ ਕੰਪਲੈਕਸ ਨੂੰ ਘੇਰਾ ਪਾਉਣਗੇ, ਰਾਹ ਰੋਕਣਗੇ, ਸਪਲਾਈ ਕਟਣਗੇ, ਪਰ ਇਹ ਖ਼ਿਆਲ ਨਹੀਂ ਸੀ ਕਿ ਹਮਲਾ ਹੋਏਗਾ।

੦ ਕੀ ਸੰਤ ਭਿੰਡਰਾਂਵਾਲਿਆਂ ਨੂੰ ਇਸ ਬਾਰੇ ਪਤਾ ਸੀ ?

— ਮੈਂ ਉਨ੍ਹਾਂ ਨੂੰ ੨ ਜੂਨ ਰਾਤ ਨੂੰ ੧੧ ਵਜੇ ਦੇ ਕਰੀਬ ਮਿਲਿਆ ਸੀ, ਉਨ੍ਹਾਂ ਨੂੰ ਵੀ ਕੋਈ ਪਤਾ ਨਹੀਂ ਸੀ—ਮੇਰੇ ਨਾਲ ਉਨ੍ਹਾਂ ਇਸ ਬਾਰੇ ਕੋਈ ਗੱਲ ਪ੍ਰਗਟ ਨਹੀਂ ਕੀਤੀ। ਤਿੰਨ ਜੂਨ ਨੂੰ ਸ਼ਾਮੀ ੫ ਵਜੇ ਸ. ਪ੍ਰੇਮ ਸਿੰਘ ਲਾਲਪੁਰਾ ਉਨ੍ਹਾਂ ਨੂੰ ਮਿਲਕੇ ਆਏ ਸਨ, ਉਨ੍ਹਾਂ ਨਾਲ ਵੀ ਕੋਈ ਅਜਿਹੀ ਗੱਲ ਨਹੀਂ ਕੀਤੀ।

੦ ਪਹਿਲੀ ਜੂਨ ਨੂੰ ਵੀ ਸ੍ਰੀ ਦਰਬਾਰ ਸਾਹਿਬ ’ਤੇ ੨ ਘੰਟੇ ਅੰਧਾਧੁੰਦ ਗੋਲੀ ਚਲਾਈ ਗਈ ਸੀ, ਕੀ ਇਸ ਤੇ ਵਿਚਾਰ ਕਰਨ ਲਈ ਅਕਾਲੀ ਦਲ ਨੇ ਕੋਈ ਮੀਟਿੰਗ ਬੁਲਾਈ ਸੀ ?

— ਸੰਤ ਜੀ (ਸੰਤ ਲੌਂਗੋਵਾਲ) ਨੇ ਦੋ ਜੂਨ ਸ਼ਾਮ ਨੂੰ ਹਾਈ ਕਮਾਂਡ ਦੀ ਮੀਟਿੰਗ ਬੁਲਾਈ ਸੀ, ਪਰ ਮੈਥੋਂ ਬਿਨਾਂ ਕੋਈ ਨਹੀਂ ਪਹੁੰਚ ਸਕਿਆ ਸੀ। (ਸ਼ਾਇਦ ਕਰਫਿਊ ਕਾਰਨ)। ਉਨ੍ਹਾਂ ਫਿਰ ਇਹ ਮੀਟਿੰਗ ੪ ਜੂਨ ਨੂੰ ਸਵੇਰੇ ਬੁਲਾਈ ਸੀ। ਲਾਲਪੁਰਾ

ਸਾਹਿਬ ੩ ਜੂਨ ਅੰਮ੍ਰਿਤਸਰ ਤੋਂ ਤਰਨ ਤਾਰਨ ਚਲੇ ਗਏ ਸਨ। ਕਹਿੰਦੇ, “ਸਵੇਰੇ ਆ ਜਾਵਾਂਗਾ”, ਪਰ ਅਗਲੀ ਸਵੇਰ ਫੌਜ ਨੇ ਅਚਾਨਕ ਹਮਲਾ ਕਰ ਦਿੱਤਾ।

੦ ਕੰਪਲੈਕਸ ਨੂੰ ਫੌਜ ਵੱਲੋਂ ਘੇਰਾ ਪਾਉਣ ਪਿੱਛੋਂ ਭਿੰਡਰਾਂਵਾਲਿਆਂ ਨਾਲ ਕੋਈ ਗੱਲਬਾਤ ਹੋਈ ?

—ਨਹੀਂ। ੪ ਜੂਨ ਤੜਕੇ ੧-੩੦ ਵਜੇ ਦੇ ਕਰੀਬ ਮੇਰੀ ਅੱਖ ਖੁਲ੍ਹੀ ਗਈ। ਮੈਂ ਸ੍ਰੀ ਦਰਬਾਰ ਸਾਹਿਬ ਜਾ ਕੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ। ਆਪਣੇ ਕਮਰੇ ਵਿਚ ਵਾਪਸ ਆ ਕੇ ਪਾਠ ਕਰਕੇ ਲਗਭਗ ਤਿੰਨ ਵਜੇ ਮੈਂ ਫਿਰ ਸੌਂ ਗਿਆ। ਸਵੇਰੇ ੪-੩੦ ਵਜੇ ਦੇ ਕਰੀਬ ਬੜੀ ਜ਼ੋਰਦਾਰ ਛਾਇਰਿੰਗ ਹੋਈ, ਜਿਸ ਨਾਲ ਮੇਰੀ ਅੱਖ ਖੁਲ੍ਹੀ। ਇਹ ਛਾਇਰਿੰਗ ਭਾਰਤ-ਪਾਕ ਜੰਗ ਨਾਲੋਂ ਵੀ ਜ਼ੋਰਦਾਰ ਸੀ, ੧੯੬੮ ਪਦੀ ਜੰਗ ਸਮੇਂ ਮੈਂ ਇਥੇ ਸੀ, ਅਸੀਂ ਬਾਰਡਰ ਨੇੜੇ ਚਲੇ ਗਏ ਸੀ ਤੇ ਛਾਇਰਿੰਗ ਵੇਖੀ ਸੀ ਪਰ ਇਹ ਛਾਇਰਿੰਗ ਇਤਨੀ ਜ਼ੋਰਦਾਰ ਸੀ ਕਿ ਕੋਈ ਚਲ ਫਿਰ ਨਹੀਂ ਸਕਦਾ ਸੀ। ਸਾਰੇ ਕੰਪਲੈਕਸ ਵਿਚ ਜਿਥੇ ਵੀ ਕੋਈ ਸੀ, ਉਥੇ ਦਾ ਉਥੇ ਹੀ ਰਹਿ ਗਿਆ।

੦ ਕੀ ਫੌਜ ਨੇ ਪਹਿਲੇ ਲਾਉਡ ਸਪੀਕਰ 'ਤੇ ਕੋਈ ਵਾਰਨਿੰਗ ਦਿੱਤੀ, ਜਾਂ ਬਾਹਰ ਆਉਣ ਲਈ ਕਿਹਾ ਸੀ ?

— ਮੈਂ ਕੁਝ ਨਹੀਂ ਸੁਣਿਆ, ਕਿਸੇ ਹੋਰ ਨੇ ਵੀ ਨਹੀਂ ਸੁਣਿਆ। ਉਸ ਵੇਲੇ ਕਾਫੀ ਹਨੌਰਾ ਹੁੰਦਾ ਹੈ। ਲਾਉਡ ਸਪੀਕਰ ਸਾਫ਼ ਸੁਣਾਈ ਦੇ ਸਕਦਾ ਸੀ।

੦ ਹਮਲੇ ਪਿੱਛੋਂ ਤੁਸੀਂ ਸੰਤ ਲੌਂਗੋਵਾਲ ਜੀ ਨੂੰ ਮਿਲੇ ਹੋਵੋਗੇ ?

— ਮੈਂ ਉਨ੍ਹਾਂ ਪਾਸ ਗਿਆ। ਸਮੁੰਦਰੀ ਹਾਲ 'ਤੇ ਵੀ ਗੋਲੀਆਂ ਲੱਗ ਰਹੀਆਂ ਸਨ। ਸੰਤ ਜੀ ਦਾ ਜੋ ਕਮਰਾ ਹੈ, ਉਸ ਤੇ ਵੀ ਕਾਫੀ ਗੋਲੀਆਂ ਵੱਜੀਆਂ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਭਾਣਾ ਵਰਤ ਗਿਆ ਹੈ, ਪਤਾ ਨਹੀਂ ਇਸ ਦਾ ਅੰਤ ਕੀ ਹੋਏਗਾ, ਦਿਨ ਵੇਲੇ ਛਾਇਰਿੰਗ ਹੋਰ ਵੀ ਤੇਜ਼ ਹੋ ਗਈ। ੫ ਜੂਨ ਸਵੇਰੇ ਸੰਤ ਜੀ ਮੇਰੇ ਪਾਸ, ਮੇਰੇ ਵਾਲੇ ਕਮਰੇ ਵਿਚ ਆ ਗਏ। ਗੋਲੀ ਤਾਂ ਉਧਰ ਵੀ ਆ ਰਹੀ ਸੀ, ਪਰ ਦੋ ਪਾਸੇ ਕੱਵਰ ਸੀ (ਹੋਰ ਕਮਰੇ ਸਨ) ਅਤੇ ਸਮੁੰਦਰੀ ਹਾਲ ਦੀ ਉਚਾਈ ਕਾਰਨ, ਇਧਰੋਂ ਵੀ ਕੁਝ ਬਚਾਓ ਸੀ। ਜੇ ਫੌਜੀ ਅਧਿਕਾਰੀ ਲਾਉਡ ਸਪੀਕਰ 'ਤੇ ਕੋਈ ਨੋਟਿਸ ਦਿੰਦੇ ਤਾਂ ਅਸੀਂ ਮੇਰਚੇ ਵਿਚ ਗਿੜਤਾਰੀ ਦੇਣ ਆਏ ਸਿੰਘਾਂ ਨੂੰ ਤਾਂ ਬਚਾ ਲੈਂਦੇ, ਘਟੋ ਘਟ ਬੀਬੀਆਂ ਅਤੇ ਬੱਚਿਆਂ ਨੂੰ ਬਾਹਰ ਕੱਢ ਲੈਂਦੇ। ਫੌਜ ਨੇ ਕਿਸੇ ਨੂੰ ਬਾਹਰ ਜਾਣ ਦਾ ਮੌਕਾ ਹੀ ਨਹੀਂ ਦਿੱਤਾ।

ਫੌਜ ਨੇ ੫ ਜੂਨ ਨੂੰ ੧੦ ਵਜੇ ਟੈਂਕ ਲੈ ਆਂਦੇ। ਇਕ ਟੈਂਕ ਸਮੁੰਦਰੀ ਹਾਲ ਦੇ ਪਿਛਲੇ ਪਾਸੇ ਗਲੀ (ਬਾਗ ਵਾਲੀ) ਵਿਚ ਵੀ ਲਿਆਂਦਾ, ਜਿਸ ਤੋਂ ਤੋਪ ਨਾਲ ਛਾਇਰਿੰਗ ਸ਼ੁਰੂ ਕੀਤੀ ਗਈ। ਗਿਆਰਾਂ ਕੁ ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਖੇ ਵੀ ਟੈਂਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ।

੦ ਸ੍ਰੀ ਦਰਬਾਰ ਸਾਹਿਬ ਵਿਚ ਟੈਂਕ ਦਾਖਲ ਹੋਣ ਬਾਰੇ ਤੁਹਾਨੂੰ ਪਹਿਲਾਂ ਪਤਾ

ਨਹੀਂ ਲੱਗਾ ਸੀ ?

— ਸਾਨੂੰ ਇਹ ਬਿਲਕੁਲ ਪਤਾ ਨਹੀਂ। ਸਾਨੂੰ ਇਹ ਵੀ ਪਤਾ ਨਾ ਲੱਗਾ ਕਿ ਉਨ੍ਹਾਂ ਸਾਡੇ ਵਾਲਾ ਹਿੱਸਾ (ਅਕਾਲ ਰੈਸਟ ਹਾਊਸ, ਸ੍ਰੀ ਗੁਰੂ ਰਾਮਦਾਸ ਨਿਵਾਸ, ਸਮੁੰਦਰੀ ਹਾਲ ਤੇ ਗੁਰੂ ਨਾਨਕ ਨਿਵਾਸ) ਕੈਪਚਰ ਕਰ ਲਿਆ ਹੈ। ਸਾਨੂੰ ਇਹ ਵੀ ਪਤਾ ਨਹੀਂ ਸੀ ਕਿ ਫੌਜ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਗ੍ਰ੒ਫ਼ਤਾਰ ਕਰ ਲਏ ਹਨ।

○ ਮੈਂ ਸੋਚਦਾ ਸੀ ਕਿ ਫੈਡਰੇਸ਼ਨ ਦੇ ਆਗੂ ਤੁਹਾਡੇ ਪਿੱਛੋਂ ਗ੍ਰ੒ਫ਼ਤਾਰ ਕੀਤੇ ਹਨ ?

— ਨਹੀਂ, ਉਹ ਪਹਿਲਾਂ ਕੈਪਚਰ ਕਰ ਲਏ ਸਨ, ਸਾਨੂੰ ਸਰਾਂ ਵਿਚ ਸੰਗਰੂਰ ਜ਼ਿਲ੍ਹੇ ਦੇ ਅਕਾਲੀ ਵਰਕਰਾਂ ਤੇ ਹੋਰਨਾਂ ਸਿੰਘਾਂ ਨੂੰ ਮਾਰਨ ਬਾਰੇ ਵੀ ਪਤਾ ਨਹੀਂ ਲੱਗਾ। ਉਨ੍ਹਾਂ ਸਾਨੂੰ ਤੱਤਕੇ ੪ ਵਜੇ ਦੇ ਕਰੀਬ ਗ੍ਰ੒ਫ਼ਤਾਰ ਕੀਤਾ। ਮੇਰੇ ਰਿਹਾਇਸ਼ੀ ਕਮਰੇ ਵੱਲ ਬਾਹਰ ਦੇ ਗੇਟ ਨੂੰ ਕੁੰਡਾ ਨਹੀਂ ਸੀ। ਸੰਤ ਜੀ ਤੋਂ ਬਿਨਾਂ ਮੇਰੇ ਕਮਰੇ ਵਿਚ ਬੀਬੀ ਅਮਰਜੀਤ ਕੌਰ, ਸ. ਨਛੱਤਰ ਸਿੰਘ ਭਲਵਾਨ, ਸ. ਦਰਸ਼ਨ ਸਿੰਘ ਈਸਾਪੁਰ, ਸ. ਜਗੀਰ ਸਿੰਘ ਪੂਹਲਾ ਵੀ ਸਨ। ਇਕ ਮੇਜਰ ਤੇ ਹਥਿਆਰਾਂ ਨਾਲ ਲੈਸ ੧੦-੧੨ ਫੌਜੀ ਆਏ। ਮੇਜਰ ਪਾਸ ਇਕ ਵੱਡੀ ਟਾਰਚ ਸੀ। ਉਨ੍ਹਾਂ ਪਹਿਲਾਂ ਗੋਲੀਆਂ ਵੀ ਚਲਾਈਆਂ, ਦੋ-ਤਿੰਨ ਗੋਲੀਆਂ ਕੰਧ 'ਤੇ ਲੱਗੀਆਂ। ਸਾਨੂੰ ਪਕੜ ਕੇ ਕਹਿਣ ਲੱਗੇ “ਸੰਤ ਹਰਚੰਦ ਸਿੰਘ ਲੌਂਗੇਵਾਲ ਕਹਾਂ ਹੈ ?” ਇਸ 'ਤੇ ਦਰਸ਼ਨ ਸਿੰਘ ਈਸਾਪੁਰ ਨੇ ਕਿਹਾ ਇਹ ਜੋ ਤੁਸੀਂ ਪਕੜੇ ਹਨ, ਇਹੋ ਹਨ। ਸਾਨੂੰ ਸਭਨਾਂ ਨੂੰ ਐਗਜ਼ੈਕਟਿਵ ਦੇ ਪੁਰਾਣੇ ਕਮਰਿਆਂ ਵਿਚ-ਤਾਰਾ ਸਿੰਘ (ਹੁਣ ਐਮ. ਐਲ. ਏ.) ਵਾਲੇ ਕਮਰੇ ਵਿਚ ਲੈ ਆਏ।

○ ਸ. ਭਾਨ ਸਿੰਘ ਹੋਰੀਂ ਕਿਥੇ ਸਨ ?

— ਸ. ਭਾਨ ਸਿੰਘ, ਅਬਿਨਾਸ਼ੀ ਸਿੰਘ, ਮਨਜੀਤ ਸਿੰਘ ਤਰਨਤਾਰਨੀ, ਰਾਮੂਵਾਲੀਆ ਹੋਰੀਂ ਸਾਰੇ ਸਮੁੰਦਰੀ ਹਾਲ ਵਿਚ ਸਨ। ਸਾਨੂੰ ਕਮਰੇ ਵਿਚ ਬੰਦ ਕਰ ਕੇ ਲਾਈਟ ਮਸ਼ੀਨ ਗੰਨ ਸਾਡੇ ਵਲ ਕਰ ਕੇ ੧੦-੧੨ ਫੌਜੀਆਂ ਦਾ ਪਹਿਰਾ ਲੱਗਾ ਦਿੱਤਾ। ਇਨ੍ਹਾਂ ਵਿਚ ਇਕ ਕੈਪਟਨ ਵੀ ਸੀ।

ਸਾਡੀ ਬਾਰੀ ਖੁਲ੍ਹੀ ਸੀ। ਇਕ ਫੌਜੀ ਨੇ ਸਿਗਰੇਟ ਲਗਾਈ। ਮੈਂ ਬਾਰੀ ਵਿੱਚੋਂ ਉਸ ਨੂੰ ਕਿਹਾ ਕਿ ਸਿਗਰੇਟ ਪੀਣੀ ਬੰਦ ਕਰ। ਉਹ ਕਹਿਣ ਲੱਗਾ—“ਕਿਆ ਬਾਤ ਹੈ ?” ਮੈਂ ਕਿਹਾ ਕਿ ਇਹ ਪਵਿੱਤਰ ਥਾਂ ਹੈ, ਸਿਗਰੇਟ ਪੀਣਾ ਮਨਾਂ ਹੈ। ਉਹ ਕਹਿਣ ਲਗਾ, “ਯਹ ਪਵਿੱਤਰ ਕਹਾਂ ਰਹਿ ਗਈ ਜਹਾਂ ਅਨੇਕ ਇਨਸਾਨਾਂ ਕਾ ਖੂਨ ਵਹਾਂ ਹੈ।” ਮੈਂ ਉਸ ਨੂੰ ਕਿਹਾ ਕਿ ਇਥੇ ਖੂਨ ਤਾਂ ਵਹਿਆ ਹੈ, ਪਰ ਕਿਸੇ ਨੇ ਤੰਬਾਕੂ-ਨੋਸ਼ੀ ਨਹੀਂ ਕੀਤੀ। ਜਿਸ ਨੇ ਤੰਬਾਕੂ ਨੋਸ਼ੀ ਕੀਤੀ, ਉਸ ਮੱਸਾ ਰੰਗੜ ਦਾ ਸਿਰ ਕਲਮ ਕਰ ਦਿੱਤਾ ਗਿਆ। ਮੈਂ ਉਸ ਨੂੰ ਹਿੰਦੀ 'ਚ ਕਿਹਾ “ਮੈਂ ਤੇਰਾ ਸਿਰ ਤੋਂ ਕਲਮ ਨਹੀਂ ਕਰ ਸਕਤਾ, ਗੋਲੀ ਖਾ ਸਕਤਾ ਹੂੰ, ਪਰ ਅਪਨੇ ਜੀਤੇ ਜੀ ਸਿਗਰੇਟ ਨਹੀਂ ਪੀਨੇ

ਦੂਰਗਾ ।” ਈਸਾਪੁਰ ਕਹਿਣ ਲੱਗਾ ਇਸ ਨਾਲ ਮੈਂ ਗੱਲ ਕਰਦਾ ਹਾਂ ਪਰ ਇਤਨੇ ਨੂੰ ਇਕ ਕੈਪਟਨ ਆ ਗਿਆ ਤੇ ਉਸ ਨੇ ਉਸ ਨੂੰ ਸਿਗਾਰੇਟ ਪੀਣ ਤੋਂ ਮਨੁਂ ਕਰ ਦਿੱਤਾ ।

ਪਿੱਛੋਂ ਸਰਾਂ ਵਾਲੇ ਪਾਸੇ ਗੋਲੀ ਚਲਾ ਕੇ ਸੰਗਹੂਰ ਜ਼ਿਲ੍ਹੇ ਦੇ ਅਕਾਲੀ ਵਰਕਰ ਅਤੇ ਹੋਰ ਸਿੰਘਾਂ ਤੇ ਜੋ ਗੋਲੀ ਚਲਾਈ ਗਈ, ਉਸ ਦਾ ਸਾਨੂੰ ਪਤਾ ਨਹੀਂ ਲੱਗਾ। ਜਥੇ ਦੇ ਪ੍ਰਾਪਤ ਤੋਂ ਵੱਧ ਸਿੰਘਾਂ ਤੋਂ ਬਿਨਾਂ ਯਾਤਰੀ ਅਤੇ ੧੫੦-੨੦੦ ਦੇ ਕਰੀਬ ਬੰਗਲਾ ਦੇਸ਼ੀ ਜੋ ਸਰਾਂ ਵਿਚ ਠਹਿਰੇ ਸਨ, ਫੌਜ ਨੇ ਅੰਧਾ ਧੁੰਦ ਗੋਲੀ ਚਲਾ ਕੇ ਮਾਰ ਦਿੱਤੇ। ਅਸੀਂ ਸਾਰਾ ਦਿਨ ਸਾਰੀ ਰਾਤ ਪਾਣੀ ਤੋਂ ਬਿਨਾਂ ਰਹੇ, ਪਿਆਸ ਕਾਰਨ ਬੀਬੀ ਅਮਰਜੀਤ ਕੌਰ ਤਾਂ ਬਹੁਤ ਤੰਗ ਹੋਏ। ਸਵੇਰੇ ਦਿਨ ਵੇਲੇ ਦੋ ਕਰਨਲ ਆਏ—ਇਕ ਹਿੰਦੂ ਅਤੇ ਇਕ ਸਿੱਖ। ਮੈਂ ਸਿੱਖ ਕਰਨਲ ਨੂੰ ਕਿਹਾ ਕਿ ਪਿਆਸ ਮਾਰਨ ਦੀ ਥਾਂ ਗੋਲੀ ਮਾਰ ਦਿਓ ਤਾਂ ਉਸ ਨੇ ਕੁਝ ਸਮੇਂ ਪਿੱਛੋਂ ਪਾਣੀ ਦਾ ਪ੍ਰਬੰਧ ਕੀਤਾ।

੦ ਕੀ ਇਹ ਠੀਕ ਹੈ ਕਿ ਫੌਡਰੇਸ਼ਨ ਦੇ ਆਗੂਆਂ ਨੇ ਤੁਹਾਨੂੰ ਕਿਹਾ ਕਿ ਫੌਜ ਨੂੰ ਕਹਿ ਦਿਓ ਇਹ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਹਨ, ਇਨ੍ਹਾਂ ਨੂੰ ਨਾ ਮਾਰੋ?

— ਜਦੋਂ ਪਾਣੀ ਵਰਤਣਾ ਸ਼ੁਰੂ ਹੋਇਆ, ਤਾਂ ਭਾਈ ਮਨਜੀਤ ਸਿੰਘ, ਹਰਮਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਚਾਵਲਾ, ਰਾਜਿੰਦਰ ਸਿੰਘ ਮਹਿਤਾ, ਵਿਰਸਾ ਸਿੰਘ ਵਲਟੋਹਾ ਕੁਝ ਮੁੰਡੇ ਮੇਰੇ ਪਾਸ ਪਾਏ ਤੇ ਮੈਨੂੰ ਕਿਹਾ ਕਿ ਕੋਈ ਗੱਲ ਕਰੋ, ਸਾਨੂੰ ਇਹ ਮਾਰ ਨਾ ਦੇਣ। ਮੈਂ ਉਸੇ ਕਰਨਲ ਨੂੰ ਕਿਹਾ ਕਿ ਤੁਸੀਂ ਪਹਿਲਾਂ ਪਕੜ ਕੇ ਅਨੇਕਾਂ ਹੀ ਸਿੰਘ ਮਾਰ ਦਿੱਤੇ ਹਨ। ਇਹ ਫੌਜੀ ਰਵਾਇਤ ਦੇ ਉਲਟ ਹੈ। ਪੁਲਿਸ ਤਾਂ ਫੜ ਕੇ ਲੋਕਾਂ ਨੂੰ ਮਾਰਦੀ ਹੈ, ਪਰ ਫੌਜ ਨਹੀਂ। ਮੈਂ ਮਨਜੀਤ ਸਿੰਘ ਦੇ ਮੋਢੇ ‘ਤੇ ਹੱਥ ਰੱਖ ਕੇ ਕਿਹਾ ਕਿ ਇਹ ਸਾਡਾ ਅਸਿਸਟੈਂਟ ਮੈਨੇਜਰ ਹੈ ਸ੍ਰੀ ਦਰਬਾਰ ਸਾਹਿਬ ਦਾ—ਬਾਕੀ ਵੀ ਸਾਡੇ ਮੁਲਾਜ਼ਮ ਹਨ, ਜੋ ਰਾਤ ਦੀ ਡਿਊਟੀ ਕਾਰਨ ਇਥੇ ਰਹਿ ਰਾਏ। ਜਿਤਨੇ ਸਿੰਘ ਹੁਣ ਫੜੇ ਹਨ, ਕਿਸੇ ਨੂੰ ਨਾ ਮਾਰਿਓ ਜਾਂ ਸਾਨੂੰ ਸਭਨਾਂ ਨੂੰ ਮਾਰ ਦਿਓ। ਕਰਨਲ ਕਹਿਣ ਲੱਗਾ, “ਪਹਿਲਾਂ ਜੋ ਹੋ ਗਈ, ਬੇਬਸੀ ਸੀ, ਹੁਣ ਐਸਾ ਨਹੀਂ ਹੋਏਗਾ।”

੦ ਆਪ ਸਭ ਨੂੰ ਮਿਲਟਰੀ ਕੈਂਪ ਵਿਚ ਕਦੋਂ ਲੈ ਕੇ ਗਏ?

— ੬ ਜੂਨ ਸ਼ਾਮੀ ੫-੩੦ ਵਜੇ ਦੇ ਕਰੀਬ। ਉਥੇ ਵੀ ਸਾਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਸੀ। ੭ ਤਾਰੀਖ ਸ਼ਾਮ ਨੂੰ ਸਾਨੂੰ ਉਸੇ ਕਰਨਲ ਨੇ ਕਿਹਾ ਕਿ ਤਿਆਰ ਹੋ ਜਾਓ, ਕਿਤੇ ਬਾਹਰ ਭੇਜਣਾ ਹੈ, ਪਰ ਲੈ ਕੇ ਨਾ ਗਏ। ਅੱਠ ਜੂਨ ਸਵੇਰੇ ੪ ਵਜੇ ਸਾਨੂੰ ਉਠਾਇਆ ਕਿ ਤਿਆਰ ਹੋ ਜਾਓ। ੫ ਵਜੇ ਦੇ ਕਰੀਬ ਫਿਰ ਡੀ. ਐਸ. ਪੀ. ਨੇ ਸਾਨੂੰ ਐਨ. ਐਸ. ਏ. ਦੇ ਵਾਰੰਟ ਦਿੱਤੇ ਤੇ ਕਿਹਾ ਕਿ ਤੁਹਾਨੂੰ ਕਿਤੇ ਬਾਹਰ ਭੇਜਣਾ ਹੈ। ੬ ਵਜੇ ਦੇ ਕਰੀਬ ਉਹੋ ਦੋ ਕਰਨਲ ਸਾਨੂੰ ਹਵਾਈ ਅੱਡੇ ‘ਤੇ ਲੈ ਕੇ ਆਏ, ਜਹਾਜ਼ ਖੜਾ ਸੀ, ਜੋ ਉਥੋਂ ਸਿੱਧਾ ਜੋਧਪੁਰ ਪੁੱਜਾ। ਮੈਨੂੰ ਕਹਿਣ

ਲੱਗੇ “ਉਤਰੋ”। ਮੈਂ ਡੀ. ਐਸ. ਪੀ. ਨੂੰ ਪੁੱਛਿਆ ਕਿ ਸੰਤ ਜੀ ਨੂੰ ਕਿਥੇ ਲੈ ਚਲੇ ਹੋ—ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਉਦੈਪੁਰ ਜੇਲ੍ਹ ਵਿਚ ਰੱਖਣਾ ਹੈ—ਜੋਧਪੁਰ ਦਾ ਡੀ. ਸੀ. ਤੇ ਐਸ. ਐਸ. ਪੀ. ਹਵਾਈ ਅੱਡੇ 'ਤੇ ਆਏ ਹੋਏ ਸਨ, ਮੈਨੂੰ ਉਨ੍ਹਾਂ ਦੇ ਹਵਾਲੇ ਕਰ ਕੇ ਚਲੇ ਗਏ।

੦ ਕੀ ਛੌਜੀ ਹਮਲੇ ਦੌਰਾਨ ਟੈਲੀਫੋਨ ਬਹਾਲ ਕਰ ਕੇ ਛੌਜੀ ਜਾਂ ਸਿਵਲ ਅਧਿਕਾਰੀਆਂ ਨੇ ਸੰਤ ਜੀ ਜਾਂ ਤੁਹਾਡੇ ਨਾਲ ਕੋਈ ਗਲਬਾਤ ਕੀਤੀ ?

— ਨਹੀਂ, ਟੈਲੀਫੋਨ ਤਾਂ ਦੋ ਜੂਨ ਸ਼ਾਮ ਨੂੰ ਹੀ ਕੱਟ ਦਿੱਤੇ ਗਏ ਸਨ।

੦ ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਬਾਰੇ ਕੁਝ ਪਤਾ ਲੱਗਾ ਹੋਵੇਗਾ ?

— ਸਾਨੂੰ ਕੰਪਲੈਕਸ ਦੇ ਪਰਲੇ ਪਾਸੇ (ਸ੍ਰੀ ਦਰਬਾਰ ਸਾਹਿਬ ਵਲ) ਬਾਰੇ ਕੁਝ ਵੀ ਪਤਾ ਨਹੀਂ ਲੱਗਾ ਸੀ। ਬਾਬਾ ਜੋਗਿੰਦਰ ਸਿੰਘ ਜੀ ਕਹਿੰਦੇ ਹਨ, ਉਹ ਸ਼ਹੀਦ ਨਹੀਂ ਹੋਏ। ਬਤੌਰ ਪਿਤਾ ਉਨ੍ਹਾਂ ਨੂੰ ਵੱਧ ਪਤਾ ਹੋਏਗਾ।

੦ ਪ੍ਰਧਾਨ ਮੰਤਰੀ ਜਾਂ ਕਿਸੇ ਕੇਂਦਰੀ ਲੀਡਰ ਨੂੰ ਕਦੀ ਮਿਲੇ ਹੋ ?

— ਪਿਛਲੇ ਚਾਰ ਸਾਲਾਂ ਵਿਚ ਮੈਂ ਕਦੀ ਵੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਜਾਂ ਕਿਸੇ ਕੇਂਦਰੀ ਅਧਿਕਾਰੀ ਨੂੰ ਇਕੱਲਾ ਨਹੀਂ ਮਿਲਿਆ।

੦ ਤੁਹਾਡੇ ਕਈ ਵਿਰੋਧੀ ਇਹ ਵੀ ਦੋਸ਼ ਲਗਾਉਂਦੇ ਹਨ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ। ਇਸ ਬਾਰੇ ਕੀ ਕਹੋਗੇ ?

— ਰਣਪੀਰ ਸਿੰਘ ਚੀਮਾਂ ਅਤੇ ਰਾਜਿੰਦਰ ਸਿੰਘ ਭਾਟੀਆ ਮੇਰੇ ਵਿਰੁੱਧ ਕਈ ਨਿਰਾਧਾਰ ਇਲਜ਼ਾਮ ਲਗਾਉਂਦੇ ਰਹੇ ਹਨ। ਸ. ਭਾਟੀਆ ਨੇ ਮੇਰੇ 'ਤੇ ਇਲਜ਼ਾਮ ਲਗਾਇਆ ਸੀ ਕਿ ਕਈ ਕੇਂਦਰੀ ਲੀਡਰਾਂ ਨੂੰ ਇਕੱਲਾ ਮਿਲਿਆ ਹਾਂ ਅਤੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ, ਚੰਡੀਗੜ੍ਹ ਪੰਜਾਬ ਨੂੰ ਦੇ ਕੇ ਫਾਜ਼ਿਲਕਾ ਅਬਹੋਰ ਹਰਿਆਣਾ ਨੂੰ ਦੇ ਦਿਓ, ਮੈਂ ਆਪੇ ਦੋਹਾਂ ਸੰਤਾਂ ਨੂੰ ਮਨਾਂ ਲਵਾਂਗਾ। ਮੇਰੇ 'ਤੇ ਇਨ੍ਹਾਂ ਇਲਜ਼ਾਮਾਂ ਬਾਰੇ ਖਬਰ ਮੈਂ ਜੋਧਪੁਰ ਜੇਲ੍ਹ ਵਿਚ ਹੀ ਇਕ ਅਖਬਾਰ ਵਿਚ ਪੜ੍ਹੀ ਸੀ। ਮੈਂ ਜੇਲ੍ਹ ਵਿਚ ਇਸ ਬਾਰੇ ਆਪਣਾ ਸਪਸ਼ਟੀਕਰਣ ਨਹੀਂ ਦੇ ਸਕਦਾ ਸੀ, ਕਿਸੇ ਨੂੰ ਵੀ ਮੈਨੂੰ ਮਿਲਣ ਦੀ ਆਗਿਆ ਨਹੀਂ ਸੀ, ਜੇਲ੍ਹ ਵਿੱਚੋਂ ਕਾਗਜ਼ ਵੀ ਬਾਹਰ ਨਹੀਂ ਜਾ ਸਕਦਾ ਸੀ।

ਮੇਰੇ ਘਰੋਂ (ਸੁਪਤਨੀ) ਮੈਨੂੰ ਮਿਲਣ ਆਉਣਾ ਸੀ, ਇਸ ਬਾਰੇ ਮੈਨੂੰ ਪਤਾ ਲੱਗ ਗਿਆ ਸੀ। ਚੰਡੀਗੜ੍ਹ ਸਿੱਖ ਬੁਧੀਜੀਵੀਆਂ ਦੀ ਇਕ ਸੰਸਥਾ “ਕੌਸਲ ਆਫ ਸਿੱਖ ਅਫੋਅਰਜ਼” ਹੈ, ਜਿਸ ਵਿਚ ਵਿਦਵਾਨ, ਅਧਿਆਪਕ, ਡਾਕਟਰ, ਇੰਜੀਨੀਅਰ, ਵਕੀਲ ਗੀਟਾਇਰਡ ਜੱਜ, ਜਰਨੈਲ ਤੇ ਗਜ਼ੇਟਿਡ ਅਫਸਰ ਸ਼ਾਮਿਲ ਹਨ। ਸ. ਅਜਮੇਰ ਸਿੰਘ ਐਡਵੋਕੇਟ ਇਸ ਦੇ ਸਕੱਤਰ ਹਨ। ਉਨ੍ਹਾਂ ਦੇ ਨਾਂ ਮੈਂ ਇਕ ਅਰਜੀ ਲਿਖੀ ਜੋ ਕਿਸੇ ਤਰੀਕੇ ਨਾਲ ਆਪਣੇ ਪਜਾਮੇ ਦੇ ਨੇਫੇ ਵਿਚ ਪਾ ਕੇ ਆਪਣੀ ਸੁਪਤਨੀ ਰਾਹੀਂ ਸ. ਅਜਮੇਰ ਸਿੰਘ ਨੂੰ ਭੇਜੀ। ਇਸ ਵਿਚ ਮੈਂ ਲਿਖਿਆ ਸੀ ਕਿ ਜੋ ਦੋਸ਼ ਸ. ਰਾਜਿੰਦਰ ਸਿੰਘ ਭਾਟੀਆ ਨੇ ਮੇਰੇ 'ਤੇ ਲਗਾਏ ਹਨ, ਇਸ ਦੀ ਇਨਕੁਆਰੀ ਕਰਾਈ

ਜਾਏ। ਮੈਂ ਉਨ੍ਹਾਂ ਨੂੰ ਦੱਸਿਆ ਕਿ ੧੦ ਸਿੱਖ ਗੀਟਾਇਰਡ ਜੱਜ ਹਨ, ਇਨ੍ਹਾਂ ਵਿੱਚੋਂ ਕਿਸੇ ਦੋ ਦਾ ਇਕ “ਇਨਕੁਆਰੀ ਕਮਿਸ਼ਨ” ਬਣਾ ਦਿਓ—ਇਹ ਇਨਕੁਆਰੀ ਤਿੰਨ ਦਿਨਾਂ ਵਿਚ ਮੁਕੰਮਲ ਹੋ ਸਕਦੀ ਹੈ। ਇਕ ਦਿਨ ਦਿੱਲੀ ਆ ਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ (ਸ੍ਰੀਮਤੀ ਗਾਂਧੀ ਉਦੋਂ ਜ਼ਿੰਦਾ ਸਨ), ਸ੍ਰੀ ਰਾਜੀਵ ਗਾਂਧੀ, ਕੇਂਦਰੀ ਗ੍ਰਹਿ ਮੰਤਰੀ, ਚਤੁਰਵੇਦੀ, ਸ੍ਰੀ ਅਲੱਗਜ਼ੈਂਡਰ ਅਤੇ ਕਰਮਿਨਾ ਰਾਓ ਆਦਿ ਨੂੰ ਮਿਲ ਕੇ ਪਤਾ ਕਰ ਸਕਦੇ ਹਨ ਕਿ ਮੈਂ ਉਨ੍ਹਾਂ ਵਿੱਚੋਂ ਕਿਸ ਨੂੰ ਪਿਛਲੇ ੪ ਸਾਲਾਂ ਵਿਚ ਕਦੀ ਵੀ ਇਕੱਲਾ ਮਿਲਿਆ ਹਾਂ। ਸੰਤ ਭਿੰਡਰਾਂਵਾਲੇ ਤਾਂ ਮਿਲ ਨਹੀਂ ਸਕਦੇ, ਸੰਤ ਲੌਂਗਵਾਲ ਤੋਂ ਮਿਲ ਕੇ ਪਤਾ ਕੀਤਾ ਜਾ ਸਕਦਾ ਹੈ ਕਿ ਮੈਂ ਉਨ੍ਹਾਂ ਪਾਸ ਕਦੀ ਕੋਈ ਐਸੀ ਤਜਵੀਜ਼ ਮੁੱਖ ਮੰਤਰੀ ਬਣਨ ਬਾਰੇ ਰੱਖੀ ਕਿ ਚੰਡੀਗੜ੍ਹ ਨੂੰ ਫਾਜ਼ਿਲਕਾ—ਅਬੋਹਰ ਤੋਂ ਡੀਲਿੰਕ ਨਾ ਕਰੋ। ਚੰਡੀਗੜ੍ਹ ਵਿਖੇ ਸ੍ਰੀ ਪਾਂਡੇ ਤੋਂ ਪੁਛੋ ਕਿ ਮੈਂ ੨੬ ਮਈ ਦੀ ਗੁਪਤ ਮੀਟਿੰਗ ਪਿੱਛੋਂ ਉਨ੍ਹਾਂ ਨੂੰ ਮਿਲਿਆ ਹਾਂ। ਸ. ਅਜਮੇਰ ਸਿੰਘ ਜੀ ਨੂੰ ਮੈਂ ਲਿਖਿਆ ਸੀ ਕਿ ਦੋਸ਼ ਸਾਬਤ ਹੋਣ ਦੀ ਸੂਰਤ ਵਿਚ ਕਮਿਸ਼ਨ ਅਤੇ ਸ੍ਰੀ ਅਕਾਲ ਤਖਤ ਸਾਹਿਬ, ਜੋ ਵੀ ਸਜ਼ਾ ਤਜਵੀਜ਼ ਕਰਨਗੇ, ਮੈਂ ਸਵੀਕਾਰ ਕਰਾਂਗਾ।

ਉਸੇ ਪੱਤਰ ਵਿਚ ਇਕ ਸਜ਼ਾ ਮੈਂ ਖੁਦ ਆਪਣੇ ਆਪ ਤਜਵੀਜ਼ ਕੀਤੀ ਸੀ ਕਿ ਜੇਕਰ ਸ. ਭਾਟੀਆ ਨੇ ਜੋ ਗੱਲਾਂ ਕਹੀਆਂ ਹਨ, ਸੱਚੀਆਂ ਸਾਬਤ ਹੋਈਆਂ, ਤਾਂ ਮੈਂ ਆਪਣਾ ਮੂੰਹ ਆਪ ਕਾਲਾ ਕਰ ਕੇ ਇਕ ਖੋਤੇ 'ਤੇ ਬੈਠਕੇ ਪਿੰਡ ਪਿੰਡ ਜਾ ਕੇ ਸੰਗਤਾਂ ਤੋਂ ਮੁਆਫੀ ਮੰਗਾਂਗਾ।

ਜੇਲ੍ਹ ਤੋਂ ਰਿਹਾ ਹੋ ਕੇ ਮੈਂ ਸ. ਅਜਮੇਰ ਸਿੰਘ ਨੂੰ ਪੁੱਛਿਆ ਸੀ ਕਿ ਤੁਸੀਂ ਇਨਕੁਆਰੀ ਕਿਉਂ ਨਹੀਂ ਕਰਾਈ, ਉਹ ਕਹਿਣ ਲੱਗੇ ਕਿ ਕੋਈ ਤਿਆਰ ਹੀ ਨਹੀਂ ਹੋਇਆ। ਮੈਂ ਅੱਜ ਵੀ ਇਸ ਇਨਕੁਆਰੀ ਲਈ ਤਿਆਰ ਹਾਂ।

੦ ਇਹ ਜੋ “ਸੀਕਰਟ” ਮੀਟਿੰਗਾਂ ਹੋਈਆਂ ਹਨ, ਇਨ੍ਹਾਂ ਵਿਚ ਸਰਕਾਰੀ ਪੱਖ ਕੀ ਸੀ ?

— ਉਹ ਅਸਲ ਵਿਚ ਬਹੁ-ਗਿਣਤੀ ਨੂੰ ਖੁਸ਼ ਰੱਖਣਾ ਚਾਹੁੰਦੇ ਸਨ। ਇਸ ਲਈ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ ਸਨ। ਇਕ ਮੀਟਿੰਗ ਵਿਚ ਮੈਂ ਕਿਹਾ ਸੀ ਕਿ ਤੁਸੀਂ (ਸਰਕਾਰ) ਸਾਰਾ ਮਸਲਾ ਲਮਕਾ ਕੇ ਆਪਣੇ ਨਿੱਜੀ ਸਵਾਰਬਾਂ ਲਈ ਵਰਤ ਰਹੇ ਹੋ ਅਤੇ ਇਸ 'ਚ ਕਾਮਯਾਬ ਵੀ ਹੋ ਗਏ ਹੋ। ਤੁਸੀਂ ਬਹੁਗਿਣਤੀ ਦੇ ਫਿਰਕੇ ਨੂੰ ਖੁਸ਼ ਕਰਕੇ ਦਿੱਲੀ (ਨਗਰ ਨਿਗਮ) ਦੀਆਂ ਚੋਣਾਂ ਜਿੱਤ ਲਈਆਂ ਹਨ, ਜੰਮ੍ਹ ਕਸ਼ਮੀਰ ਵਿਚ ਜੰਮ੍ਹ ਗੀਜਨ ਵਿਚ ਵੀ ਜਿੱਤ ਗਏ ਹੋ ਅਤੇ ਭਾਰਤੀ ਜੰਤਾ ਪਾਰਟੀ ਦਾ ਵੋਟ ਬੈਂਕ ਲੁੱਟ ਲਿਆ ਹੈ। ਪੰਜਾਬ ਦਾ ਮਸਲਾ ਲਮਕਾ ਕੇ ਤੁਸੀਂ ਅਗਾਮੀ ਲੋਕ ਸਭਾ ਦੀਆਂ ਚੋਣਾਂ ਵੀ ਜਿੱਤਣਾ ਚਾਹੁੰਦੇ ਹੋ ਅਤੇ ਸਾਡਾ (ਸਿੱਖਾਂ ਦਾ) ਹਉਂਾ ਖੜ੍ਹਾ ਕਰਕੇ ਹਿੰਦੂ ਵੋਟਰ ਨੂੰ ਗੁਮਰਾਹ ਕਰਨਾ ਚਾਹੁੰਦੇ ਹੋ—ਤੁਹਾਡੇ ਪਾਸ ਹੋਰ ਕੋਈ “ਸਲੋਗਨ” (ਨਾਹਰਾ) ਨਹੀਂ ਹੈ—ਇਸ ਵਿਚ ਸ਼ਵਲ ਹੋ ਗਏ ਹੋ।

ਇਸ 'ਤੇ ਸਰਕਾਰੀ ਪਾਰਟੀ ਵੱਲੋਂ ਕਿਹਾ ਗਿਆ ਕਿ ਸਾਡੇ ਸਾਹਮਣੇ ਅਜਿਹਾ

ਕੋਈ ਨਿਸ਼ਾਨਾ ਨਹੀਂ ਹੈ—ਆਸੀਂ ਹਿੰਦੂਆਂ ਨੂੰ ਖੁਸ਼ ਨਹੀਂ ਕਰਨਾ ਚਾਹੁੰਦੇ, ਹਿੰਦੂ ਤਾਂ ਖੁਸ਼ ਹੋਏਗਾ ਜੇ ਕਰ ਅਸੀਂ ਸ੍ਰੀ ਦਰਬਾਰ ਸਾਹਿਬ ਵਿਚ ਫੌਜ ਭੇਜੀਏ। ਇਸ ਮੀਟਿੰਗ ਵਿਚ ਸ. ਬਾਦਲ ਅਤੇ ਸ. ਰਵੀਏਂਦਰ ਸਿੰਘ ਵੀ ਸ਼ਾਮਿਲ ਹਨ। ਮੈਂ ਕਿਹਾ ਸੀ ਕਿ ਜੇ ਤੁਹਾਡੇ ਮਨ ਵਿਚ ਇਹ ਗੱਲ ਆ ਗਈ ਹੈ ਕਿ ਹਿੰਦੂ ਇਸ ਤਰ੍ਹਾਂ ਖੁਸ਼ ਹੋਏਗਾ, ਤਾਂ ਕਿਸੇ ਦਿਨ ਤੁਸੀਂ ਸ੍ਰੀ ਦਰਬਾਰ ਸਾਹਿਬ ਵਿਚ ਜ਼ਰੂਰ ਫੌਜ ਭੇਜੋਗੇ। ਇਸ 'ਤੇ ਸਰਕਾਰੀ ਪੱਖ ਨੇ ਕਿਹਾ ਸੀ ਕਿ ਇਹ ਤਾਂ ਹੋ ਸਕਦਾ ਹੈ ਕਿ ਦੁਨੀਆਂ ਨਾ ਰਹੇ, ਸੂਰਜ ਚੜ੍ਹਣਾ ਬੰਦ ਕਰ ਦੇਵੇ, ਚੰਦਰਮਾ ਚੜ੍ਹਣਾ ਬੰਦ ਹੋ ਜਾਏ, ਧਰਤੀ ਆਪਣੀ ਹਰਕਤ ਬੰਦ ਕਰ ਦੇਵੇ, ਪਰ ਅਸੀਂ ਸ੍ਰੀ ਦਰਬਾਰ ਸਾਹਿਬ ਵਿਚ ਪੁਲਿਸ ਜਾਂ ਫੌਜ ਨਹੀਂ ਭੇਜਾਂਗੇ।

੦ ਇਹ ਕਿਸ ਮੀਟਿੰਗ ਵਿਚ ਗੱਲ ਹੋਈ ਸੀ ?

— ਇਹ ਬਹੁਤ ਪਹਿਲਾਂ ਦੀ ਗੱਲ ਹੈ।

੦ ਤੁਹਾਡੇ ਵੱਲੋਂ ਤਰਦੀਦ ਦੇ ਬਾਵਜੂਦ ਤੁਹਾਡੇ ਵਿਰੋਧੀ ਇਹ ਪ੍ਰਾਪੇਗੰਡਾ ਵਾਰ ਵਾਰ ਕਿਉਂ ਕਰ ਰਹੇ ਹਨ ਕਿ ਤੁਸੀਂ ਅਤੇ ਸੰਤ ਜੀ ਬਾਹਾਂ ਖੜ੍ਹੀਆਂ ਕਰਕੇ ਆਤਮ ਸਮਰਪਣ ਕੀਤਾ ਹੈ ?

— ਇਹ ਸਰਕਾਰੀ ਪ੍ਰਾਪੇਗੰਡਾ ਹੈ। ਸਰਕਾਰ ਸੰਤ ਭਿੰਡਰਾਂਵਾਲਿਆਂ ਨੂੰ (ਸਰੀਰਕ ਤੌਰ 'ਤੇ) ਮਾਰਨਾ ਅਤੇ ਬਾਕੀ ਲੀਡਰਸ਼ਿਪ ਨੂੰ ਰਾਜਸੀ ਤੌਰ 'ਤੇ ਖਤਮ ਕਰਨਾ ਚਾਹੁੰਦੀ ਸੀ। ਜੋਧਪੁਰ ਜੋ ਸਾਡੇ ਮੁੰਡੇ ਜੇਲ੍ਹ ਵਿਚ ਬੰਦ ਹਨ, ਉਨ੍ਹਾਂ ਦੇ ਕੋਸ ਦਾ ਜੋ ਚਲਾਨ ਪੇਸ਼ ਕੀਤਾ ਗਿਆ ਹੈ ਉਸ ਵਿਚ ਲਿਖਿਆ ਹੈ ਕਿ ਫੌਜੀ ਕਾਰਵਾਈ ਦੌਰਾਨ ੫੯੩ ਆਦਮੀ ਮਾਰੇ ਗਏ ਹਨ ਅਤੇ ੧੫੦੦ ਦੇ ਕਰੀਬ “ਕੈਪਚਰ” ਕੀਤੇ ਗਏ ਹਨ। ਵੈਸੇ ਵੀ ਫੌਜੀ ਟਰਮ ਵਿਚ “ਆਤਮ ਸਮਰਪਣ” ਉਹ ਕਰਦਾ ਹੈ ਜੋ ਲੜ ਰਿਹਾ ਹੋਏ। ਅਸੀਂ ਤਾਂ ਲੜ ਹੀ ਨਹੀਂ ਰਹੇ ਸੀ। ਇਸ ਕਰ ਕੇ ਆਤਮ ਸਮਰਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਸਾਰਾ ਪ੍ਰਾਪੇਗੰਡਾ “ਕਰੈਕਟਰ ਐਸੇਸੀਨੇਸ਼ਨ” (ਚਰਿਤਰ ਹਰਨ) ਲਈ ਹੈ। ਜੋ ਸਰਕਾਰ ਸ. ਆਤਮਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਨਾਉਣਾ ਚਾਹੁੰਦੀ ਸੀ, ਸਾਡੀ ਕੋਈ ਕਮਜ਼ੋਰੀ ਹੁੰਦੀ ਤਾਂ ਦੁਨੀਆਂ ਦੇ ਸਾਹਮਣੇ ਲਿਆਉਂਦੀ। ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਉਨ੍ਹਾਂ (ਸਰਕਾਰ) ਦੀ ਪਾਲਿਸੀ ਹੈ। ਸਾਨੂੰ ਪੰਜਾਬ ਤੋਂ ਦੂਰ ਦੁਰੇਡੇ ਜੇਲ੍ਹਾਂ ਵਿਚ ਰੱਖਿਆ ਗਿਆ ਅਤੇ ਕਿਸੇ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ, ਪਰ ਸਰਕਾਰ ਨੇ ਆਤਮਾ ਸਿੰਘ ਨੂੰ ਇਥੇ ਹੀ ਜੇਲ੍ਹ ਵਿੱਚੋਂ ਬੀਮਾਰੀ ਦੇ ਬਹਾਨੇ ਹਸਪਤਾਲ ਲਿਆਂਦਾ, ਟੈਲੀਫੋਨ ਅਤੇ ਟਾਈਪ ਦੀ ਸਹੂਲਤ ਦਿੱਤੀ। ਹਰ ਕੋਈ ਹਰ ਸਮੇਂ ਉਨ੍ਹਾਂ ਨੂੰ ਮਿਲ ਸਕਦਾ ਸੀ। ਮੇਰੀ ਸਲਾਨਾ ਚੋਣ ਸਮੇਂ ਰਾਸ਼ਟਰਪਤੀ ਦੇ ਪੈਸ ਸਕੱਤਰ ਤ੍ਰਿਲੋਚਨ ਸਿੰਘ ਅਤੇ ਵਿਸ਼ੇਸ਼ ਦੂਤ ਰਵੇਲ ਸਿੰਘ ਇਥੇ ਬੈਠੇ ਰਹੇ। ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ ਅਤੇ ਦਰਬਾਰਾ ਸਿੰਘ ਦੇ ਆਪਣੇ ਵੱਖ-ਵੱਖ ਗਰੁੱਪ ਹਨ, ਪਰ ਮੈਨੂੰ ਹਰਾਉਣ ਲਈ ਉਹ ਤਿੰਨੇ ਇਕੱਠੇ ਹੋ ਗਏ ਸਨ ਅਤੇ ਹਰ ਲਗਦੀ ਵਾਹ ਉਨ੍ਹਾਂ ਨੇ ਲਗਾ ਲਈ ਸੀ। ਰੇਡੀਓ. ਟੀ.

ਵੀ. ਅਤੇ ਸਰਕਾਰੀ ਮਾਧਿਅਮ ਰਾਹੀਂ ਪ੍ਰਾਪੇਗੰਡਾ ਕੀਤਾ ਗਿਆ। ਉਹ ਚਾਹੁੰਦੇ ਸਨ ਕਿ ਇਸ ਨੂੰ ਸ਼ੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹੌ, ਫਿਰ ਮੁਕਦਮਾ ਚਲਾਓ, ਸਿੱਖਾਂ ਨੂੰ ਇਸ (ਮੇਰੇ) ਨਾਲ ਹਮਦਰਦੀ ਨਹੀਂ ਹੋਏਗੀ। ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਾਰੀ ਲੀਡਰਸ਼ਿਪ ਵੀ “ਕੈਪਚਰ” ਹੋ ਕੇ ਗ੍ਰੂਹਤਾਰ ਹੋਈ ਹੈ ਜਾਂ ਫਿਰ ਸਾਰਿਆਂ “ਬਾਹਾਂ ਖੜ੍ਹੀਆਂ” ਕਰਕੇ “ਆਤਮ ਸਮਰਪਣ” ਕੀਤਾ ਹੈ। ਕਿਹੜਾ ਇਲਜ਼ਾਮ ਹੈ ਜੋ ਸਰਕਾਰ ਨੇ ਮੇਰੇ ’ਤੇ ਨਹੀਂ ਲਗਾਇਆ ਸੀ—ਸੰਤ ਭਿੰਡਰਾਂਵਾਲਿਆਂ ਤੇ ਫੈਡਰੇਸ਼ਨ ਨੂੰ ਪਨਾਹ ਦੇਣਾ ਹਬਿਆਰ ਇਕੱਠੇ ਕਰਨ ਵਿਚ ਮਦਦ ਦੇਣੀ, ਸਰਕਾਰ ਵਿਰੁੱਧ ਯੁੱਧ ਛੇੜਨਾ, ਸਾਰੇ ਇਲਜ਼ਾਮ ਮੇਰੇ ਤੇ ਲਗਾਏ ਗਏ ਸਨ। ਇਹ ਹੁਣ ਜੋ ਕਈ ਸੰਤ ਭਿੰਡਰਾਂਵਾਲਿਆਂ ਦੇ ਪ੍ਰਸੰਸਕ ਬਣੇ ਫਿਰਦੇ ਹਨ, ਪਹਿਲਾਂ ਉਨ੍ਹਾਂ ਦੀ ਮੁਖਾਲਫ਼ਤ ਕਰਦੇ ਰਹੇ ਹਨ। ਸਾਡੇ ਨਾਲੋਂ ਵਧ ਕੋਈ ਹਿੱਤਕਾਰੀ ਨਹੀਂ ਹੋ ਸਕਦਾ। ਉਨ੍ਹਾਂ ਦੀ ਸਿੱਖ ਪੰਥ ਪ੍ਰਤੀ ਜੋ ਸੇਵਾ ਹੈ ਮੈਂ ਉਸ ਤੋਂ ਪ੍ਰਭਾਵਿਤ ਸੀ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਨਾਲ ਜੋੜਿਆ। ਇਸ ਕਰ ਕੇ ਕਮਿਊਨਿਸਟ ਵੀ ਅੱਖੇ, ਫਿਰ ਕੂੰਸੇ ਚਣੀ ਵਾਲੇ ਵੀ ਅਤੇ ਸਰਕਾਰ ਵੀ ਢੁੱਖੀ ਸੀ।

## ਫੌਜ ਵੱਲੋਂ ਨਾਦਰਸ਼ਾਹੀ ਲੁੱਟ


“ਨੀਲਾ ਤਾਰਾ” ਐਕਸ਼ਨ ਦੌਰਾਨ ਫੌਜ ਦੀ ਇਕ ਬੁਰਛਾ-ਗਰਦੀ ਜੋ ਹਾਲੇ ਤਕ ਚੰਗੀ ਤਰ੍ਹਾਂ ਸਾਹਮਣੇ ਨਹੀਂ ਆਈ, ਉਹ ਹੈ ਕੰਪਲੈਕਸ ਅੰਦਰ ਅਤੇ ਲਾਗਲੇ ਇਲਾਕਿਆਂ ਵਿਚ ਨਾਦਰਸ਼ਾਹੀ ਲੁੱਟ-ਮਾਰ । ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਉਪਰ, ਸ੍ਰੀ ਅਕਾਲ ਤਖਤ ਸਾਹਿਬ ਦੇ ਆਸੇ ਪਾਸੇ ਅਤੇ ਲਾਗਲੇ ਸਾਰੇ ਬਜ਼ਾਰਾਂ ਵਿਚ ਸੋਮਣੀ ਕਮੇਟੀ ਦੇ ਰਿਹਾਇਸ਼ੀ ਕੁਆਟਰ ਬਣੇ ਹਨ, ਜਿਥੇ ਇਸ ਲੇਖਕ ਸਮੇਤ ਸੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਲਗਭਗ ੨੫੦ ਮੁਲਾਜ਼ਮ ਰਹਿੰਦੇ ਸਨ । ਕਈ ਤਾਂ ਪਿਛਲੇ ੨੫-੩੦ ਸਾਲਾਂ ਤੋਂ ਇਥੇ ਆਪਣੇ ਪ੍ਰੀਵਾਰ ਸਮੇਤ ਰਹਿ ਰਹੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੀ ਸਾਰੀ ਕਮਾਈ ਹੀ ਇਥੇ ਲਗੀ ਹੋਈ ਹੈ । ਉਹਨਾਂ ਦੇ ਬੱਚੇ ਇਥੇ ਜੰਮੇ, ਵੱਡੇ ਹੋਏ ਅਤੇ ਵਿਆਹੇ ਗਏ ਹਨ ।

ਫੌਜੀ ਹਮਲੇ ਦੌਰਾਨ ਕਈ ਮੁਲਾਜ਼ਮ ਗਿਫ਼ਤਾਰ ਹੋ ਗਏ ਅਤੇ ਕਈ ਕਰਹਿਊ ਵਿਚ ਢਿੱਲ ਸਮੇਂ, ਆਪਣੇ ਮਕਾਨ ਬੰਦ ਕਰ ਕੇ ਚਲੇ ਗਏ । ਜਦੋਂ ਉਹ ਵਾਪਸ ਆਏ, ਤਾਂ ਵੇਖਿਆ ਕਿ ਉਹਨਾਂ ਦੇ ਘਰ ਲੁਟੇਰਾ ਫੌਜ ਨੇ ਬੁਰੀ ਤਰ੍ਹਾਂ ਲੁੱਟ ਲਏ ਸਨ । ਕਈਆਂ ਦਾ ਲੱਖਾਂ ਹਜ਼ਾਰਾਂ ਰੁਪਏ ਦਾ ਘਰੇਲੂ ਸਾਮਾਨ ਫੌਜ ਨੇ ਲੁੱਟ ਲਿਆ । ਇਸ ਲੇਖਕ ਦਾ ਵੀ ਸਾਰਾ ਕੀਮਤੀ ਘਰੇਲੂ ਸਾਮਾਨ ਫੌਜ ਨੇ ਲੁੱਟ ਲਿਆ । ਜੁਲਾਈ ਦੇ ਦੂਜੇ ਹਫ਼ਤੇ ਫੌਜ ਤੋਂ ਆਗਿਆ ਲੈ ਕੇ, ਤਲਾਜ਼ੀ ਦੇ ਕੇ, ਜੋ ਮਾੜਾ ਸੇਟਾ ਜਾਂ ਖਰਾਬ ਕੀਤਾ ਸਾਮਾਨ ਬਚਿਆ ਸੀ, ਉਥੋਂ ਕੱਢਿਆ । ਇਕ ਕਮਰੇ ਵਿਚ ਸਾਰੇ ਸਾਮਾਨ ਦਾ ਇਉਂ ਢੇਰ ਲੱਗਾ ਸੀ, ਜਿਵੇਂ ਕੂੜੇ ਦਾ ਢੇਰ ਹੋਏ । ਜਿਸ ਤਰ੍ਹਾਂ ਕੁੱਕੜ ਕੁੱਕੜੀਆਂ ਰੂੜੀ ਆਦਿ ਫਰੋਲ ਕੇ ਚੋਗਾ ਚੁਗਦੀਆਂ ਹਨ, ਮੈਂ ਅਤੇ ਮੇਰੀ ਪਤਨੀ ਨੇ ਇਸ ਤਰ੍ਹਾਂ ਇਹ ਕੂੜਾ ਕਰਕਟ ਫਰੋਲ ਕੇ ਇਹ ਸਾਮਾਨ ਕੱਢਿਆ । ਮੇਰੇ ਸਮੇਤ ਇਹਨਾਂ ਸਾਰੇ ਮੁਲਾਜ਼ਮਾਂ ਨੇ ਪੁਲਿਸ ਪਾਸ ਰੀਪੋਰਟ ਦਰਜ ਕਰਵਾ ਕੇ, ਸਰਕਾਰ ਨੂੰ ਮੁਆਵਜੇ ਲਈ ਦਰਖਾਸਤਾਂ ਦਿੱਤੀਆਂ, ਪਰ ਕਿਸੇ ਨੂੰ ਵੀ ਮੁਆਵਜਾ ਨਹੀਂ ਮਿਲਿਆ । (ਮਗਰੋਂ ਜਨਵਰੀ ੧੯੯੬ ਵਿਚ ੧੦-੧੦ ਹਜ਼ਾਰ ਰੁਪਦੇ ਦਾ ਮੁਆਵਜਾ ਅਕਾਲੀ ਸਰਕਾਰ ਨੇ ਦਿੱਤਾ ਸੀ) ।

ਇਸ ਨਾਦਰਸ਼ਾਹੀ ਲੁੱਟ ਦੇ ੩ ਕਾਰਨ ਜਾਪਦੇ ਹਨ, ੧. ਬਹੁਤੇ ਫੌਜੀ ਪਹਿਲੇ ਝਟਕੇ ਵਿਚ ਹੀ ਮਾਰੇ ਗਏ, ਜਿਸ ਕਾਰਨ ਬਾਕੀ ਫੌਜੀਆਂ ਨੂੰ ਬੜਾ ਗੁੱਸਾ ਸੀ, ੨. ਫੌਜੀਆਂ ਨੂੰ ਸਿੱਖਾਂ ਵਿਰੁੱਧ ਬੜੀ ਹੀ ਨਫਰਤ ਭਰ ਕੇ ਇਥੇ ਲਿਆਂਦਾ ਗਿਆ ਸੀ ਅਤੇ ੩. ਇਹ ਜਵਾਨ ਵਧੇਰੇ ਕਰ ਕੇ ਬਿਹਾਰ, ਟੀਹਰੀ ਗੜ੍ਹਵਾਲ, ਤਾਮਿਲਨਾਡੂ ਅਤੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ, ਜਿਥੇ ਹਾਲੇ ਤਕ ਬੜੀ ਗਰੀਬੀ ਹੈ ।

ਇਹਨਾਂ ਨੇ ਜਦੋਂ ਸਿੰਘਾਂ ਦੇ ਹਰ ਘਰ ਵਿਚ ਟੀ. ਵੀ. ਸੈਟ, ਵੀ. ਸੀ. ਆਰ, ਕੈਮਰਾ, ਫਰਿੱਜ਼, ਟੇਪ ਗੀਕਾਰਡ, ਗਹਿਣੇ ਆਦਿ ਵੇਖੇ ਤਾਂ ਇਹਨਾਂ ਦੀਆਂ ਅੱਖਾਂ ਚੁੰਧਿਆ ਗਈਆਂ। ਇਸੇ ਕਾਰਨ ਜੋ ਸਾਮਾਨ ਚੁੱਕਿਆ ਨਾ ਜਾ ਸਕਿਆ, ਉਹ ਉਨ੍ਹਾਂ ਸਾੜ ਦਿੱਤਾ ਜਾਂ ਖਰਾਬ ਕਰ ਦਿੱਤਾ ।

ਕੁਝ ਸਾਮਾਨ ਨਗਰ ਪਾਲਕਾ ਦੇ ਉਹਨਾਂ ਸਫ਼ਾਈ ਕਰਮਚਾਰੀਆਂ, ਜਿਨ੍ਹਾਂ ਦੀ ਡਿਊਟੀ ਲਾਸ਼ਾਂ ਚੁਕਣ ਅਤੇ ਸਫ਼ਾਈ ਕਰਨ ਦੀ ਲੱਗੀ, ਵੱਲੋਂ ਵੀ ਲੁਟਿਆ ਗਿਆ।



“Rest weary heart, thy work is done.”

## ਸ: ਟੌਹੜਾ ਵੱਲੋਂ ਸ੍ਰੀਮਤੀ ਗਾਂਧੀ ਨੂੰ ਲਿਖਿਆ ਪੱਤਰ

ਮੈਡਮ ਪ੍ਰਧਾਨ ਮੰਤਰੀ ਜੀ,

ਬੜੇ ਹੀ ਦੁਖ ਅਤੇ ਅਫਸੋਸ ਨਾਲ ਮੈਂ ਤੁਹਾਡਾ ਧਿਆਨ ਉਸ ਬੜੇ ਹੀ ਨਿਰਦਈ, ਅਸਿਭਾਅ ਅਤੇ ਸਰਾਸਰ ਗਲਤ ਵਰਤਾਰੇ ਵੱਲ ਦੁਆਉਣਾ ਚਾਹੁੰਦਾ ਹਾਂ, ਜਿਸ ਰਾਹੀਂ ਲਗਭਗ ਪਿਛਲੇ ਦੋ ਸਾਲਾਂ ਤੋਂ ਸਿੱਖਾਂ ਵਿਰੁੱਧ ਦਰਦਨਾਕ ਅਤੇ ਸ਼ਰਮਨਾਕ ਦਮਨ-ਚੱਕਰ ਜਾਰੀ ਹੈ। ਸਿੱਖ ਲੀਡਰਸ਼ਿਪ ਨੇ ਇਸ ਆਸ ਵਿਚ ਕਿ ਸ਼ਾਇਦ ਸਰਕਾਰ ਦਲੀਲ ਦਾ ਰਸਤਾ ਅਪਣਾਏਗੀ ਅਤੇ ਪਸੀਜੇਗੀ, ਨਿਹਾਇਤ ਹੀ ਸੰਜਮ ਤੋਂ ਕੰਮ ਲਿਆ ਹੈ ਪਰ ਜਿਸ ਭਿੰਕਰਤਾ ਨਾਲ ਜ਼ਲਮ ਦੀ ਇਹ ਮੁਹਿੰਮ ਜਾਰੀ ਹੈ ਅਤੇ ਨਿਤ ਵੱਧ ਰਹੀ ਹੈ, ਨੇ ਸਾਡੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ।

ਇਹ ਕਠੋਰ ਅਤੇ ਨਿਰਦਈ ਮੁਹਿੰਮ ਉਸ ਸਮੇਂ ਆਪਣੇ ਸਿਖਰ ਤੇ ਪੁੱਜ ਗਈ ਜਦੋਂ ਕਲ ਸਰਕਾਰ ਦੇ ਹੁਕਮ ਉਤੇ ਸੀ. ਆਰ. ਪੀ. ਅਤੇ ਬੀ. ਐਸ. ਐਫ. ਨੇ ਪਵਿੱਤਰ ਹਰਿਮੰਦਰ ਸਾਹਿਬ 'ਤੇ ਹਮਲਾ ਕਰ ਦਿੱਤਾ ਅਤੇ ਲਗਾਤਾਰ ਸੱਤ ਘੰਟੇ ਭਿੰਕਰ ਅਤੇ ਸ਼ਰਮਨਾਕ ਤਰੀਕੇ ਨਾਲ ਡਾਇਰਿੰਗ ਕੀਤੀ ਜਿਸ ਨਾਲ ਇਕ ਦਰਜਨ ਦੇ ਕਰੀਬ ਯਾਤਰੀ ਸ਼ਹੀਦ ਹੋ ਗਏ ਹਨ ਅਤੇ ਤਿੰਨ ਦਰਜਨਾਂ ਤੋਂ ਵੀ ਵਧ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਸਾਰਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ, ਹਰਿਮੰਦਰ ਸਾਹਿਬ ਸਮੇਤ ਜਿਥੇ ਪਾਵਨ ਸ੍ਰੀ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਹੈ ਅਤੇ ਜਿਥੇ ਖੁਦ ਤੁਸੀਂ ਵੀ ਕਈ ਵਾਰ ਮੱਥਾ ਟੇਕ ਕੇ ਸੱਜਦਾ ਕੀਤਾ ਹੈ, ਦੇ ਸੁਹਣੇ ਮੱਥੇ 'ਤੇ ਲਾਈਟ ਮਸ਼ੀਨਗੰਨ ਨਾਲ ਗੋਲੀਆਂ ਮਾਰ ਕੇ ਜ਼ਖਮਾਂ ਦੇ ਡੂੰਘੇ ਨਿਸ਼ਾਨ ਪਾਏ ਗਏ ਹਨ। ਅਹਿਮਦ ਸ਼ਾਹ ਅਬਦਾਲੀ, ਜਿਸ ਦੇ ਚੁੰਗਲ ਵਿੱਚੋਂ ਸਿੱਖ ਹਜ਼ਾਰਾਂ ਹੀ ਹਿੰਦੂ ਲੜਕੀਆਂ ਛੁਡਾ ਕੇ ਲਿਆਏ ਸਨ, ਤੋਂ ਪਿੱਛੋਂ ਕਿਸੇ ਨੇ ਵੀ, ਇਥੋਂ ਤਕ ਕਿ ਵਿਦੇਸ਼ੀ ਅੰਗਰੇਜ਼ੀ ਰਾਜ ਸਮੇਂ ਵੀ, ਸਿੱਖਾਂ ਦੇ ਇਸ ਸਰਬੋਤਮ ਪਾਵਨ ਅਸਥਾਨ 'ਤੇ ਹਮਲਾ ਨਹੀਂ ਕੀਤਾ।

ਮੈਂ ਹੈਰਾਨ ਹਾਂ ਕਿ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੇ ਝੂਥਰਸੂਰਤ ਚਿਹਰੇ ਅਤੇ ਸਿੱਖਾਂ ਦੇ ਦਿਲਾਂ ਨੂੰ ਜ਼ਖਮੀ ਕਰਨ ਵਾਲੇ ਪਾਪੀਆਂ ਨੇ ਕਦੀ ਇਹ ਅਹਿਸਾਸ ਕੀਤਾ ਹੈ ਕਿ ਇਸ ਸਿਟੇ ਵਜੋਂ ਇਨ੍ਹਾਂ ਜ਼ਖਮਾਂ ਵਿੱਚੋਂ ਵਗਦਾ ਹੋਇਆ ਲਹੂ ਸਾਰੇ ਦੇਸ਼ ਦੀ ਧਰਤੀ ਨੂੰ ਲਹੂ ਲੁਹਾਣ ਕਰ ਦੇਵੇਗਾ। ਇਹ ਦੇਸ਼ ਦੇ ਮੱਥੇ 'ਤੇ ਭੱਦੇ ਦਾਗ ਹਨ, ਜਿਸ ਨੂੰ ਠੀਕ ਹੋਣ ਲਈ ਸਾਲਾਂ ਦੇ ਸਾਲ ਲੱਗ ਜਾਣਗੇ। ਅਜੇਹੀ ਕਮੀਨੀ ਹਰਕਤ ਕਿਸੇ ਸਰਕਾਰ ਨੂੰ ਹਿਲਾ ਸਕਦੀ ਸੀ, ਪਰ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਇਆ ਅਤੇ ਤੁਸੀਂ ਹਮੇਸ਼ਾ ਵਾਗ ਹੀ ਕਠੋਰ ਹੋ।

ਪ੍ਰਧਾਨ ਮੰਤਰੀ ਜੀ, ਜਬਰ ਨਾਲ ਕਦੀ ਵੀ ਕਿਸੇ ਸਰਕਾਰ ਨੂੰ ਫਾਇਦਾ ਨਹੀਂ  
ਹੁੰਦਾ ਅਤੇ ਯਕੀਨਨ ਤੁਹਾਡੀ ਸਰਕਾਰ ਨੂੰ ਇਹ ਕੁਝ ਅਦਾ ਨਹੀਂ ਕਰੇਗਾ ਅਤੇ  
ਸਿੱਖ ਕਦੀ ਵੀ ਜਬਰ ਅਤੇ ਜ਼਼ਲਮ ਅੱਗੇ ਨਹੀਂ ਝੁਕੇ। ਤੁਸੀਂ ਖੁਦ ਅਨੇਕਾਂ ਵਾਰੀ  
ਸਿੱਖਾਂ ਦੀ ਬਹਾਦਰੀ, ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ,  
ੱਖਿਆ ਤੇ ਸਰਬਪੱਖੀ ਵਿਕਾਸ ਲਈ ਮਹਾਨ ਯੋਗਦਾਨ ਦੀ ਸ਼ਲਾਘਾ ਕੀਤੀ ਹੈ।  
ਉਨ੍ਹਾਂ ਨੇ ਇਸ ਦੇਸ਼ ਲਈ ਜੋ ਇਤਨਾ ਕੁਝ ਕੀਤਾ ਹੈ, ਉਸ ਦਾ ਤੁਸੀਂ ਇਹ ਆਦਰ  
ਕਰ ਰਹੇ ਹੋ ?

ਮੈਡਮ ਪ੍ਰਧਾਨ ਮੰਤਰੀ, ਮੈਂ ਸੱਚੇ ਦਿਲੋਂ ਇਹ ਆਸ ਰੱਖਦਾ ਹਾਂ ਕਿ ਤੁਸੀਂ ਅਨੁਭਵ  
ਕਰੋਗੇ ਕਿ ਬਤੌਰ ਕੌਮ ਭਾਰਤ ਹਾਲੇ ਇਤਨਾ ਨਿਆਣਾ ਹੈ ਕਿ ਅੱਗ ਨਾਲ ਖੇਡਣ  
ਦੇ ਸਮਰਥ ਨਹੀਂ ਹੈ। ਪਰ ਬੜੀ ਬਦਕਿਸਮਤੀ ਨੂੰ ਇਹ ਅੱਗ ਹੀ ਹੈ ਜਿਸ ਨਾਲ  
ਸਿੱਖਾਂ ਦਾ ਕਤਲੇਅਾਮ ਕੀਤਾ ਜਾ ਰਿਹਾ ਅਤੇ ਉਨ੍ਹਾਂ ਦੇ ਪਵਿੱਤਰ ਧਾਰਮਿਕ ਅਸਥਾਨਾਂ  
ਦੀ ਬੇਅਦਬੀ ਕੀਤੀ ਜਾ ਰਹੀ ਹੈ। ਮੈਂ ਸੱਚੇ ਦਿਲੋਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ  
ਇਸ ਤੋਂ ਪਹਿਲਾਂ ਕਿ ਇਹ ਅੱਗ ਲਾਂਘੂ ਬਣ ਜਾਏ ਅਤੇ ਸਾਰੇ ਦੇਸ਼ ਨੂੰ ਆਪਣੀ  
ਲਪੇਟ ਵਿਚ ਲੈ ਲਏ, ਨਾਲ ਖੇਡਣਾ ਬੰਦ ਕਰ ਦਿਓ।

ਸਤਿਕਾਰ ਸਾਹਿਤ,

# ਗਿਆਨੀ ਜੈਲ ਸਿੰਘ ਨਾਲ ਇਕ ਮੁਲਾਕਾਤ

## ੧੨ ਫਰਵਰੀ ੧੯੬੪

ਬਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਕਲੁ ਦੇ ਅੰਮ੍ਰਿਤਸਰ ਆਏ ਹੋਏ ਹਨ। ਅੱਜ ਸਵੇਰੇ ਉਨ੍ਹਾਂ ਰੋਟਰੀ ਕਲਬ ਦੇ ਇਕ ਸਮਾਗਮ ਨੂੰ ਸੰਬੋਧਨ ਕੀਤਾ ਸੀ। ਰਾਤ ਦਾ ਖਾਣਾ ਉਨ੍ਹਾਂ ਦੇ ਭਾਣਜੇ ਭਾ। ਮਨਮੋਹਰ ਸਿੰਘ, ਜੋ ਮੇਰੇ ਲਾਗੇ ਹੀ ਕੈਨਾਲ ਕਾਲੋਨੀ ਵਿਚ ਰਹਿੰਦੇ ਹਨ, ਦੇ ਘਰ ਸੀ। ਡਾਕਟਰ ਸਾਹਿਬ ਨੇ ਮੈਨੂੰ ਅਤੇ ਦੋ ਹੋਰ ਪੱਤਰਕਾਰਾਂ ਨੂੰ ਖਾਣੇ 'ਤੇ ਬੁਲਾਇਆ ਸੀ। ਇਸ ਦੌਰਾਨ ਗਿਆਨੀ ਜੀ ਨਾਲ ਕਈ ਮਸਲਿਆਂ 'ਤੇ ਵਿਚਾਰਾਂ ਹੋਈਆਂ, ਉਨ੍ਹਾਂ ਆਪਣੇ ਵਿਚਾਰ ਖੁਲ੍ਹੇ ਕੇ ਦੱਸੇ।

ਅਸੀਂ ਉਨ੍ਹਾਂ ਤੋਂ ਬਲਿਊ ਸਟਾਰ ਆਪਰੇਸ਼ਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਤੋਂ ਦਸ ਕੁ ਦਿਨ ਪਹਿਲਾਂ ਸ੍ਰੀਮਤੀ ਇੰਦਰਾ ਗਾਂਧੀ ਉਨ੍ਹਾਂ ਪਾਸ ਆਏ ਸਨ ਤੇ ਕਿਹਾ ਕਿ ਮੇਰੇ ਉਤੇ ਬੜਾ ਪ੍ਰੈਸ਼ਰ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਪੁਲਿਸ ਭੇਜਾਂ ਤਾਂ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਬੀਆਂ ਨੂੰ ਫੜਿਆ ਜਾ ਸਕੇ ਪਰ ਮੈਂ ਭੇਜਣਾ ਨਹੀਂ ਚਾਹੁੰਦੀ। ਸ੍ਰੀਮਤੀ ਗਾਂਧੀ ਨੇ ਗਿਆਨੀ ਜੀ ਤੋਂ ਰਾਇ ਨਹੀਂ ਪੁੱਛੀ ਸੀ ਅਤੇ ਆਪ ਹੀ ਕਹਿ ਦਿੱਤਾ ਮੈਂ ਪੁਲਿਸ ਭੇਜਣੀ ਨਹੀਂ। ਗਿਆਨੀ ਜੀ ਨੇ ਕਿਹਾ ਹਾਂ ਪੁਲਿਸ ਅੰਦਰ ਨਹੀਂ ਭੇਜਣੀ ਚਾਹੀਦੀ। ਸਰਕਾਰ ਪਾਸ ਹੋਰ ਬੜੇ ਤਰੀਕੇ ਹਨ। ਪੈਸਾ ਖਰਚ ਕਰ ਕੇ ਕਿਸੇ ਨੂੰ ਇਸ ਕੰਮ ਲਈ ਅੰਦਰ ਭੇਜਿਆ ਜਾ ਸਕਦਾ ਹੈ। ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ ਅਤੇ ਕੋਠੀ ਲੱਗੀ ਹੋਈ ਹੈ, ਉਨ੍ਹਾਂ ਨੂੰ ਇਸ ਸ਼ਰਤ 'ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਭੇਜ ਦਿਉ ਕਿ ਜੇ ਉਹ ਸੰਤ ਭਿੰਡਰਾਂਵਾਲੇ ਨੂੰ ਫੜ ਲਿਆਉਣ ਤਾਂ ਉਨ੍ਹਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇਗੀ। ਹੋਰ ਵੀ ਕੋਈ ਤਰੀਕੇ ਦੱਸੇ।

ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਫੌਜੀ ਕਾਰਵਾਈ ਬਾਰੇ ਉਨ੍ਹਾਂ ਨੂੰ ਢੂਜੇ ਦਿਨ ਪਤਾ ਲੱਗਾ।

ਅਸੀਂ ਪੁੱਛਿਆ ਕਿ ਉਸ ਸਮੇਂ ਤੁਹਾਡੇ ਅਸਤੀਫ਼ਾ ਦੇਣ ਬਾਰੇ ਬੜੀਆਂ ਅਫ਼ਵਾਹਾਂ ਸਨ, ਅਸਲੀਅਤ ਕੀ ਹੈ ?

ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਦੇ ਅਹੁਦੇ ਦੀ ਸਹੂੰ ਚੱਕਣ ਸਮੇਂ ਵਾਹਿਗੁਰੂ ਦੀ ਸਹੂੰ ਖਾਧੀ ਸੀ ਕਿ ਭਾਰਤ ਦੇ ਸੰਵਿਧਾਨ ਦੀ ਰਾਖੀ ਕਰਨੀ ਹੈ ਅਤੇ ਦੇਸ਼ ਦੀ ਏਕਤਾ ਬਚਾਉਣੀ ਹੈ। ਮੈਂ ਜਜ਼ਬਾਤ ਵਿਚ ਆ ਕੇ ਅਸਤੀਫ਼ਾ ਦੇ ਦਿੰਦਾ, ਮੇਰੀ ਵਾਹ ਵਾਹ ਤਾਂ ਹੋਣੀ ਸੀ ਪਰ ਦੇਸ਼ ਲਈ ਬੜਾ ਨੁਕਸਾਨਦੇਹ ਹੁੰਦਾ।

ਫੌਜ ਵਿਚ ਇਕ ਲੱਖ ੮੦ ਹਜ਼ਾਰ ਦੇ ਕਰੋਬ ਸਿੱਖ ਜਵਾਨ ਹਨ। ਸਾਰੇ ਨਹੀਂ, ਜੇ ਪੈ ਹਜ਼ਾਰ ਵੀ ਬਗਾਵਤ ਕਰ ਦੇਂਦੇ ਤਾਂ ਗੜਬੜ ਹੋ ਜਾਣੀ ਸੀ। ਪੰਜਾਬ ਵਿਚ (ਫੌਜੀ ਕਾਰਵਾਈ ਕਾਰਨ) ਗੁੱਸਾ ਬਹੁਤ ਸੀ। ਪਾਕਿਸਤਾਨ ਹਿੰਦੁਸਤਾਨ 'ਤੇ ਹਮਲਾ ਕਰ ਦੇਂਦਾ ਤਾਂ ਪੰਜਾਬੀਆਂ ਨੇ ਪਾਕਿਸਤਾਨੀਆਂ ਨੂੰ “ਜੀ ਆਇਆਂ” ਆਖਣਾ ਸੀ ਅਤੇ ਪਾਕਿਸਤਾਨੀ ਫੌਜ ਨੇ ਇਕਦਮ ਅੰਬਾਲੇ ਤਕ ਆ ਜਾਣਾ ਸੀ। ਪੰਜਾਬ ਪਾਕਿਸਤਾਨ ਦਾ ਗੁਲਾਮ ਹੋ ਜਾਂਦਾ, ਬਾਕੀ ਦੇਸ਼ ਨੇ ਕਮਜ਼ੋਰ ਹੋ ਜਾਣਾ ਸੀ। ਮੈਂ ਜੋ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਸਮੇਂ ਸਹੁੰ ਖਾਧੀ ਸੀ, ਉਸ ਦੀ ਉਲੰਘਣਾ ਹੋਣੀ ਸੀ।

ਉਸ ਸਮੇਂ ਇੰਦਰਾ ਗਾਂਧੀ ਪਾਸ ਪਾਰਲੀਮੈਂਟ ਦੇ ਦੋਨਾਂ ਹਾਊਸਾਂ ਵਿਚ ਦੇ-ਤਿਹਾਈ ਬਹੁਮਤ ਸੀ। ਉਹ ਰਾਸ਼ਟਰਪਤੀ ਨੂੰ “ਇੰਪੀਚ” ਕਰ ਸਕਦੀ ਸੀ। ਮੈਂ ਅਸਤੀਫ਼ਾ ਕਿਸ ਨੂੰ ਦਿੰਦਾ? ਮੇਰੀ ਸਰਕਾਰ ਨੇ ਹੀ ਤਾਂ ਫੌਜੀ ਕਾਰਵਾਈ ਕੀਤੀ ਸੀ ਅਤੇ ਜੇ ਅਸਤੀਫ਼ਾ ਦੇ ਦਿੰਦਾ ਤਾਂ ਕਿਹਾ ਜਾਣਾ ਸੀ ਕਿ ਸਿੱਖ ਦੇਸ਼ ਦੇ ਕਦੇ ਵਹਾਂਦਾਰ ਨਹੀਂ ਹੁੰਦੇ।

ਨਵੰਬਰ ੧੯੬੪ ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਧੋਖਾ ਹੋਇਆ। ਮੈਂ ਦਿੱਲੀ ਦਾ ਚੱਕਰ ਲਾਉਣਾ ਚਾਹੁੰਦਾ ਸੀ, ਰਾਜੀਵ ਗਾਂਧੀ ਨੇ ਕਿਹਾ ਕਿ ਮੈਂ ਜਾਂਦਾ ਹਾਂ। ਮੇਰੇ ਕਹਿਣ ਉਤੇ ਫੌਜ ਤਾਂ ਬੁਲਾ ਲਈ ਪਰ ਫੌਜ ਨੂੰ ਕਿਸੇ ਵੀ ਕਾਰਵਾਈ ਦਾ ਹੁਕਮ ਨਾ ਦਿੱਤਾ ਗਿਆ। ਪੁਲਿਸ ਤੋਂ ਹੀ ਸਿੱਖਾਂ ਨੂੰ ਮਰਵਾਉਂਦੇ ਰਹੇ। ਇਹ ਦੰਗੇ ਨਹੀਂ ਸਨ, ਸਿੱਖਾਂ ਦਾ ਕਤਲੇਆਮ ਸੀ, ਇਸ ਉਤੇ ਮੈਨੂੰ ਬਹੁਤ ਹੀ ਦੁੱਖ ਹੈ।

ਜਦੋਂ ਪੁੱਛਿਆ ਕਿ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਰਾਜੀਵ ਗਾਂਧੀ ਨੂੰ ਪ੍ਰਾਨ ਮੰਤਰੀ ਕਿਉਂ ਬਣਾ ਦਿੱਤਾ ਤਾਂ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀਮਤੀ ਗਾਂਧੀ ਦੀ ਬੜੀ ਹੀ “ਟਰੈਜਿਕ” ਤਰੀਕੇ ਨਾਲ ਮੰਤ ਹੋਈ ਸੀ, ਮੇਰਾ ਖਿਆਲ ਸੀ ਕਿ ਇਸ ਨਾਲ ਕੁਝ ਗੁੱਸਾ ਘਟੇਗਾ। ਰਾਜੀਵ ਗਾਂਧੀ ਨਾਲ ਮੇਰੇ ਤੁਅਲਕਾਤ ਵੀ ਬਹੁਤ ਚੰਗੇ ਸਨ, ਪਿੱਛੋਂ ਵਿਗੜੇ—ਉਹ ਵੀ ਵਿਗਾੜਨ ਵਾਲੇ ਹੋਰ ਸਨ, ਇਹ ਕਹਾਣੀ ਬੜੀ ਲੰਬੀ ਹੈ।

ਪੰਜਾਬ ਮਸਲੇ ਬਾਰੇ ਪੁੱਛੇ ਗਏ ਸਵਾਲ ਕਿ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਪਾਸ ਇਕ ਫਾਰਮੂਲਾ ਹੈ, ਉਨ੍ਹਾਂ ਕਿਹਾ ਕਿ ਗੱਲ ਹੁਣ ਕਰਨ ਵਾਲੀ ਨਹੀਂ। ਅਸੀਂ ਬੜਾ ਜ਼ੋਰ ਪਾਇਆ ਪਰ ਉਹ ਨਾ ਮੰਨੇ, ਕਹਿਣ ਲੱਗੇ ਤੁਸੀਂ ਆਪਣੇ ਕਿਸੇ ਦੋਸਤ ਨਾਲ ਗੱਲ ਕਰੋਗੇ, ਉਹ ਅੱਗੋਂ ਕਿਸੇ ਹੋਰ ਦੋਸਤ ਨਾਲ ਗੱਲ ਕਰੇਗਾ। ਹੁਣ ਗੱਲ ਦੱਸਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਉਰਦੂ ਦਾ ਇਕ ਸ਼੍ਰੇਅਰ ਸੁਣਾਇਆ ਜਿਸ ਦਾ ਭਾਵ ਸੀ ਕਿ ਫੁੱਲ ਚੌਂ ਖੁਸ਼ਬੋ ਉੱਡ ਜਾਏ ਤਾਂ ਫੁੱਲ ਕਿਸ ਕੰਮ ਦਾ।

ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਰਾਜਸੀ ਜੀਵਨ ਵਿਸ਼ੇਸ਼ ਕਰਕੇ ਰਾਸ਼ਟਰਪਤੀ ਦੇ ਅਹੁਦੇ ਦੌਰਾਨ ਹੋਈਆਂ ਘਟਨਾਵਾਂ ਬਾਰੇ ਆਪਣੀਆਂ ਯਾਦਾਂ ਲਿਖਣ,

ਤਾਂ ਉਨ੍ਹਾਂ ਕਿਹਾ ਮੇਰੀਆਂ ਯਾਦਾਂ ਕੁਝ ਮਿੱਠੀਆਂ ਹਨ ਅਤੇ ਕੁਝ ਕੌੜੀਆਂ ਹਨ। ਉਨ੍ਹਾਂ ਨੇ ਆਪਣੀਆਂ ਇਹ ਮਹੱਤਵਪੂਰਨ ਯਾਦਾਂ ਪੰਜਾਬੀ, ਉਰਦੂ ਅਤੇ ਅੰਗਰੋਜ਼ੀ ਵਿਚ ਲਿਖੀਆਂ ਹਨ। ਕਈ ਦੋਸਤਾਂ ਦਾ ਖਿਆਲ ਹੈ ਕਿ ਜੋ ਲੀਡਰ ਤੁਰ ਗਏ ਹਨ, ਉਨ੍ਹਾਂ ਬਾਰੇ ਕੁਝ ਕਹਿਣਾ ਹੁਣ ਚੰਗਾ ਨਹੀਂ, ਲੋਕਾਂ ਨੂੰ ਉਸ ਨਾਲ ਹਮਦਰਦੀ ਹੋ ਜਾਏਗੀ। ਕਾਤਲ ਵੀ ਜੇਲ੍ਹ ਕੱਟ ਕੇ ਆਏ, ਲੋਕਾਂ ਨੂੰ ਉਸ ਨਾਲ ਹਮਦਰਦੀ ਹੋ ਜਾਂਦੀ ਹੈ।


ਮੈਂ ਕਿਹਾ ਕਿ ਸੱਚਾਈ ਹਮੇਸ਼ਾ ਕੌੜੀ ਹੁੰਦੀ ਹੈ। ਜੋ ਇਹ ਗੱਲਾਂ (ਯਾਦਾਂ) ਹਨ, ਇਤਿਹਾਸ ਦਾ ਹਿੱਸਾ ਹਨ, ਇਤਿਹਾਸ ਸਹੀ ਹੋਵੇ, ਇਸੇ ਲਈ ਲਿਖੋ। ਉਨ੍ਹਾਂ ਦੱਸਿਆ ਕਿ ਇਹ ਯਾਦਾਂ ਲਿਖ ਰੱਖੀਆਂ ਹਨ ਪਰ ਹਾਲੇ ਛਪਵਾਉਣੀਆਂ ਨਹੀਂ।

ਮੈਂ ਗਿਆਨੀ ਜੀ ਨੂੰ ਦੱਸਿਆ ਕਿ ਮੈਂ ਬਲਉ ਸਟਾਰ ਬਾਰੇ “ਡਾਇਰੀ ਦੇ ਪੰਨੇ” ਨਾਂ ਹੇਠ ਇਕ ਪੁਸਤਕ ਲਿਖੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਪੁਸਤਕ ਪੜ੍ਹੀ ਹੈ ਅਤੇ ਉਸ ਦੀ ਬੜੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਿਆ ਏ। ਤੈਨੂੰ ਉਹਨਾਂ ਦਿਨਾਂ ਵਿਚ ਮੈਨੂੰ ਮਿਲਣਾ ਚਾਹੀਦਾ ਸੀ, ਮੈਂ ਤੈਨੂੰ ਹੋਰ ਬਹੁਤ ਕੁਝ ਦਸਦਾ ਅਤੇ ਤੇਰੀ ਇਹ ਡਾਇਰੀ ਹੋਰ “ਇਨਫਰਮੇਟਿਵ” ਹੋ ਜਾਂਦੀ।

ਉਹਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਅਕਾਲੀਆਂ ਵਿਚ ਸਭ ਤੋਂ ਵੱਧ ਸਿਆਣਾ ਲੀਡਰ ਹੋਇਆ ਹੈ। ਉਹ ਲੜਨਾ ਵੀ ਜਾਣਦਾ ਸੀ ਅਤੇ ਸੁਲਾਹ (ਗੱਲਬਾਤ) ਵੀ ਕਰਦਾ ਸੀ। ਇਨ੍ਹਾਂ ਅੱਜ ਕਲੁਚ ਦੇ ਅਕਾਲੀ ਲੀਡਰਾਂ ਨੂੰ ਤਾਂ ਸਮੱਝਤਾ ਵੀ ਨਹੀਂ ਕਰਨਾ ਆਉਂਦਾ। ਸੰਤ ਫਤਹਿ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਗਵਾਲ ਬਹੁਤ ਚੰਗੇ (ਸਿਆਣੇ) ਲੀਡਰ ਨਹੀਂ ਸਨ। ਸੰਤ ਫਤਹਿ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਤਾਂ ਪ੍ਰਵਾਨ ਕਰਵਾ ਲਈ ਪਰ ਫਿਰ ਇੰਗਲੈਂਡ ਚਲਾ ਗਿਆ, ਇੱਥੇ ਰਹਿ ਕੇ “ਚੱਜ ਦਾ” (ਮੁਕੰਮਲ) ਸੂਬਾ ਬਣਵਾਉਂਦਾ।

ਅਕਾਲੀ ਉਸ ਸਮੇਂ ਇਹ ਦੋਸ਼ ਲਗਾਉਣ ਲੱਗੇ ਕਿ ਸਿੱਖ ਇਸ ਦੇਸ਼ ਵਿਚ ਦੋ ਨੰਬਰ ਦੇ ਸ਼ਹਿਰੀ ਹਨ ਜਦੋਂ ਕਿ ਇਕ ਸਿੱਖ (ਰਾਸ਼ਟਰਪਤੀ) ਦੇ ਦਸਤਖਤਾਂ ਬਿਨਾਂ ਦੇਸ਼ ਵਿਚ ਕੋਈ ਕਾਨੂੰਨ ਨਹੀਂ ਬਣ ਸਕਦਾ ਸੀ ਅਤੇ ਇਕ ਹੋਰ ਸਿੱਖ (ਡਾ. ਮਨਮੋਹਨ ਸਿੰਘ ਜੋ ਉਸ ਸਮੇਂ ਰੀਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸਨ) ਦੇ ਦਸਤਖਤਾਂ ਬਿਨਾਂ ਦੇਸ਼ ਵਿਚ ਕਰੰਸੀ ਨਹੀਂ ਚੱਲ ਸਕਦੀ ਸੀ।

ਖਾਲਸਿਆਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਲੜਾਈ ਲੜਨੀ ਹੈ ਤਾਂ ਲੜਨ, ਪਰ ਮੈਦਾਨ-ਏ-ਜੰਗ ਵਿਚ ਆ ਕੇ ਲੜਨ, ਗੁਦਾਅਕਿਆਂ ਦੀ ਵਰਤੋਂ ਨਾ ਕਰਨ। ਗੁਰਦੁਆਰੇ ਤਾਂ ਸ਼ਾਂਤੀ ਅਤੇ ਪੂਜਾ ਦੇ ਅਸਥਾਨ ਹਨ। ਅਟਵਾਲ ਨੂੰ ਸ੍ਰੀ ਦਰਬਾਰ ਸਾਹਿਬ ਦੀਆਂ ਬੁਰੂਹਾਂ 'ਤੇ ਮਾਰਿਆ ਗਿਆ। ਉਸ ਸਮੇਂ ਉਸ ਦੇ ਹੱਥ ਵਿਚ ਪ੍ਰਸ਼ਾਦ ਸੀ। ਚਾਹੀਦਾ ਤਾਂ ਇਹ ਸੀ ਕਿ ਉਸ ਦੀ ਲਾਸ਼ ਚੁਕਣ ਤੋਂ ਪਹਿਲੋਂ ਉਹਦੇ ਕਾਤਲ ਨੂੰ ਮਾਰਿਆ ਜਾਂਦਾ ਜੋ ਉਸ ਸਮੇਂ ਗੁਰੂ ਨਾਨਕ ਨਿਵਾਸ ਵਿਚ ਮੌਜੂਦ ਸੀ ਪਰ ਸਰਕਾਰ ਨੇ ਕੋਈ ਐਕਸ਼ਨ ਹੀ ਨਹੀਂ ਕੀਤਾ।



ਸ੍ਰੀ ਅਕਾਲ ਤਖ਼ਤ ਸਾਹਿਬ